

INDEX

ਆਈਟਮ ਨੰ:	ਵਿਸ਼ਾ	ਪੰਨਾ ਨੰ:
15.01	ਗਮਾਡਾ ਦੀ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਜੋ ਮਿਤੀ 13-06-2011 ਨੂੰ ਹੋਈ ਦੀ ਕਾਰਵਾਈ ਦੀ ਪੁਸ਼ਟੀ ਕਰਨ ਬਾਰੇ ।	2-8
15.02	ਗਮਾਡਾ ਦੀ ਕਾਰਜਕਾਰੀ ਕਮੇਟੀ ਦੀ ਮਿਤੀ:13.06.2011 ਨੂੰ ਹੋਈ 14ਵੀਂ ਮੀਟਿੰਗ ਵਿਚ ਲਏ ਗਏ ਫੈਸਲਿਆਂ ਅਨੁਸਾਰ ਕੀਤੀ ਗਈ ਕਾਰਵਾਈ।	9-14
15.03	ਪੁਲਿਸ ਪਰਸੋਨਲ ਸਰਵਿੰਗ/ਰਿਟਾਇਰਡ ਦੇ ਕੋਟੇ ਅਧੀਨ ਸ਼੍ਰੀ ਭਾਗ ਸਿੰਘ ਪੁੱਤਰ ਸ਼੍ਰੀ ਓਮ ਪ੍ਰਕਾਸ਼ ਨੂੰ ਮਕਾਨ ਨੰ: ਐਲ.ਆਈ.ਜੀ. 3426, ਸੈਕਟਰ-70, ਮੋਹਾਲੀ ਦੀ ਅਲਾਟਮੈਂਟ ਕਰਨ ਸਬੰਧੀ ਇਨਕਮ ਕਰੀਟੇਰੀਏ ਵਿੱਚ ਛੋਟ ਦੇਣ ਬਾਰੇ।	15-24
15.04	ਸੈਕਟਰ 76-80 ਦੇ ਔਸਟੀਆਂ ਤੋਂ ਨਵੀਂ ਪਾਲਿਸੀ ਤਹਿਤ ਪਲਾਟ ਦੀ ਅਲਾਟਮੈਂਟ ਕਰਨ ਲਈ ਬਿਨੈਕਾਰਾਂ ਤੋਂ ਰੇਟ ਚਾਰਜ ਕਰਨ ਸਬੰਧੀ।	25-44
15.05	ਕਲਚਰਲ ਅਤੇ ਲਿਟੇਰਰੀ ਐਕਟੀਵਟੀਜ਼ ਲਈ ਇੰਸਟੀਚਿਊਸ਼ਨਲ ਸਾਇਟਾ ਦੀ ਅਲਾਟਮੈਂਟ ਲਈ ਰੇਟ ਨਿਰਧਾਰਤ ਕਰਨ ਬਾਰੇ।	45-46
15.06	ਰੈਡ ਕਰਾਸ ਸੋਸਾਇਟੀ ਨੂੰ ਰੈਡ ਕਰਾਸ ਭਵਨ ਦੀ ਉਸਾਰੀ ਲਈ ਭੋਂ ਅਲਾਟ ਕਰਨ ਬਾਰੇ ।	47-50
15.07	ਧਾਰਮਿਕ ਸਾਈਟਾਂ ਦੀ ਅਲਾਟਮੈਂਟ ਕਰਨ ਸਬੰਧੀ।	51-57

ਅਜੰਡਾ ਆਈਟਮ ਨੰ:15.01
(ਕਾਰਜਕਾਰੀ ਦੀ ਮੀਟਿੰਗ)

ਵਿਸਾ:- ਗਮਾਡਾ ਦੀ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਜੋ ਮਿਤੀ 13-06-2011 ਨੂੰ ਹੋਈ ਦੀ ਕਾਰਵਾਈ ਦੀ ਪੁਸ਼ਟੀ ਕਰਨ ਬਾਰੇ ।

ਗਮਾਡਾ ਦੀ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਜੋ ਮਿਤੀ 13-06-2011 ਨੂੰ ਹੋਈ ਵਿਚ ਲਏ ਗਏ ਫੈਸਲਿਆਂ ਸਬੰਧੀ ਕਾਰਵਾਈ ਪੱਤਰ ਨੰ: ਗਮਾਡਾ-ਕੋਆ-ਅ2-2010/7757-64, ਮਿਤੀ 17-06-2011 (ਅਨੁਲੱਗ-'ੳ') ਰਾਹੀਂ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਸੂਚਨਾ ਹਿਤ ਜਾਰੀ ਕਰ ਦਿੱਤੀ ਸੀ ।

ਇਸ ਸਬੰਧੀ ਹੁਣ ਤੱਕ ਕਮੇਟੀ ਦੇ ਕਿਸੇ ਵੀ ਮੈਂਬਰ ਸਾਹਿਬਾਨ ਜੀ ਵਲੋਂ ਇਤਰਾਜ਼/ਸੋਧ ਕਰਨ ਸਬੰਧੀ ਕੋਈ ਤਜਵੀਜ਼ / ਸੁਝਾਓ ਦਰਜ ਨਹੀਂ ਕੀਤਾ ਹੈ । ਉਕਤ ਅਨੁਸਾਰ ਮੀਟਿੰਗ ਦੀ ਕਾਰਵਾਈ ਪੁਸ਼ਟੀ ਹਿਤ ਪੇਸ਼ ਹੈ ਜੀ।

ਕਾਰਵਾਈ

ਗਰੇਟਰ ਮੁਹਾਲੀ ਏਗੀਆ ਵਿਕਾਸ ਅਥਾਰਿਟੀ
(ਤਾਲਮੇਲ/ਮੀਟਿੰਗਜ਼ ਸ਼ਾਖਾ)


ਨੰ ਗਮਾਡਾ(ਤਾਲਮੇਲ/ਮੀਟਿੰਗਜ਼)ਅ-2/2011/ 7757 - 7763 ਮਿਤੀ: 17/6/2011

ਸੇਵਾ ਵਿਖੇ

- 1) ਮੁੱਖ ਸਕੱਤਰ/ਮੁੱਖ ਮਿੰਤਰੀ ਪੰਜਾਬ
ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ।
- 2) ਮੁੱਖ ਸਕੱਤਰ, ਪੰਜਾਬ ਸਰਕਾਰ,
ਵਿੱਤ ਵਿਭਾਗ, ਪੰਜਾਬ ਸਿਵਲ ਸਕੱਤਰੇਤ,
ਚੰਡੀਗੜ੍ਹ।
- 3) ਸਕੱਤਰ, ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ
ਪੰਜਾਬ ਮਿੰਨੀ ਸਕੱਤਰੇਤ, ਚੰਡੀਗੜ੍ਹ।
- 4) ਸਕੱਤਰ, ਪੰਜਾਬ ਸਰਕਾਰ,
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ,
ਪੰਜਾਬ ਮਿੰਨੀ ਸਕੱਤਰੇਤ, ਚੰਡੀਗੜ੍ਹ।
- 5) ਮੁੱਖ ਨਗਰ ਯੋਜਨਾਕਾਰ, ਪੰਜਾਬ
ਚੰਡੀਗੜ੍ਹ।
- 6) ਮੁੱਖ ਪ੍ਰਸ਼ਾਸਕ
ਗਰੇਟਰ ਮੁਹਾਲੀ ਏਗੀਆ ਵਿਕਾਸ ਅਥਾਰਿਟੀ
ਐਸ.ਏ.ਐਸ. ਨਗਰ (ਮੁਹਾਲੀ)।


ਵਿਸ਼ਾ: - ਗਰੇਟਰ ਮੁਹਾਲੀ ਏਗੀਆ ਵਿਕਾਸ ਅਥਾਰਿਟੀ (ਗਮਾਡਾ) ਦੀ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਦੀ ਕਾਰਵਾਈ ਬਾਰੇ।

ਗਰੇਟਰ ਮੁਹਾਲੀ ਏਗੀਆ ਵਿਕਾਸ ਅਥਾਰਿਟੀ (ਗਮਾਡਾ) ਦੀ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਜੋ ਮਿਤੀ 13-06-2011 ਨੂੰ ਸਾਮ 4.40 ਵਜੇ ਮਾਨਯੋਗ ਮੁੱਖ ਸਕੱਤਰ, ਪੰਜਾਬ ਸਰਕਾਰ- ਕਮ-ਚੇਅਰਮੈਨ, ਜੀ ਦੀ ਪ੍ਰਧਾਨਗੀ ਹੇਠ ਹੋਈ ਸੀ ਦੀ ਕਾਰਵਾਈ ਦੀ ਕਾਪੀ ਆਪ ਜੀ ਨੂੰ ਸੂਚਨਾ ਹਿਤ ਭੇਜੀ ਜਾਂਦੀ ਹੈ।
ਨਾਂਬੀ/ਉਪਰੋਕਤ ਅਨੁਸਾਰ।


ਵਧੀਕ ਮੁੱਖ ਪ੍ਰਸ਼ਾਸਕ (ਮੁ:ਦ:)

ਪਿੱਠ ਅੰਕਣ ਨੰ:ਗਮਾਡਾ(ਤਾਲਮੇਲ/ਮੀਟਿੰਗਜ਼)ਅ-2/2010/ 7764 ਮਿਤੀ: 17/6/2011

ਉਪਰੋਕਤ ਦਾ ਉਤਾਰਾ ਸਮੇਤ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਦੀ ਕਾਰਵਾਈ ਦੀ ਕਾਪੀ ਮੁੱਖ ਸਕੱਤਰ/ਮੁੱਖ ਸਕੱਤਰ, ਪੰਜਾਬ ਸਰਕਾਰ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ, ਨੂੰ ਮਾਨਯੋਗ ਮੁੱਖ ਸਕੱਤਰ, ਪੰਜਾਬ ਜੀ ਦੀ ਸੂਚਨਾ ਹਿੱਤ ਜੀ।


ਵਧੀਕ ਮੁੱਖ ਪ੍ਰਸ਼ਾਸਕ (ਮੁ:ਦ:)

ਵਿਸ਼ਾ:- ਮਾਨਯੋਗ ਮੁੱਖ ਸਕੱਤਰ, ਪੰਜਾਬ ਜੀ ਦੀ ਪ੍ਰਧਾਨਗੀ ਹੇਠ ਮਿਤੀ 13-6-2011 ਨੂੰ ਹੋਈ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੀ 14ਵੀਂ ਮੀਟਿੰਗ ਦੀ ਕਾਰਵਾਈ ਬਾਰੇ ।

ਉਪਰੋਕਤ ਵਿਸ਼ੇ ਦੇ ਸਬੰਧ ਵਿਚ ਮੁੱਖ ਸਕੱਤਰ, ਪੰਜਾਬ ਜੀ ਦੀ ਪ੍ਰਧਾਨਗੀ ਹੇਠ ਮਿਤੀ 13-6-2011 ਨੂੰ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਹੋਈ, ਜਿਸ ਵਿਚ ਹੇਠ ਲਿਖੇ ਅਨੁਸਾਰ ਮੈਂਬਰਾਂ ਨੇ ਵੀ ਭਾਗ ਲਿਆ :-

- 1) ਡਾ. ਐਸ. ਐਸ. ਸੰਧੂ, ਆਈ ਏ ਐਸ,
ਸਕੱਤਰ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ
ਵਿਭਾਗ, ਪੰਜਾਬ-ਕਮ-ਵਾਈਸ ਚੇਅਰਮੈਨ, ਗਮਾਡਾ
- 2) ਸ੍ਰੀ ਦਲੀਪ ਕੁਮਾਰ, ਆਈ ਏ ਐਸ,
ਵਿਸ਼ੇਸ਼ ਸਕੱਤਰ, ਪੰਜਾਬ,
(ਮੁੱਖ ਸਕੱਤਰ (ਵਿੱਤ) ਦਾ ਨੁਮਾਇੰਦਾ) ।
- 3) ਸ੍ਰੀ ਐਸ ਕੇ ਸ਼ਰਮਾ, ਪੀ ਸੀ ਐਸ (ਰਿਟਾਇਰਡ),
ਵਧੀਕ ਸਕੱਤਰ, ਪੰਜਾਬ,
(ਮੁੱਖ ਸਕੱਤਰ ਸਥਾਨਕ ਸਰਕਾਰ ਦਾ ਨੁਮਾਇੰਦਾ) ।
- 4) ਸ੍ਰੀ ਕੁਲਦੀਪ ਸਿੰਘ,
ਮੁੱਖ ਨਗਰ ਯੋਜਨਾਕਾਰ, ਪੰਜਾਬ,
ਚੰਡੀਗੜ੍ਹ।
- 5) ਸ੍ਰੀ ਸਰਵਜੀਤ ਸਿੰਘ, ਆਈ ਏ ਐਸ,
ਮੁੱਖ ਪ੍ਰਸ਼ਾਸਕ,
ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ,
ਮੋਹਾਲੀ।

ਵਿਸ਼ੇਸ਼ ਤੌਰ ਤੇ ਸ਼ਾਮਲ ਅਧਿਕਾਰੀ

- 1) ਸ੍ਰੀ ਪ੍ਰਵੀਨ ਕੁਮਾਰ ਥਿੰਡ, ਆਈ ਏ ਐਸ,
ਵਧੀਕ ਮੁੱਖ ਪ੍ਰਸ਼ਾਸਕ(ਮੁੱ.ਦ/ਪਾਲਿਸੀ)
ਗਮਾਡਾ, ਮੋਹਾਲੀ।
- 2) ਸ੍ਰੀ ਰਾਜੇਸ਼ ਸੋਢੀ, ਆਈ ਆਰ ਐਸ,
ਵਧੀਕ ਮੁੱਖ ਪ੍ਰਸ਼ਾਸਕ (ਵਿੱਤ ਤੇ ਲੇਖਾ)
ਗਮਾਡਾ, ਮੋਹਾਲੀ।
- 3) ਸ੍ਰੀ ਮਨਜੀਤ ਸਿੰਘ ਬਰਾੜ, ਪੀ.ਸੀ.ਐਸ,
ਵਧੀਕ ਮੁੱਖ ਪ੍ਰਸ਼ਾਸਕ (ਐਮ),
ਗਮਾਡਾ ਮੋਹਾਲੀ।
- 4) ਸ੍ਰੀ ਹਰਗੁਨਜੀਤ ਕੌਰ, ਪੀ.ਸੀ.ਐਸ,
ਡੈਂ ਪ੍ਰਾਪਤੀ ਕੂਲੈਕਟਰ,
ਮੋਹਾਲੀ ।
- 4) ਸ੍ਰੀ ਗੁਰਪ੍ਰੀਤ ਸਿੰਘ,
ਜਿਲਾ ਨਗਰ ਯੋਜਨਾਕਾਰ
ਗਮਾਡਾ, ਮੋਹਾਲੀ।
- 5) ਸ੍ਰੀ ਜਤਿੰਦਰ ਮੌਹਨ
ਨਿਗਰਾਨ ਇੰਜੀਨੀਅਰ(ਸੀ-2),
ਗਮਾਡਾ, ਮੋਹਾਲੀ।

ਮੀਟਿੰਗ ਵਿਚ ਹੇਠ ਦਰਸਾਏ ਗਏ ਲੜੀਵਾਰ ਅਜੰਡਾ ਆਈਟਮਾਂ ਅਨੁਸਾਰ ਵਿਚਾਰ ਕੀਤਾ ਗਿਆ ਅਤੇ ਹੇਠ ਲਿਖੇ ਅਨੁਸਾਰ ਫੈਸਲਾ ਕੀਤਾ ਗਿਆ:-

ਮੁੱਦ ਨੰ: 14.01

ਗਮਾਡਾ ਦੀ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਜੋ ਮਿਤੀ 27-01-2011 ਨੂੰ ਹੋਈ ਦੀ ਕਾਰਵਾਈ ਦੀ ਪੁਸ਼ਟੀ ਕਰਨ ਬਾਰੇ।

ਕਾਰਜਕਾਰੀ ਕਮੇਟੀ ਵੱਲੋਂ ਕਾਰਵਾਈ ਦੀ ਪੁਸ਼ਟੀ ਕੀਤੀ ਗਈ।

ਮੱਦ ਨੰ: 14.02

ਗਮਾਡਾ ਦੀ ਕਾਰਜਕਾਰੀ ਕਮੇਟੀ ਦੀ ਮਿਤੀ 27-01-2011 ਨੂੰ ਹੋਈ 13ਵੀਂ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਕੀਤੀ ਗਈ ਕਾਰਵਾਈ।

ਕਾਰਜਕਾਰੀ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਤੇ ਗੌਰ ਕੀਤਾ ਗਿਆ ਅਤੇ ਤਸੱਲੀ ਪ੍ਰਗਟਾਈ ਗਈ।

ਮੱਦ ਨੰ: 14.03

46/52 ਅਤੇ 48 ਐਲ ਆਈ ਜੀ ਸਕੀਮ ਅਧੀਨ ਉਸਾਰੇ ਗਏ ਮਕਾਨਾਂ ਨੂੰ ਬੋਲੀ ਰਾਹੀਂ ਵੇਚਦੁ ਸਬੰਧੀ।

ਮੱਦ ਪ੍ਰਵਾਨ ਹੈ।

ਮੱਦ ਨੰ: 14.04

ਕਲਚਰਲ ਅਤੇ ਲਿਟਰੇਰੀ ਐਕਟੀਵਿਟੀ ਲਈ ਇੰਸਟੀਚਿਊਸ਼ਨਲ ਸਾਈਟਾਂ ਅਲਾਟ ਕਰਨ ਬਾਰੇ।

ਮੱਦ ਪ੍ਰਵਾਨ ਹੈ।

ਮੱਦ ਨੰ: 14.05

ਪਲਾਟਾਂ ਦੀ ਅਲਾਟਮੈਂਟ ਲਈ ਫਿਜ਼ੀਕਲੀ ਹੈਂਡੀਕੈਪਡ/ਬਲਾਈਂਡਸ ਲਈ ਰਾਖਵੇਂ ਰੱਖੇ ਗਏ 3% ਪਲਾਟਾਂ/ਮਕਾਨਾਂ ਦੀ ਰਿਜ਼ਰਵੇਸ਼ਨ ਲਈ ਯੋਗਤਾਵਾਂ ਨਿਰਧਾਰਤ ਕਰਨ ਬਾਰੇ।

ਮੱਦ ਪ੍ਰਵਾਨ ਹੈ।

ਮੱਦ ਨੰ: 14.06

ਸੈਕਟਰ 62 ਮੋਹਾਲੀ ਵਿਖੇ ਅੰਤਰਰਾਸ਼ਟਰੀ ਕੰਨਵੈਸ਼ਨ ਸੈਂਟਰ ਅਤੇ ਐਗਜ਼ੀਕਿਊਟਿਵ ਸੈਂਟਰ ਕਮ ਪੰਜ ਸਿਤਾਰਾ ਹੋਟਲ ਦੀ ਉਸਾਰੀ ਬਾਰੇ-ਤਾਜਾ ਸਥਿਤੀ।

ਮੱਦ ਪ੍ਰਵਾਨ ਹੈ।

ਮੱਦ ਨੰ: 14.07

ਬੱਸ ਸਟੈਂਡ-ਕਮ-ਕਮਰਸ਼ੀਅਲ ਕੰਪਲੈਕਸ ਸੈਕਟਰ-57 ਐਸ ਏ ਐਸ ਨਗਰ, ਮੋਹਾਲੀ ਦੀ ਫਾਈਨੈਂਸ਼ੀਅਲ ਕਲੋਜਰ ਬਾਰੇ।

ਕਮੇਟੀ ਵੱਲੋਂ ਮੱਦ ਤੇ ਵਿਚਾਰ ਕਰਦੇ ਹੋਏ ਮਹਿਸੂਸ ਕੀਤਾ ਗਿਆ ਕਿ Concessionaire ਵੱਲੋਂ ਦਿੱਤੀ ਗਈ ਪ੍ਰਤੀ ਬੇਨਤੀ ਨੂੰ ਐਗਰੀਮੈਂਟ ਦੀ ਧਾਰਾਵਾਂ 19.1.1 ਅਤੇ 19.2.1 ਦੀ

ਕੋਸ਼ਣੀ ਵਿੱਚ ਪ੍ਰੋਖਣ ਕਰਨ ਦੀ ਲੋੜ ਹੈ। ਵਿਚਾਰ-ਵਟਾਂਦਰੇ ਉਪਰੰਤ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਜਿਹੜੇ Transaction Advisor (Feedback Ventures) ਵੱਲੋਂ ਵਿਸ਼ੇ ਸਬੰਧੀ ਆਰ ਐਫ ਪੀ ਅਤੇ concession agreement ਬਣਾਇਆ ਗਿਆ ਹੈ, ਉਹਨਾਂ ਵੱਲੋਂ ਵਿਸ਼ੇ ਸਬੰਧੀ ਟਿੱਪਣੀ ਲਈ ਜਾਵੇ ਅਤੇ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਵਿਚਾਰਨ ਲਈ ਪੇਸ਼ ਕੀਤਾ ਜਾਵੇ।

ਮੱਦ ਨੰ: 14.08

ਤਜਵੀਜਤ ਮੁੱਲਾਂਪੁਰ ਪਲੈਨਿੰਗ ਏਰੀਏ ਦੇ ਸਰਵੇ ਕਰਵਾਉਣ ਉਪਰ ਵਾਧੂ ਖਰਚ ਹੋਈ ਰਕਮ ਦੀ ਕਾਰਜ ਬਾਅਦ ਪ੍ਰਵਾਨਗੀ ਸਬੰਧੀ।

ਮੱਦ ਪ੍ਰਵਾਨ ਹੈ।

ਮੱਦ ਨੰ: 14.09

ਪੰਜਾਬ ਸਰਕਾਰ ਨੂੰ ਥੋੜੇ ਸਮੇਂ ਲਈ ਦਿੱਤੇ ਗਏ 20.00 ਕਰੋੜ ਰੁਪਏ ਦੇ ਕਰਜੇ ਦੀ ਵਾਪਸੀ/ਅਡਜਸਟਮੈਂਟ ਬਾਰੇ।

ਮੱਦ ਪ੍ਰਵਾਨ ਹੈ।

ਮੱਦ ਨੰ: 14.10

ਲਾਇਸੈਂਸ ਫੀਸ ਦੀ ਰਕਮ ਵਿੱਚੋਂ ਗਮਾਡਾ ਏਰੀਏ ਦਾ ਵਿਕਾਸ ਕਰਨ ਸਬੰਧੀ।

ਮੱਦ ਪ੍ਰਵਾਨ ਹੈ।

ਮੱਦ ਨੰ: 14.11

ਨਵੇਂ ਸੈਕਟਰਾਂ/ਸਕੀਮਾਂ ਦੇ ਵਿਕਸਿਤ ਕੰਮਾਂ ਸਬੰਧੀ ਕਾਰਵਾਈ ਕਰਨੀ ਅਤੇ ਲਾਗੂ ਕਰਨਾ।

ਮੱਦ ਪ੍ਰਵਾਨ ਹੈ।

ਮੱਦ ਨੰ: 14.12

ਐਸ ਏ ਐਸ ਨਗਰ ਵਿੱਚ ਪੈਂਦੀਆਂ ਵੱਖ ਵੱਖ ਸੈਕਟਰਾਂ ਵਿੱਚ ਪੀ ਡਬਲਿਊ ਡੀ ਦੇ ਕਬਜ਼ੇ ਅਧੀਨ ਆਉਂਦੀ ਭੌ ਬਾਰੇ।

ਕਾਰਜਕਾਰੀ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਬਾਰੇ ਲੋਕ ਨਿਰਮਾਣ ਵਿਭਾਗ ਦੀ ਟਿੱਪਣੀ ਲੈ ਲਈ ਜਾਵੇ।

ਮੱਦ ਨੰ: 14.13

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵੱਖ ਵੱਖ ਸ਼੍ਰੇਣੀ ਦੇ ਪਲਾਟਾਂ ਦੀ ਆਧਾਰ ਕਮਿਤ ਨਿਰਧਾਰਤ ਕਰਨ ਬਾਰੇ।

ਕਾਰਜਕਾਰੀ ਕਮੇਟੀ ਵੱਲੋਂ ਵਿਚਾਰ ਵਟਾਂਦਰੇ ਉਪਰੰਤ ਹੇਠ ਲਿਖੇ ਅਨੁਸਾਰ ਵੱਖ ਵੱਖ ਸ਼੍ਰੇਣੀ ਦੇ ਰਿਹਾਇਸ਼ੀ ਪਲਾਟਾਂ ਦੀ ਨਵੀਂ ਆਧਾਰ ਕਮਿਤ ਨਿਰਧਾਰਤ ਕੀਤੀ ਗਈ :-

ਫੇਜ਼ 1 ਤੋਂ 11, ਸੈਕਟਰ 66 ਤੋਂ ਸੈਕਟਰ 71	ਸੈਕਟਰ 76-80	ਸੈਕਟਰ 81 ਤੋਂ ਬਾਅਦ ਦੇ ਸੈਕਟਰ
35000/-	30000/-	25000/-

ਮੱਦ ਨੰ: 14.14

ਸੈਕਟਰ 76-80 ਦੇ ਵਿਕਾਸ ਲਈ ਐਕੁਆਇਰ ਕੀਤੀ ਭੌਂ ਪ੍ਰਤੀ ਅੰਦਾਜ਼ਨ 102 ਏਕੜ ਵਜੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡਿਸਮਿਸ ਕੀਤੀ ਗਈ ਰਿਟ ਮਗਰੋਂ ਭੌਂ ਮਾਲਕਾਂ ਨੂੰ ਮੁਆਵਜ਼ੇ ਦੀ ਰਕਮ ਉੱਤੇ ਵਿਆਜ ਦੇਣ ਬਾਰੇ।

ਕਮੇਟੀ ਵੱਲੋਂ ਵੱਖ ਵੱਖ ਕਾਨੂੰਨੀ ਪਹਿਲੂਆਂ ਅਤੇ ਸੀਨੀਅਰ ਐਡਵੋਕੇਟ ਵੱਲੋਂ ਦਿੱਤੀ ਗਈ ਸਲਾਹ ਉਪਰੰਤ ਵਿਆਜ ਨਾ ਦੇਣ ਦਾ ਫੈਸਲਾ ਕੀਤਾ ਗਿਆ।

ਸਪਲੀਮੈਂਟਰੀ ਅਜੰਡੇ

ਮੱਦ ਨੰ: 14.15

ਸ਼ਹਿਰੀ ਮਿਲਖ ਐਸ ਏ ਐਸ ਨਗਰ ਵਿਖੇ ਆਈ ਟੀ ਸਿਟੀ, ਮੁਲਾਂਪੁਰ ਅਰਬਨ ਐਸਟੇਟ ਫੇਜ਼-1 ਮੁਲਾਂਪੁਰ ਅਰਬਨ ਐਸਟੇਟ ਫੇਜ਼-2 ਅਤੇ ਮੈਡੀਸਿਟੀ ਮੁਲਾਂਪੁਰ(ਹੈਲਥ ਫਸਿਲਟੀ) ਲਈ ਦਿੱਤੀ ਜਾਣ ਵਾਲੀ ਲੈਂਡ ਪੁਲਿੰਗ ਵਿੱਚ ਸੋਧ ਕਰਨ ਬਾਰੇ।

ਕਮੇਟੀ ਵੱਲੋਂ ਵਿਸ਼ੇ ਸਬੰਧੀ ਲੈਂਡ ਪੁਲਿੰਗ ਸਕੀਮ ਵਿੱਚ ਤਜਵੀਜ਼ ਕੀਤੀ ਸੋਧ ਤੇ ਵਿਚਾਰ ਕਰਦੇ ਹੋਏ ਤਜਵੀਜ਼ ਨਾਲ ਸਹਿਮਤੀ ਪ੍ਰਗਟ ਕੀਤੀ ਗਈ ਅਤੇ ਸਿਫਾਰਸ਼ ਕੀਤੀ ਕਿ ਮੱਦ ਨੂੰ ਅਥਾਰਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਪ੍ਰਵਾਨਗੀ ਹਿੱਤ ਪੇਸ਼ ਕੀਤਾ ਜਾਵੇ।

ਮੀਟਿੰਗ ਪੰਨਵਾਦ ਸਹਿਤ ਖਤਮ ਕੀਤੀ ਗਈ।



ਮੁੱਖ ਸਕੱਤਰ,
ਪੰਜਾਬ।

ਅਜੰਡਾ ਆਈਟਮ ਨੰ:15.02
(ਕਾਰਜਕਾਰੀ ਦੀ ਮੀਟਿੰਗ)

ਵਿਸ਼ਾ:- ਗਮਾਡਾ ਦੀ ਕਾਰਜਕਾਰੀ ਕਮੇਟੀ ਦੀ ਮਿਤੀ:13.06.2011
ਨੂੰ ਹੋਈ 14ਵੀਂ ਮੀਟਿੰਗ ਵਿਚ ਲਏ ਗਏ ਫੈਸਲਿਆਂ
ਅਨੁਸਾਰ ਕੀਤੀ ਗਈ ਕਾਰਵਾਈ।

ਗਮਾਡਾ ਦੀ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਜੋ
ਮਿਤੀ 13.06.2011 ਨੂੰ ਹੋਈ ਸੀ ਦੀ ਕਾਰਵਾਈ ਵਿਚ ਲਏ ਗਏ ਫੈਸਲਿਆਂ ਤੇ
ਦਫਤਰ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਮੱਦ-ਵਾਰ ਵਿਵਰਣ ਦਰਸਾਉਂਦੀ
ਸਾਰਣੀ ਹੇਠਾਂ ਅਜੰਡਾ ਨੋਟ ਦੇ ਅਨੁਲੱਗ-‘ਉ’ ਤੇ ਕਮੇਟੀ ਅੱਗੇ ਸੂਚਨਾ ਹਿੱਤ
ਰੱਖੀ ਜਾਂਦੀ ਹ ।

ਅਜੰਡਾ ਆਈਟਮ ਨੰ:15.02

ਅਨੁਲੱਗ-‘ੳ’

ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਦੀ ਕਾਰਜਕਾਰੀ ਕਮੇਟੀ ਦੀ ਮਿਤੀ 13-06-2011 ਨੂੰ ਹੋਈ 14ਵੀਂ ਮੀਟਿੰਗ ਵਿਚ ਲਏ ਗਏ ਫੈਸਲਿਆਂ ਤੇ ਕੀਤੀ ਗਈ ਕਾਰਵਾਈ ਦਾ ਮੱਦ-ਵਾਰ ਵਿਵਰਣ।

ਮੱਦ ਨੰ:	ਵਿਸਾ	ਫੈਸਲਾ	ਕੀਤੀ ਗਈ ਕਾਰਵਾਈ
14.01	ਗਮਾਡਾ ਦੀ ਕਾਰਜਕਾਰੀ ਕਮੇਟੀ ਦੀ ਤੇਰਵੀਂ ਮੀਟਿੰਗ ਜੋ ਮਿਤੀ 27.1.2011 ਨੂੰ ਹੋਈ ਦੀ ਕਾਰਵਾਈ ਦੀ ਪੁਸਟੀ ਕਰਨ ਬਾਰੇ ।	ਕਾਰਜਕਾਰੀ ਕਮੇਟੀ ਵਲੋਂ ਕਾਰਵਾਈ ਦੀ ਪੁਸਟੀ ਕੀਤੀ ਗਈ ।	-
14.02	ਗਮਾਡਾ ਦੀ ਕਾਰਜਕਾਰੀ ਕਮੇਟੀ ਦੀ ਮਿਤੀ 27.1.2011 ਨੂੰ ਹੋਈ ਤੇਰਵੀਂ ਮੀਟਿੰਗ ਵਿਚ ਲਏ ਗਏ ਫੈਸਲਿਆਂ ਅਨੁਸਾਰ ਕੀਤੀ ਗਈ ਕਾਰਵਾਈ ।	ਕਾਰਜਕਾਰੀ ਕਮੇਟੀ ਵਲੋਂ ਕੀਤੀ ਗਈ ਕਾਰਵਾਈ ਨੂੰ ਨੋਟ ਕੀਤਾ ਗਿਆ ਅਤੇ ਤਸੱਲੀ ਪ੍ਰਗਟਾਈ ਗਈ ।	-
14.03	46/52 ਅਤੇ 48 ਐਲ.ਆਈ.ਜੀ.ਸਕੀਮ ਅਧੀਨ ਉਸਾਰੇ ਗਏ ਮਕਾਨਾਂ ਨੂੰ ਬੋਲੀ ਰਾਹੀਂ ਵੇਚਣ ਸਬੰਧੀ ।	ਮੱਦ ਪ੍ਰਵਾਨ ਹੈ ।	ਅਜੰਡਾ ਕਾਰਜ-ਬਾਅਦ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਸੀ ਅਤੇ ਕਮੇਟੀ ਵਲੋਂ ਅਜੰਡਾ ਪ੍ਰਵਾਨ ਕਰ ਲਿਆ ਗਿਆ ਹੈ। ਇਸ ਲਈ ਕੋਈ ਕਾਰਵਾਈ ਦੀ ਲੋੜ ਨਹੀਂ ਹੈ ।
14.04	ਕਲਚਰਲ ਅਤੇ ਲਿਟਰੇਰੀ ਐਕਟੀਵਿਟੀ ਲਈ ਇੰਸਟੀਚਿਊਸਨਲ ਸਾਈਟਾਂ	ਮੱਦ ਪ੍ਰਵਾਨ ਹੈ ।	ਅਜੰਡਾ ਕਾਰਜ-ਬਾਅਦ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਸੀ ਅਤੇ

	ਅਲਾਟ ਕਰਨ ਬਾਰੇ ।		ਕਮੇਟੀ ਵਲੋਂ ਅਜੰਡਾ ਪ੍ਰਵਾਨ ਕਰ ਲਿਆ ਗਿਆ ਹੈ। ਇਸ ਲਈ ਕੋਈ ਕਾਰਵਾਈ ਦੀ ਲੋੜ ਨਹੀਂ ਹੈ ।
14.05	ਪਲਾਟਾਂ ਦੀ ਅਲਾਟਮੈਂਟ ਲਈ ਫਿਜ਼ੀਕਲੀ ਹੈਂਡੀਕੈਪਡ/ਬਲਾਈਂਡਸ ਲਈ ਰਾਖਵੇਂ ਰੱਖੇ ਗਏ 3% ਪਲਾਟਾਂ/ਮਕਾਨਾਂ ਦੀ ਰਿਜ਼ਰਵੇਸ਼ਨ ਲਈ ਯੋਗਤਾਵਾਂ ਨਿਰਧਾਰਿਤ ਕਰਨ ਬਾਰੇ ।	ਮੱਦ ਪ੍ਰਵਾਨ ਹੈ।	ਕਮੇਟੀ ਦੇ ਫੈਸਲੇ ਅਨੁਸਾਰ ਪੱਤਰ ਨੰ: 8452-78 ਰਾਹੀਂ ਮਿਤੀ 11-7-2011 ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ।
14.06	ਸੈਕਟਰ-62 ਮੋਹਾਲੀ ਵਿਖੇ ਅੰਤਰਰਾਸ਼ਟਰੀ ਕੰਨਵੈਨਸ਼ਨ ਸੈਂਟਰ ਅਤੇ ਐਗਜ਼ੀਕਿਊਟਿਵ ਸੈਂਟਰ ਕਮ ਪੰਜ ਸਿਤਾਰਾ ਹੋਟਲ ਦੀ ਉਸਾਰੀ ਬਾਰੇ-ਤਾਜਾ ਸਥਿਤੀ ।	ਮੱਦ ਪ੍ਰਵਾਨ ਹੈ ।	ਅਜੰਡਾ ਤਾਜਾ ਸਥਿਤੀ ਬਾਰੇ ਪੇਸ਼ ਕੀਤਾ ਗਿਆ ਸੀ। ਇਸ ਲਈ ਕੋਈ ਕਾਰਵਾਈ ਦੀ ਲੋੜ ਨਹੀਂ ਹੈ ।
14.07	ਬੱਸ ਸਟੈਂਡ -ਕਮ- ਕਮਰਸ਼ੀਅਲ ਕੰਪਲੈਕਸ ਸੈਕਟਰ - 57 ਐਸ. ਏ. ਐਸ. ਨਗਰ, ਮੋਹਾਲੀ ਦੀ ਫਾਈਨੈਂਸ਼ੀਅਲ ਕਲੱਜ਼ ਬਾਰੇ।	ਕਮੇਟੀ ਵਲੋਂ ਮੱਦ ਤੇ ਵਿਚਾਰ ਕਰਦੇ ਹੋਏ ਮਹਿਸੂਸ ਕੀਤਾ ਗਿਆ ਕਿ Concessionaire ਵਲੋਂ ਦਿੱਤੀ ਗਈ ਪ੍ਰਤੀ-ਬੇਨਤੀ ਨੂੰ ਐਗਰੀਮੈਂਟ ਦੀ ਧਾਰਾਵਾਂ 19.1.1 ਅਤੇ 19.2.1 ਦੀ ਰੋਸ਼ਨੀ ਵਿਚ ਪ੍ਰੋਖਣ ਕਰਨ ਦੀ ਲੋੜ ਹੈ। ਵਿਚਾਰ-ਵਟਾਂਦਰੇ ਉਪਰੰਤ ਕਮੇਟੀ ਵਲੋਂ	ਕਮੇਟੀ ਵਲੋਂ ਕੀਤੇ ਫੈਸਲੇ ਅਨੁਸਾਰ ਕਾਰਵਾਈ ਕਰਦੇ ਹੋਏ Feedback Venture ਨੂੰ ਯੋਗ ਕਾਰਵਾਈ ਕਰਨ ਅਤੇ ਟਿੱਪਣੀ

		<p>ਫੈਸਲਾ ਕੀਤਾ ਗਿਆ ਕਿ ਜਿਹੜੇ Transaction Advisor(Feedback Ventures) ਵਲੋਂ ਵਿਸੇ ਸਬੰਧੀ ਆਰ.ਐਫ.ਪੀ ਅਤੇ concession agreement ਬਣਾਇਆ ਗਿਆ ਹੈ, ਉਹਨਾਂ ਵਲੋਂ ਵਿਸੇ ਸਬੰਧੀ ਟਿੱਪਣੀ ਲਈ ਜਾਵੇ ਅਤੇ ਕਮੇਟੀ ਦੀ ਅਗਲੀ ਮੀਟਿੰਗ ਵਿਚ ਵਿਚਾਰਣ ਲਈ ਪੇਸ਼ ਕੀਤਾ ਜਾਵੇ ।</p>	<p>ਦੇਣ ਲਈ ਲਿਖਿਆ ਜਾ ਚੁੱਕਾ ਹੈ ਪਰੰਤੂ ਉਨ੍ਹਾਂ ਵਲੋਂ ਅਜੇ ਤੱਕ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਟਿੱਪਣੀ ਪ੍ਰਾਪਤ ਹੋਣ ਉਪਰੰਤ ਕਮੇਟੀ ਦੀ ਅਗਲੀ ਮੀਟਿੰਗ ਵਿਚ ਅਜੰਡਾ ਪੇਸ਼ ਕੀਤਾ ਜਾਵੇਗਾ ।</p>
14.08	<p>ਤਜਵੀਜਤ ਮੁੱਲਾਂਪੁਰ ਪਲੈਨਿੰਗ ਏਰੀਏ ਦੇ ਸਰਵੇ ਕਰਵਾਉਣ ਉਪਰ ਵਾਧੂ ਖਰਚ ਹੋਈ ਰਕਮ ਦੀ ਕਾਰਜ ਬਾਅਦ ਪ੍ਰਵਾਨਗੀ ਸਬੰਧੀ।</p>	<p>ਮੱਦ ਪ੍ਰਵਾਨ ਹੈ ।</p>	<p>ਅਜੰਡਾ ਕਾਰਜ-ਬਾਅਦ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਸੀ। ਇਸ ਲਈ ਕੋਈ ਕਾਰਵਾਈ ਦੀ ਲੋੜ ਨਹੀਂ ਹੈ ।</p>
14.09	<p>ਪੰਜਾਬ ਸਰਕਾਰ ਨੂੰ ਥੋੜੇ ਸਮੇਂ ਲਈ ਦਿੱਤੇ ਗਏ 20.00 ਕਰੋੜ ਰੁਪਏ ਦੇ ਕਰਜੇ ਦੀ ਵਾਪਸੀ/ਐਡਜਸਟਮੈਂਟ ਬਾਰੇ।</p>	<p>ਮੱਦ ਪ੍ਰਵਾਨ ਹੈ ।</p>	<p>ਕਮੇਟੀ ਦਾ ਫੈਸਲਾ ਨੋਟ ਕਰ ਲਿਆ ਗਿਆ ਹੈ ਅਤੇ ਐਡਜਸਟਮੈਂਟ ਕਰਨ ਤੋਂ ਪਹਿਲਾ ਮਾਨਯੋਗ ਮੁੱਖ ਮੰਤਰੀ ਪੰਜਾਬ ਜੋ ਕਿ ਵਿਭਾਗ ਦੇ ਮੰਤਰੀ ਇੰਚਾਰਜ ਵੀ ਹਨ ਜੀ ਦੀ ਪ੍ਰਵਾਨਗੀ ਲਈ ਕੇਸ ਭੇਜ ਦਿੱਤਾ</p>

			ਗਿਆ।
14.10	ਲਾਈਸੈਂਸ ਫੀਸ ਦੀ ਰਕਮ ਵਿਚੋਂ ਗਮਾਡਾ ਏਗੀਏ ਦਾ ਵਿਕਾਸ ਕਰਨ ਸਬੰਧੀ।	ਮੱਦ ਪ੍ਰਵਾਨ ਹੈ।	ਕਮੇਟੀ ਦੇ ਫੈਸਲੇ ਅਨੁਸਾਰ ਕਾਰਵਾਈ ਕਰ ਦਿੱਤੀ ਗਈ ਹੈ।
14.11	ਨਵੇਂ ਸੈਕਟਰਾਂ/ਸਕੀਮਾਂ ਦੇ ਵਿਕਸਿਤ ਕੰਮਾਂ ਸਬੰਧੀ ਕਾਰਵਾਈ ਕਰਨੀ ਅਤੇ ਲਾਗੂ ਕਰਨਾ।	ਮੱਦ ਪ੍ਰਵਾਨ ਹੈ।	ਇਸ ਸਬੰਧੀ ਦੱਸਿਆ ਜਾਦਾ ਹੈ ਕਿ ਡਿਵੈਲਪਮੈਂਟ ਦੇ ਕੰਮਾਂ ਨੂੰ ਟਰਨ ਕੀ ਬੇਸਿਜ/ਕੰਪੋਜਟ ਬੇਸ ਤੇ ਕਰਵਾਉਣ ਲਈ ਕੰਪਨੀਆਂ ਇਨ ਲਿਸਟ ਕਰਨ ਲਈ ਲੋੜੀਂਦਾ ਡਾਕੂਮੈਂਟ ਤਿਆਰ ਕੀਤਾ ਜਾ ਰਿਹਾ ਹੈ।
14.12	ਐਸ.ਏ.ਐਸ.ਨਗਰ ਵਿਚ ਪੈਂਦੀਆਂ ਵੱਖ ਵੱਖ ਸੈਕਟਰਾਂ ਵਿਚ ਪੀ.ਡਬਲਊ.ਡੀ. ਦੇ ਕਬਜ਼ੇ ਅਧੀਨ ਆਉਂਦੀ ਭੋਂ ਬਾਰੇ।	ਕਾਰਜਕਾਰੀ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਬਾਰੇ ਲੋਕ ਨਿਰਮਾਣ ਵਿਭਾਗ ਦੀ ਟਿੱਪਣੀ ਲੈ ਲਈ ਜਾਵੇ।	ਸਾਈਟਾਂ ਇੰਡੀਟੀਫਾਈ ਕਰ ਲਈਆਂ ਗਈਆਂ ਹਨ। ਸਬੰਧਤ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ।
14.13	ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵੱਖ ਵੱਖ ਸ਼੍ਰੇਣੀ ਦੇ ਪਲਾਟਾਂ ਦੀ ਅਧਾਰ ਕੀਮਤ ਨਿਰਧਾਰਤ ਕਰਨ ਬਾਰੇ।	ਕਾਰਜਕਾਰੀ ਕਮੇਟੀ ਵਲੋਂ ਵਿਚਾਰ ਵਟਾਂਦਰੇ ਉਪਰੰਤ ਹੇਠ ਲਿਖੇ ਅਨੁਸਾਰ ਵੱਖ ਵੱਖ ਸ਼੍ਰੇਣੀ ਦੇ ਰਿਹਾਇਸ਼ੀ ਪਲਾਟਾਂ ਦੀ ਨਵੀਂ ਅਧਾਰ ਕੀਮਤ ਨਿਰਧਾਰਤ ਕੀਤੀ ਗਈ:-	ਪ੍ਰਮਾਣਿਤ ਰੇਟਾਂ ਦੀ ਕਾਪੀ ਅਗਲੇਰੀ ਕਾਰਵਾਈ ਹਿੱਤ ਮਿਲਖ ਅਫਸਰ, ਗਮਾਡਾ ਮੋਹਾਲੀ ਨੂੰ ਭੇਜੀ ਜਾ ਚੁੱਕੀ ਹੈ।
		ਫੇਜ਼-1 ਤੋਂ 11, ਸੈਕਟਰ-76-80	ਸੈਕਟਰ-81 ਤੋਂ

		ਸੈਕਟਰ-66 ਤੋਂ ਸੈਕਟਰ-71		ਬਾਅਦ ਦੇ ਸੈਕਟਰ	
		35000/-	30000/-	25000/-	
14.14	ਸੈਕਟਰ-76-80 ਦੇ ਵਿਕਾਸ ਲਈ ਐਕੁਆਇਰ ਕੀਤੀ ਭੌ ਪ੍ਰਤੀ ਅੰਦਾਜ਼ਨ 102 ਏਕੜ ਵਜੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਡਿਸਮਿਸ ਕੀਤੀ ਗਈ ਰਿਟ ਮਗਰੋਂ ਭੌ ਮਾਲਕਾਂ ਨੂੰ ਮੁਆਵਜ਼ੇ ਦੀ ਰਕਮ ਉੱਤੇ ਵਿਆਜ ਦੇਣ ਬਾਰੇ ।	ਕਮੇਟੀ ਵਲੋਂ ਵੱਖ ਵੱਖ ਕਾਨੂੰਨੀ ਪਹਿਲਾਂ ਅਤੇ ਸੀਨੀਅਰ ਐਡਵੋਕੇਟ ਵਲੋਂ ਦਿੱਤੀ ਗਈ ਸਲਾਹ ਉਪਰੰਤ ਵਿਆਜ ਨਾ ਦੇਣ ਦਾ ਫੈਸਲਾ ਕੀਤਾ ਗਿਆ ।			ਕੋਈ ਕਾਰਵਾਈ ਨਹੀਂ ਕੀਤੀ ਜਾਣੀ।
ਸਪਲੀਮੈਂਟਰੀ ਅਜੰਡਾ 14.15	ਸਹਿਰੀ ਮਿਲਖ ਐਸ.ਏ.ਐਸ.ਨਗਰ ਵਿਖੇ ਆਈ ਟੀ ਸਿਟੀ, ਮਲਾਂਪੁਰ ਅਰਬਨ ਐਸਟੇਟ ਫੇਜ਼-1 ਮੁਲਾਂਪੁਰ ਅਰਬਨ ਐਸਟੇਟ ਫੇਜ਼-2 ਅਤੇ ਮੈਡੀਸਿਟੀ ਮਲਾਂਪੁਰ(ਹਲਫ ਫਸਿਲਟੀ) ਲਈ ਦਿੱਤੀ ਜਾਣ ਵਾਲੀ ਲੈਂਡ ਪੁਲਿੰਗ ਵਿਚ ਸੋਧ ਕਰਨ ਬਾਰੇ ।	ਕਮੇਟੀ ਵਲੋਂ ਵਿਸ਼ੇ ਸਬੰਧੀ ਲੈਂਡ ਪੁਲਿੰਗ ਸਕੀਮ ਵਿਚ ਤਜਵੀਜ਼ ਕੀਤੀ ਸੋਧ ਤੇ ਵਿਚਾਰ ਕਰਦੇ ਹੋਏ ਤਜਵੀਜ਼ ਨਾਲ ਸਹਿਮਤੀ ਪ੍ਰਗਟ ਕੀਤੀ ਗਈ ਅਤੇ ਸਿਫਾਰਸ਼ ਕੀਤੀ ਕਿ ਮੱਦ ਨੂੰ ਅਥਾਰਟੀ ਦੀ ਹੋਣ ਵਾਲੀ ਮੀਟਿੰਗ ਵਿਚ ਪ੍ਰਵਾਨਗੀ ਹਿਤ ਪੇਸ਼ ਕੀਤਾ ਜਾਵੇ ।			ਇਸ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਗਮਾਡਾ ਦੀ ਕਾਰਜਕਾਰੀ ਕਮੇਟੀ ਵਿੱਚ ਹੋਏ ਫੈਸਲੇ ਅਨੁਸਾਰ ਇਹ ਅਜੰਡਾ ਅਥਾਰਟੀ ਦੀ ਮਿਤੀ 30-6-2011 ਨੂੰ ਹੋਈ ਮੀਟਿੰਗ ਵਿੱਚ ਪਹਿਲਾ ਹੀ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਇਹ ਮੱਦ ਗਮਾਡਾ ਅਥਾਰਟੀ ਦੀ ਮੀਟਿੰਗ ਵਿੱਚ ਪ੍ਰਵਾਨ ਹੋ ਚੁੱਕੀ ਹੈ।

ਅਜੰਡਾ ਆਈਟਮ ਨੰ:15.03

ਕਾਰਜਕਾਰੀ ਕਮੇਟੀ

ਵਿਸ਼ਾ: ਪੁਲਿਸ ਪਰਸੋਨਲ ਸਰਵਿੰਗ/ਰਿਟਾਇਰਡ ਦੇ ਕੋਟੇ ਅਧੀਨ ਸ਼੍ਰੀ ਭਾਗ ਸਿੰਘ ਪੁੱਤਰ ਸ਼੍ਰੀ ਓਮ ਪ੍ਰਕਾਸ਼ ਨੂੰ ਮਕਾਨ ਨੰ: ਐਲ.ਆਈ.ਜੀ. 3426, ਸੈਕਟਰ-70, ਮੋਹਾਲੀ ਦੀ ਅਲਾਟਮੈਂਟ ਕਰਨ ਸਬੰਧੀ ਇਨਕਮ ਕਰੀਟੇਰੀਏ ਵਿੱਚ ਛੋਟ ਦੇਣ ਬਾਰੇ।

ਪੁੱਤਾ ਵੱਲੋਂ ਸਾਲ 1995 ਵਿੱਚ ਉਲੀਕੀ ਗਈ 264 ਐਲ.ਆਈ.ਜੀ. ਸੈਕਟਰ-70, ਮੋਹਾਲੀ ਦੀ ਸਕੀਮ ਅਧੀਨ ਸ਼੍ਰੀ ਭਾਗ ਸਿੰਘ ਪੁੱਤਰ ਸ਼੍ਰੀ ਓਮ ਪ੍ਰਕਾਸ਼ ਵੱਲੋਂ ਪੁਲਿਸ ਪਰਸੋਨਲ ਸਰਵਿੰਗ/ਰਿਟਾਇਰਡ ਲਈ ਰਾਖਵੇਂ ਰੱਖੇ ਗਏ ਕੋਟੇ ਅਧੀਨ ਅਪਲਾਈ ਕੀਤਾ ਗਿਆ ਸੀ ਅਤੇ ਉਹ ਮਕਾਨ ਨੰ: ਐਲ.ਆਈ.ਜੀ. 3426, ਸੈਕਟਰ-70, ਮੋਹਾਲੀ ਲਈ ਡਰਾਅ ਵਿੱਚ ਸਫਲ ਰਿਹਾ। ਸ਼੍ਰੀ ਭਾਗ ਸਿੰਘ ਵੱਲੋਂ ਆਪਣੀ ਅਰਜ਼ੀ ਨਾਲ ਪੇਸ਼ ਕੀਤੇ ਹਲਫੀਆ ਬਿਆਨ ਅਤੇ ਉਸ ਨਾਲ ਸੁਪਰਡੰਟ ਆਫ ਪੁਲਿਸ(ਡੀ.ਡੀ.ਓ) ਦਫਤਰ ਅਡੀਸ਼ਨਲ ਡਾਇਰੈਕਟਰ ਜਨਰਲ, ਪੁਲਿਸ, ਇੰਟੈਲੀਜੰਸ, ਪੰਜਾਬ, ਚੰਡੀਗੜ੍ਹ ਦੇ ਮਿਤੀ 25-10-1995 ਦੇ ਲਗਾਏ ਗਏ ਪੇ-ਸਰਟੀਫਿਕੇਟ ਅਨੁਸਾਰ ਉਸਦੀ ਤਸਦੀਕ ਕੀਤੀ ਗਈ ਕੁੱਲ ਤਨਖਾਹ 2580/- ਰੁਪਏ ਪ੍ਰਤੀ ਮਹੀਨਾ ਸੀ (ਕਾਪੀ ਅਨੁਲੱਗ-1) ਜੋ ਕਿ ਇਸ ਸਕੀਮ ਲਈ ਨਿਰਧਾਰਤ ਕੀਤੇ ਗਏ ਇਨਕਮ-ਕਰੀਏਰੀਆ 1251 ਰੁਪਏ ਤੋਂ 2650/- ਰੁਪਏ ਵਿੱਚ ਫਾਲ ਕਰਦੀ ਸੀ ਜਿਸ ਕਰਕੇ ਉਸਨੂੰ ਮਿਤੀ 26-9-1996 ਨੂੰ ਉਕਤ ਮਕਾਨ ਦਾ 1,80,200/- ਰੁਪਏ ਦੀ ਕੀਮਤ ਤੇ ਅਲਾਟਮੈਂਟ ਪੱਤਰ ਜਾਰੀ ਕੀਤਾ ਗਿਆ। ਇਹ ਰਕਮ 1757/- ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ 156 ਕਿਸ਼ਤਾਂ ਵਿੱਚ ਜਮ੍ਹਾਂ ਕਰਵਾਈ ਜਾਣੀ ਹੈ।

2.0 ਪੁਲਿਸ ਵਿਭਾਗ ਦੇ ਰਾਖਵੇਂ ਰੱਖੇ ਗਏ ਕੋਟੇ ਦੇ ਮਕਾਨਾਂ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਤੇ ਸੁਪਰਡੰਟ ਆਫ ਪੁਲਿਸ (ਡੀ.ਡੀ.ਓ) ਦਫਤਰ ਅਡੀਸ਼ਨਲ ਡਾਇਰੈਕਟਰ ਜਨਰਲ, ਪੁਲਿਸ, ਇੰਟੈਲੀਜੰਸ, ਪੰਜਾਬ, ਚੰਡੀਗੜ੍ਹ ਨੂੰ ਇਸ ਦਫਤਰ ਵੱਲੋਂ ਪੱਤਰ ਨੰ: 10432, ਮਿਤੀ 4-5-99 ਰਾਹੀਂ ਸ਼੍ਰੀ ਭਾਗ ਸਿੰਘ ਪੁੱਤਰ ਸ਼੍ਰੀ ਓਮ ਪ੍ਰਕਾਸ਼, ਕੰਸਟੇਬਲ ਦਾ 9/95 ਦੇ ਮਹੀਨੇ ਦੀ ਤਨਖਾਹ ਦਾ ਸਰਟੀਫਿਕੇਟ ਮੰਗਿਆ ਗਿਆ ਜਿਹੜਾ ਕਿ ਉਨ੍ਹਾਂ ਵੱਲੋਂ ਆਪਣੇ ਪੱਤਰ ਨੰ: 8480, ਮਿਤੀ 14-10-1999 ਰਾਹੀਂ ਇਸ ਦਫਤਰ ਨੂੰ ਭੇਜਿਆ ਗਿਆ ਜਿਸ ਅਨੁਸਾਰ ਉਸਦੀ ਕੁੱਲ ਪੇ-4125/- ਰੁਪਏ ਕਟੌਤੀ ਉਪਰੰਤ 3595/- ਰੁਪਏ ਦਰਸਾਈ ਗਈ (ਕਾਪੀ ਅਨੁਲੱਗ-2)। ਬਿਨੈਕਾਰ ਦੀ ਮਾਸਿਕ ਆਮਦਨ ਉਲੀਕੀ ਗਈ ਸਕੀਮ ਵਿੱਚ ਉਕਤ ਦਰਸਾਏ ਗਏ ਇਨਕਮ ਕਰੇਟੇਰੀਏ ਨਾਲੋਂ ਵੱਧ ਹੋਣ ਕਾਰਨ ਇਸ ਦੀ ਅਲਾਟਮੈਂਟ ਮਿਤੀ 17-11-2003 ਨੂੰ ਕੈਂਸਿਲ ਕਰ ਦਿੱਤੀ ਗਈ। ਮਕਾਨ ਦੀ ਕੈਂਸਲੇਸ਼ਨ ਵਿਰੁੱਧ ਦਾਇਰ ਕੀਤੀ ਗਈ ਅਪੀਲ ਵਿੱਚ ਐਪੀਲੇਟ ਅਥਾਰਟੀ ਵੱਲੋਂ ਮਿਤੀ 8-3-2010 ਰਾਹੀਂ ਮਕਾਨ ਦੀ ਅਲਾਟਮੈਂਟ ਮਨਸੂਖ ਕਰਨ ਸਬੰਧੀ ਹੁਕਮ ਮਿਤੀ 17-11-2003 ਰੱਦ ਕਰਦੇ ਹੋਏ ਇਹ ਕੇਸ ਮਿਲਖ ਅਫਸਰ, ਗਮਾਡਾ, ਮੋਹਾਲੀ ਨੂੰ ਰੀਮਾਂਡ ਕੀਤਾ ਗਿਆ।

3.0 ਐਪੀਲੇਟ ਅਥਾਰਟੀ ਵੱਲੋਂ ਕੀਤੇ ਗਏ ਹੁਕਮਾਂ ਦੇ ਸਨਮੁੱਖ ਮਿਲਖ ਅਫਸਰ ਵੱਲੋਂ ਅਪੀਲ ਕਰਤਾ ਨੂੰ ਮਿਤੀ 4-5-10 ਨੂੰ ਨਿੱਜੀ ਤੌਰ ਤੇ ਸੁਣਿਆ ਗਿਆ। ਨਿੱਜੀ ਸੁਣਵਾਈ ਦੌਰਾਨ ਬਿਨੈਕਾਰ ਵੱਲੋਂ ਦੱਸਿਆ ਗਿਆ ਕਿ ਸਾਲ 1995 ਦੌਰਾਨ ਸਕੀਮ ਉਲੀਕਣ ਸਮੇਂ ਉਸਦੀ ਤਨਖਾਹ ਨਿਰਧਾਰਤ ਕਰੀਟੇਰੀਏ ਵਿੱਚ ਫਾਲ ਕਰਦੀ ਸੀ ਅਤੇ ਬਾਅਦ ਵਿੱਚ ਮਿਲੇ ਮਹਿੰਗਾਈ ਭੱਤੇ ਕਾਰਨ ਕੁਝ ਵੱਧ ਗਈ ਹੈ। ਬੇਸਿਕ-ਪੇ ਅਤੇ

ਡੀ.ਏ. ਤੋਂ ਇਲਾਵਾ ਮਿਲਣ ਵਾਲੇ ਹੋਰ ਭੱਤਿਆਂ ਨੂੰ ਤਨਖਾਹ ਦਾ ਪਾਰਟ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਇਹ ਭੱਤੇ ਅਲੱਗ-ਅਲੱਗ ਸਟੇਸ਼ਨਾਂ ਤੇ ਅਲੱਗ-ਅਲੱਗ ਹੁੰਦੇ ਹਨ। ਇਸ ਤੋਂ ਇਲਾਵਾ ਗਾਮਡਾ ਵੱਲੋਂ ਬਾਅਦ ਵਿੱਚ ਫਲੋਟ ਕੀਤੀਆਂ ਗਈਆਂ ਸਕੀਮਾਂ ਵਿੱਚ ਇਨਕਮ ਸਬੰਧੀ ਸ਼ਰਤ ਵੀ ਖਤਮ ਕਰ ਦਿੱਤੀ ਗਈ ਹੈ। ਉਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹ ਅਤਿਵਾਦ ਪ੍ਰਭਾਵਿਤ ਪ੍ਰੀਵਾਰ ਨਾਲ ਸਬੰਧ ਰੱਖਦਾ ਹੈ ਜਿਸ ਕਰਕੇ ਇਨਕਮ ਸਬੰਧੀ ਨਰਮੀ ਦਾ ਵਤੀਰਾ ਅਖਤਿਆਰ ਕਰਦੇ ਹੋਏ ਉਨ੍ਹਾਂ ਦੀ ਪ੍ਰਤੀ-ਬੇਨਤੀ ਪ੍ਰਵਾਨ ਕੀਤੀ ਜਾਵੇ। ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਅਤਿਵਾਦ ਪ੍ਰਭਾਵਿਤ ਪ੍ਰੀਵਾਰ ਸਬੰਧੀ ਜਾਰੀ ਕੀਤਾ ਗਿਆ ਸ਼ਨਾਖਤੀ ਕਾਰਡ ਅਨੁਲੱਗ-3 ਤੇ ਨੱਥੀ ਹੈ।

4.0 ਮਿਲਖ ਅਫਸਰ ਵੱਲੋਂ ਅਪੀਲ ਕਰਤਾ ਨੂੰ ਸੁਣਨ ਉਪਰੰਤ ਅਤੇ ਅਜਿਹੀ ਨੇਚਰ ਦੇ ਕਸ ਮਕਾਨ ਨੰ: ਐਲ.ਆਈ.ਜੀ. 3289, ਸੈਕਟਰ-70, ਮੋਹਾਲੀ ਜੋ ਕਿ ਸ਼੍ਰੀਮਤੀ ਸੀਮਾ ਸੈਣੀ ਨੂੰ ਪੁਲਿਸ ਕੋਟੇ ਅਧੀਨ ਹੀ ਅਲਾਟ ਕੀਤਾ ਗਿਆ ਸੀ ਜਿਸਦੀ ਮਹੀਨਾਵਾਰ ਤਨਖਾਹ ਨਿਰਧਾਰਤ ਕੀਤੇ ਗਏ ਕਰੀਟੇਰੀਏ ਨਾਲੋਂ ਵੱਧ ਪਾਏ ਜਾਣ ਕਾਰਨ ਅਲਾਟਮੈਂਟ ਕੈਂਸਿਲ ਕੀਤੀ ਗਈ ਸੀ ਪਰ ਐਪੀਲੇਟ ਅਥਾਰਟੀ-ਕਮ-ਵਧੀਕ ਮੁੱਖ ਪ੍ਰਸ਼ਾਸਕ, ਗਾਮਡਾ, ਮੋਹਾਲੀ ਵੱਲੋਂ ਮਿਤੀ 27-5-04 ਦੇ ਹੁਕਮਾਂ ਰਾਹੀਂ ਬਿਨੈਕਾਰ ਦੀ ਤਨਖਾਹ

ਬੇਸਿਕ ਪੇ+ਮਹਿੰਗਾਈ ਭੱਤੇ ਨੂੰ ਕਾਊਂਟ ਫਾਰ ਕਰਨ ਉਪਰੰਤ ਸਕੀਮ ਦੇ ਨਿਰਧਾਰਤ ਕਰੀਟੇਰੀਏ ਵਿੱਚ ਫਾਲ ਕੀਤੇ ਜਾਣ ਕਰਕੇ ਮਕਾਨ ਦੀ ਅਲਾਟਮੈਂਟ ਬਹਾਲ ਕੀਤੀ ਗਈ (ਕਾਪੀ ਅਨੁਲੱਗ-4)। ਉਸ ਆਧਾਰ ਤੇ ਸ਼੍ਰੀ ਭਾਗ ਸਿੰਘ ਦੀ ਮਹੀਨਾ 5/95 ਦੀ ਤਨਖਾਹ+ਡੀ.ਏ+ਆਈ.ਆਰ+ਸੀ.ਸੀ.ਏ.(ਤਨਖਾਹ,ਪੀ.ਪੀ.1320+30, ਡੀ.ਏ. 1688+ਆਈ.ਆਰ 150+ਸੀ.ਸੀ.ਏ 100) ਨੂੰ ਕਾਊਂਟ ਫਾਰ ਕਰਨ ਉਪਰੰਤ ਤਨਖਾਹ 3288/- ਰੁਪਏ ਬਣੀ ਜੋ ਕਿ ਇਸ ਸਕੀਮ ਅਧੀਨ ਨਿਰਧਾਰਤ ਕੀਤੇ ਗਏ ਕਰੀਟੇਰੀਏ 2650/- ਰੁਪਏ ਨਾਲੋਂ 638/- ਰੁਪਏ ਫਿਰ ਵੀ ਵਾਧੂ ਪਾਈ ਗਈ।

5.0 ਇਹ ਅਲਾਟੀ ਅਤਿਵਾਦ ਪ੍ਰਭਾਵਿਤ ਪ੍ਰੀਵਾਰ ਨਾਲ ਸਬੰਧ ਰੱਖਦਾ ਹੈ ਅਤੇ ਮਕਾਨ ਦਾ ਕਬਜ਼ਾ ਉਸ ਪਾਸ ਹੈ। ਅਲਾਟੀ ਵੱਲੋਂ ਅਲਾਟਮੈਂਟ ਪੱਤਰ ਅਨੁਸਾਰ ਮਕਾਨ ਦੀਆਂ ਮਹੀਨਾਵਾਰ ਹੁਣ ਤੱਕ ਬਣਦੀਆਂ ਕਿਸ਼ਤਾਂ ਜਮ੍ਹਾਂ ਕਰਵਾਈਆਂ ਗਈਆਂ ਹਨ ਇਸ ਲਈ ਪੈਰਾ-4 ਵਿੱਚ ਦਰਸਾਈ ਗਈ ਸਕੀਮ ਦੇ ਇਨਕਮ ਕਰੀਟੇਰੀਏ ਨਾਲੋਂ ਵਾਧੂ ਤਨਖਾਹ ਵਿੱਚ ਛੋਟ ਦੇਣ ਲਈ ਮਾਮਲਾ ਗਮਾਡਾ ਦੀ ਕਾਰਜਕਾਰੀ ਕਮੇਟੀ ਦੇ ਸਨਮੁੱਖ ਵਿਚਾਰਨ ਅਤੇ ਫੈਸਲੇ ਹਿੱਤ ਪੇਸ਼ ਹੈ।

①

महश्वर - I

It is certified that Sh. Bhag Singh s/o
Sh. Om Parkash B/O H.No. HM_235, Phase_2, Mohali,
is working as Constable in Police Department.
He is presently getting total emoluments
Rs. 2580/- per month.

25.10.96
Superintendent of Police (D.D.O.)
O/O Addl. Director General of Police,
Intelligence, Punjab, Chandigarh.

Superintendent of Police
Intelligence, Punjab

2

ਮੁਖਿਯ ਮੁਕਾਮ

ਸੁਪਰਡੈਂਟ ਆਫ ਪੁਲਿਸ, (ਡੀ. ਡੀ. ਡੀ.)
ਦਫਤਰ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ,
ਇੰਟੈਲੀਜੈਂਸ, ਪੰਜਾਬ, ਚੰਡੀਗੜ੍ਹ।

ਮਿਲਖ ਅਫਸਰ ਪੰਜਾਬ ਸੁਰਿਰੀ ਸੈਨਾਕਸ਼ੀ
ਅਤੇ ਵਿਰਾਸ ਅਥਾਰਟੀ ਪੁੱਛਾ ਮੋਗਾਲੀ।

ਨੰਬਰ: 8480

/ਉਪਾ-4, ਮਿਤੀ 14-10-99

ਵਿਸ਼ਾ:-

ਸੁਰਿਰੀ ਮਿਲਖ ਮੋਗਾਲੀ ਸੈਕਟਰ 70 ਵਿਖੇ ਮੈਲ. ਆਈ. ਜੀ.
ਮਰਾਨ ਨੰ: 3426 ਦੇ ਤਨਖਾਹ ਦੀ ਤਫਸੀਲ ਬਾਰੇ।

ਸਾਰ ਪੱਤਰ:

ਰਵਾਨਾ ਆਪ ਜੀ ਦੇ ਪੱਤਰ ਨੰ: ਪੁੱਛਾ-ਏ-3(ਸੈਕਟਰ)70/99/31393

ਮਿਤੀ 13/10/99, ਦੇ ਸਬੰਧ ਵਿੱਚ।

ਸਿਪਾਹੀ ਭਾਗ ਸਿੰਗ ਨੰ: 7/758 ਪੁੱਤਰ ਸ੍ਰੀ ਉਮ ਪੁਰਾਸ ਨੇ ਜੋ ਤਨਖਾਹ

ਸੰਤਬਰ 1995 ਵਿੱਚ ਇਸ ਦਫਤਰ ਵੱਲੋਂ ਹਾਸਿਲ ਹੀਤੀ ਹੈ ਦਾ ਸਕਟੀਫਿਕੇਟ ਨਾਨ ਨੱਖੀ ਕਰਕੇ

ਆਪ ਜੀ ਨੂੰ ਯੋਗ ਹਾਵਵਾਈ ਲਈ ਆਪ ਜੀ ਨੂੰ ਭੇਜਿਆ ਜਾਂਦਾ ਹੈ।

ਮੁਖਿਯ ਮੁਕਾਮ 14/10/99

ਵਾ: ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ,
ਇੰਟੈਲੀਜੈਂਸ, ਪੰਜਾਬ, ਚੰਡੀਗੜ੍ਹ

3

मा १०१-२
२५

PAY CERTIFICATE

Name of Head:	"2055-Police-101-Criminal Investigation and Vigilance-01-Criminal Investigation Department".
Name, Rank & No.	Cond Bheg Singh 71753370 Comptroller
Pay for the Month	Sep 1995
Pay + P.P.	1320 + 30 = 1350 Rs
Special pay	30 = 00 Rs
Compensation Pay	253200 Rs
Dearness Allowance	1688200 Rs
House Rent Allowance	369200 Rs
Fixed Medical Allowance	40200 Rs
Kit Maintenance Allowance	25200 Rs
C.C.A.	100200 Rs
Ration Allowance	100 = 00 Rs
Conveyance Allowance	20200 Rs
Risk Allowance 1R	150200 Rs
Total:	4125200
<u>Deductions:</u>	
G.P.Fund Deduction.	500200
G.P.Fund Advance Deduction	—
G.I.S.	30200
LIC Deduction	—
Scooter Advance Recovery	—
House Building Advance Recovery	—
Income Tax.	—
R.O.P.	—
Net payable	3595200

[Signature]
Deputy Commissioner of Police
 Department of Police
 Government of India

It is certified that after making the all deductions, the carry home salary of the official is not less than 40%

Signature of the Applicant.

4

ਸਿੱਖੀ-3 89

78



ਤਵਦ ਤੋਂ ਪ੍ਰਭਾਵਤ ਪਰਿਵਾਰ ਦੇ ਮੁੱਖੀ ਦੀ ਵੱਡੇ

ਪੰਜਾਬ ਸਰਕਾਰ

ਪੰਜਾਬ ਵਿਚ ਅੱਤਵਾਦ
ਤੋਂ ਪ੍ਰਭਾਵਤ ਪਰਿਵਾਰਾਂ

ਦਾ

ਸਨਾਖਤੀ ਕਾਰਡ

2

ਜਿਉਂ ਦਾ ਨਾਮ ਸਿੱਖੀ

ਜਿਉਂ ਦਾ ਸਰਕਾਰੀ ਨੰ: _____

(1) ਖਾਸ ਦਾ ਨਾਮ ਰੀਨਾ 257

(ਬ) ਉਮਰ 48 ਸਾਲ

(ਸ) ਨਿ ਦਿਲੀ

(2) ਜਿਉਂ ਦੀ ਦਾ ਨਾਮ ਉਮ ਪ੍ਰਭਾਤ

(3) ਪੁਰਾਣਾ ਨਾਮ ਵਾਸੀ ਪੰਜਾਬ

ਪੰਜਾਬ ਸਰਕਾਰ/ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ ਮਾਰੇ ਗਏ
ਅਜ਼ਾਦੀ ਦੀ ਸਿੱਖੀ ਅਤੇ ਸੇਵਾ
ਪੰਜਾਬ 29.7.90.

3

(4) ਸਿਰਕਾਰ ਦਾ ਚਿੱਠਾ/ਕਾਰਡ :— 29/7/90

(7) (ੳ) ਪ੍ਰਬੰਧਕ ਦੇ ਮੈਂਬਰਾਂ ਦੀ ਸੂਚੀ ਵਿਭਾਗ 6
(ਅ) ਵੇਰਵੇ:

ਸੰ. ਨੰ.	ਪ੍ਰਬੰਧਕ ਦੇ ਮੈਂਬਰਾਂ ਦੇ ਨਾਮ	ਪਦ	ਸਮਾਂ	ਸਮਾਂ	ਸਮਾਂ	ਸਮਾਂ	ਸਮਾਂ
1	ਮੁ. ਗੁਰਮਤਿ	ਪ੍ਰਬੰਧਕ	1982	1983	1984	1985	1986
2	ਮੁ. ਗੁਰਮਤਿ	ਪ੍ਰਬੰਧਕ	1987	1988	1989	1990	1991
3	ਮੁ. ਗੁਰਮਤਿ	ਪ੍ਰਬੰਧਕ	1992	1993	1994	1995	1996
4	ਮੁ. ਗੁਰਮਤਿ	ਪ੍ਰਬੰਧਕ	1997	1998	1999	2000	2001
5	ਮੁ. ਗੁਰਮਤਿ	ਪ੍ਰਬੰਧਕ	2002	2003	2004	2005	2006
6	ਮੁ. ਗੁਰਮਤਿ	ਪ੍ਰਬੰਧਕ	2007	2008	2009	2010	2011

- (8) ਕਮਰ ਕਾਰਜ ਦਾ ਵੇਰਵਾ
- (9) ਸੇਕਰ ਪੀਠਾ ਕਾਰਜ ਹੈ, ਤਾਂ ਉਸ ਦਾ ਵੇਰਵਾ:
- (10) ਮੈਂ ਕਮਰ ਕਾਰਜ/ਕਰਦੀ ਹਾਂ ਕਿ ਮੈਂ ਪੰਜਾਬ ਦੇ ਕਮਰ ਕਾਰਜ ਵਿੱਚ ਵਿਚਰ ਰਿਜਿਸਟਰਡ ਨਹੀਂ ਹਾਂ।

ਕਮਰ ਕਾਰਜ ਦੇ ਹਸਤਾਖਰ/ਸੰਕੇਤ ਦਾ ਠਿਕਾਣਾ।

Sub Divisional Officer (C) ਕਮਰ/ਕਾਰਜ
PATTI (C) ਕਮਰ/ਕਾਰਜ

ਕਮਰ ਕਾਰਜ 5.7.94
ਕਮਰ ਕਾਰਜ ਦੀ ਸਿਲੀ

ਪ੍ਰਬੰਧਕ ਦਾ ਅੰਦਰੂਨੀ

ਕਮਰ	ਕਮਰ ਨੰ.	ਕਮਰ ਦਾ ਨਾਮ	ਕਮਰ ਦਾ ਵੇਰਵਾ	ਕਮਰ ਦਾ ਵੇਰਵਾ
1	5.94	ਕਮਰ	ਕਮਰ	ਕਮਰ
2		ਕਮਰ	ਕਮਰ	ਕਮਰ


86 / ਮਨੋਰੋ-4
(ਅਪੀਲ ਨੰ:548)


ਬਾ-ਅਦਾਲਤ ਵਧੀਕ ਮੁੱਖ ਪ੍ਰਸ਼ਾਸਕ ਪੂਡਾ ,ਐਸ.ਏ.ਐਸ.ਨਗਰ।
(ਮੁੱਖ ਪ੍ਰਸ਼ਾਸਕ ਪੂਡਾ ਜੀ ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ)

ਮਕਾਨ ਨੰਬਰ ਐਲ.ਆਈ.ਜੀ. 3289 (ਜੀ.ਐਫ.) ਸੈਕਟਰ-70 ਮੁਹਾਲੀ ਦੀ ਮਿਲਖ ਅਫਸਰ ਪੂਡਾ,ਮੁਹਾਲੀ ਦੇ ਪੱਤਰ ਨੰਬਰ 21308 ਮਿਤੀ 1-10-2003 ਰਾਹੀਂ ਰੱਦ ਕੀਤੀ ਗਈ ਅਲਾਟਮੈਂਟ ਵਿਰੁੱਧ ਅਪੀਲ ।
ਹੁਕਮ

ਮਕਾਨ ਨੰਬਰ ਐਲ.ਆਈ.ਜੀ. 3289 (ਜੀ.ਐਫ.) ਸੈਕਟਰ-70 ਐਸ.ਏ.ਐਸ.ਨਗਰ ਦੀ ਅਲਾਟਮੈਂਟ ਪੱਤਰ ਨੰਬਰ 22066 ਮਿਤੀ 26-9-1996 ਰਾਹੀਂ ਸ਼੍ਰੀਮਤੀ ਸੀਮਾ ਸੈਣੀ ਪੁੱਤਰੀ ਸ੍ਰੀ ਓ.ਪੀ. ਸੈਣੀ ਨੂੰ ਹੋਈ ਸੀ। ਅਲਾਟੀ ਦੀ ਅਪੀਲਕਰਤਾ ਦੀ ਨਿਰਧਾਰਤ ਕਰਟਰੀਏ ਤੋਂ ਵੱਧ ਇਨਕਮ ਹੋਣ ਕਰਕੇ ਮਿਲਖ ਅਫਸਰ, ਪੂਡਾ, ਮੁਹਾਲੀ ਵੱਲੋਂ ਆਪਣੇ ਪੱਤਰ ਨੰਬਰ 21308 ਮਿਤੀ 1-10-2003 ਰਾਹੀਂ ਮਕਾਨ ਦੀ ਅਲਾਟ ਰੱਦ ਕਰਦਿਆਂ ਕੁਲ ਜਮ੍ਹਾਂ ਕਰਵਾਈ ਰਕਮ ਦਾ 10 ਪ੍ਰਤੀਸ਼ਤ ਹਿੱਸਾ ਪੂਡਾ ਦੇ ਹੱਕ ਵਿੱਚ ਜਬਤ ਕੀਤਾ ਗਿਆ। ਇਹਨਾਂ ਹੁਕਮਾਂ ਵਿਰੁੱਧ ਮਕਾਨ ਦੇ ਅਲਾਟੀ ਸ਼੍ਰੀਮਤੀ ਸੀਮਾ ਸੈਣੀ ਪਤਨੀ ਸ੍ਰੀ ਜਸਦੇਵ ਸੈਣੀ ਤੋਂ ਸ੍ਰੀ ਗੁਰਦੇਵ ਸਿੰਘ ਅਤੇ ਨਾਵੀਨ ਸੈਣੀ ਵਕੀਲ ਰਾਹੀਂ ਇਹ ਅਪੀਲ ਮਿਤੀ 13-10-2003 ਨੂੰ ਪ੍ਰਾਪਤ ਹੋਈ। ਅਪੀਲ ਦਾ ਨਿਪਟਾਰਾ ਕਰਨ ਹਿੱਤ ਮਿਲਖ ਦਫਤਰ ਦੀ ਸਬੰਧਤ ਰਿਕਾਰਡ ਫਾਈਲ ਮੰਗਵਾਈ ਗਈ। ਨਿਸਚਿਤ ਸੁਣਵਾਈ ਦੌਰਾਨ ਅਪੀਲਕਰਤਾ ਅਤੇ ਉਸਦੇ ਵਕੀਲ ਅਤੇ ਮਿਲਖ ਦਫਤਰ ਵਲੋਂ ਸ੍ਰੀ ਸੰਤੋਖ ਸਿੰਘ ਖੰਨਾ, ਸੀਨੀਅਰ ਸਹਾਇਕ (ਲੇਖਾ) ਅਤੇ ਸ੍ਰੀ ਪ੍ਰਿਥੀ ਸਿੰਘ ਸੀਨੀਅਰ ਲਾਅ ਅਫਸਰ ਹਾਜ਼ਰ ਹੋਏ। ਕੇਸ ਦੀ ਸੁਣਵਾਈ ਸ਼ੁਰੂ ਕਰਦਿਆਂ ਅਪੀਲਕਰਤਾ ਦੇ ਵਕੀਲਾਂ ਨੇ ਦੱਸਿਆ ਕਿ ਪੂਡਾ ਵੱਲੋਂ ਜਦੋਂ ਇਹਨਾਂ ਮਕਾਨਾਂ ਦੇ ਵਿਰੁੱਧ ਅਰਜ਼ੀਆਂ ਮੰਗੀਆਂ ਗਈਆਂ ਸਨ ਤਾਂ ਉਸ ਸਮੇਂ ਇਨਕਮ ਦਾ ਕਰਟਰੀਆਂ 1251/- ਤੋਂ 2650/- ਰੁਪਏ (ਮਹੀਨਾਵਾਰ ਆਮਦਨ) ਰੱਖਿਆ ਗਿਆ ਸੀ ਅਤੇ ਅਪੀਲਕਰਤਾ ਦੀ ਮਹੀਨਾਵਾਰ ਆਮਦਨੀ ਸੁਪਰਡੈਂਟ ਆਫ ਪੁਲਿਸ, ਰੋਪੜ ਵੱਲੋਂ ਮਿਤੀ 4-9-95 ਨੂੰ ਜਾਰੀ ਕੀਤੇ ਸਰਟੀਫਿਕੇਟ ਅਨੁਸਾਰ 2584/- ਰੁਪਏ ਸੀ ਜੋ ਪੂਡਾ ਵੱਲੋਂ ਨਿਰਧਾਰਤ ਕੀਤੇ ਕਰਟਰੀਏ ਅਧੀਨ ਸੀ। ਸੁਣਵਾਈ ਦੌਰਾਨ ਅਪੀਲਕਰਤਾ ਦੇ ਵਕੀਲਾਂ ਨੇ ਇਹ ਵੀ ਦੱਸਿਆ ਕਿ ਮਿਤੀ 3-5-2000 ਨੂੰ ਜੋ ਸੀਨੀਅਰ ਪੁਲਿਸ ਕਪਤਾਨ ਵੱਲੋਂ ਰਿਪੋਰਟ ਭੇਜੀ ਗਈ ਹੈ ਕਿ ਸ਼੍ਰੀਮਤੀ ਸੀਮਾ ਸੈਣੀ ਦੀ ਮਹੀਨਾ 8/95 ਦੌਰਾਨ ਤਨਖਾਹ 3018 ਰੁਪਏ ਹੈ ਵਿੱਚ ਅਲਾਉਂਸ ਨੂੰ ਗਿਣਿਆ ਗਿਆ ਹੈ ਜੋ ਕਿ ਸੈਲਰੀ ਦਾ ਪਾਰਟ ਨਹੀਂ ਮੰਨੇ ਜਾਂਦੇ ਹਨ। ਅਪੀਲਕਰਤਾ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਅਤੇ ਰਿਕਾਰਡ ਨੂੰ ਵਾਚਣ ਤੇ ਮੈਂ ਇਸ ਨਤੀਜੇ ਤੇ ਪੁੱਜਿਆ ਹਾਂ ਕਿ ਅਪੀਲਕਰਤਾ ਵੱਲੋਂ ਮਕਾਨ ਅਪਲਾਈ ਕਰਨ ਸਮੇਂ ਜੋ ਸੁਪਰਡੈਂਟ ਆਫ ਪੁਲਿਸ, ਰੋਪੜ ਵੱਲੋਂ ਤਨਖਾਹ ਸਬੰਧੀ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਅਪੀਲਕਰਤਾ ਦੀ ਮਹੀਨਾਵਾਰ ਆਮਦਨ 2584/- ਰੁਪਏ ਸੀ ਉਹ ਪੂਡਾ ਵੱਲੋਂ ਨਿਰਧਾਰਤ ਕੀਤੇ ਗਏ ਕਰਟਰੀਏ ਵਿੱਚ ਆਉਂਦੀ ਹੈ ਅਤੇ ਮਿਤੀ 3-5-2000 ਨੂੰ ਜੋ ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਰੂਪਨਗਰ ਵੱਲੋਂ 8/95 ਦੀ 3018/- ਰੁਪਏ ਦੱਸੀ ਗਈ ਹੈ ਉਸ ਵਿੱਚ ਤਨਖਾਹ ਤੋਂ ਇਲਾਵਾ ਅਲਾਉਂਸ ਸ਼ਕਾਲ ਕੀਤੇ ਗਏ ਹਨ। ਮੇਰੇ ਵਿਚਾਰ ਮੁਤਾਬਿਕ ਤਨਖਾਹ ਬੇਸਿਲ ਜਮ੍ਹਾਂ ਮਹਿੰਗਾਈ ਭੱਤਾ ਹੀ ਗਿਣਿਆ ਜਾਣਾ ਬਣਦਾ ਹੈ, ਅਲਾਉਂਸਿਜ਼ ਨੂੰ ਤਨਖਾਹ ਦਾ ਪਾਰਟ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਜਰਕਾਰੀ ਕਰਮਚਾਰੀਆਂ ਦੇ ਅਲਾਉਂਸਿਜ਼ ਉਹਨਾਂ ਦੀ ਬਦਲੀ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੇ ਹੋਣ ਕਾਰਣ ਵੱਧਦੇ-ਘੱਟਦੇ ਰਹਿੰਦੇ ਹਨ। ਇਹ ਤੱਥਾਂ ਨੂੰ ਮੁੱਖ ਰੱਖਦੇ ਹੋਏ ਮਕਾਨ ਦੀ ਅਲਾਟਮੈਂਟ ਅਪੀਲਕਰਤਾ ਦੇ ਹੱਕ ਵਿੱਚ ਬਹਾਲ ਕੀਤੀ ਜਾਂਦੀ ਹੈ।

ਮਿਤੀ 27-5-2004


27.5.2004


ਵਧੀਕ ਮੁੱਖ ਪ੍ਰਸ਼ਾਸਕ (ਮ)

ਅਜੰਡਾ ਆਇਟਮ ਨੰ:15.04

(ਕਾਰਜਕਾਰੀ ਕਮੇਟੀ)

ਵਿਸ਼ਾ: ਸੈਕਟਰ 76-80 ਦੇ ਔਸਟੀਆਂ ਤੋਂ ਨਵੀਂ ਪਾਲਸੀ ਤਹਿਤ ਪਲਾਟ ਦੀ ਅਲਾਟਮੈਂਟ ਕਰਨ ਲਈ ਬਿਨੈਕਾਰਾਂ ਤੋਂ ਰੇਟ ਚਾਰਜ ਕਰਨ ਸਬੰਧੀ।

1.0 ਸਾਲ 2001 ਦੌਰਾਨ ਸੈਕਟਰ 76-80 ਦੀ ਡਿਵੈਲਪਮੈਂਟ ਲਈ ਜਮੀਨ ਐਕੁਆਇਰ ਕੀਤੀ ਗਈ ਸੀ। ਪੁੱਛਾ ਦੀ ਪਾਲਸੀ ਅਧੀਨ ਨਿਕਾਸੀ ਸ਼੍ਰੇਣੀ ਨਾਲ ਸਬੰਧਤ ਸਾਂਝੇ ਖਾਤੇ ਵਾਲੇ ਔਸਟੀਆਂ ਨੂੰ ਸਿਰਫ ਇੱਕ ਪਲਾਟ ਅਲਾਟ ਕਰਨ ਦੀ ਵਿਵਸਥਾ ਸੀ ਅਤੇ ਇੰਨਾਂ ਔਸਟੀਆਂ ਨੂੰ ਹੋਰ ਅਲਾਟੀਆਂ ਦੀ ਤਰ੍ਹਾਂ ਹੇਠ ਦਰਸਾਏ ਰੇਟਾਂ ਅਨੁਸਾਰ ਅਲਾਟਮੈਂਟ ਕੀਤੀ ਜਾਣੀ ਸੀ:-

ਲੜੀ ਨੰ:	ਸਾਈਜ	ਰੇਟ ਪ੍ਰਤੀ ਵ:ਗ:
1	100 ਵ: ਗਜ ਤੋਂ 200 ਵ: ਗਜ ਤੱਕ	3350/- ਰੁਪਏ
2	500 ਵ: ਗਜ	3750/- ਰੁਪਏ

2.0 ਉਪਰੋਕਤ ਪਾਲਸੀ ਨੂੰ ਔਸਟੀ ਸ਼੍ਰੇਣੀ ਦੇ ਬਿਨੈਕਾਰਾਂ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੰਗਾਰਿਆ ਗਿਆ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿੱਟ ਨੰ: 2575/2009 ਅਤੇ ਇਸ ਤਰ੍ਹਾਂ ਦੀਆਂ ਹੋਰ ਰਿੱਟਾਂ ਵਿਚ ਮਿਤੀ 01-10-2010 ਨੂੰ ਔਸਟੀ ਸ਼੍ਰੇਣੀ ਦੇ ਸਾਂਝੇ ਖਾਤੇ ਦਾਰਾਂ ਨੂੰ ਵੱਖਰੇ - ਵੱਖਰੇ ਪਲਾਟ ਦੀ ਅਲਾਟਮੈਂਟ ਵਿਚ ਢੁੱਕਵੀਂ ਰਿਜ਼ਰਵੇਸ਼ਨ ਨਿਰਧਾਰਤ ਕਰਨ ਦਾ ਫੈਸਲਾ ਕੀਤਾ। ਫੈਸਲੇ ਅਨੁਸਾਰ ਸਰਕਾਰ ਵਲੋਂ

ਕਮੇਟੀ ਗਠਿਤ ਕੀਤੀ ਗਈ ਜਿਸ ਵਿਚ ਮਿਤੀ 25-5-2011 ਨੂੰ ਨਵੀਂ ਔਸਟੀ ਨੀਤੀ ਤੈਅ ਕੀਤੀ ਗਈ।

3.0 ਪਹਿਲਾਂ ਪੁਰਾਣੀ ਔਸਟੀ ਪਾਲਿਸੀ ਅਧੀਨ ਸਾਂਝੇ ਖਾਤੇ ਦੇ ਭੋਂ ਮਾਲਕਾਂ ਨੂੰ ਕੇਵਲ ਇੱਕ ਪਲਾਟ ਦੀ ਅਲਾਟਮੈਂਟ ਕੀਤੀ ਜਾਂਦੀ ਸੀ ਪ੍ਰੰਤੂ ਉਚ ਅਦਾਲਤ ਦੇ ਹੁਕਮਾਂ ਦੀ ਰੋਸ਼ਨੀ ਵਿੱਚ ਬਣਾਈ ਨਵੀਂ ਔਸਟੀ ਪਾਲਿਸੀ ਮਿਤੀ 25-05-11 ਨੂੰ ਬਣਾਈ ਗਈ (ਕਾਪੀ ਅਨੁਲੱਗ ਓ)। ਇਸ ਪਾਲਿਸੀ ਅਨੁਸਾਰ ਸਾਂਝੇ ਖਾਤੇ ਦੇ ਹਰੇਕ ਭੋਂ ਮਾਲਕ ਨੂੰ ਅੱਲਗ ਤੌਰ ਤੇ ਪਲਾਟ ਦੀ ਅਲਾਟਮੈਂਟ ਕੀਤੀ ਜਾਣੀ ਹੈ ਅਤੇ ਜਿਨ੍ਹਾਂ ਭੋਂ ਮਾਲਕਾਂ ਨੇ ਅਰਜੀਆਂ ਨਹੀਂ ਦਿੱਤੀਆਂ ਉਹਨਾਂ ਤੋਂ ਵੀ ਅਰਜੀਆਂ ਮੰਗੀਆਂ ਜਾਣੀਆਂ ਹਨ। ਇਸ ਤਰ੍ਹਾਂ ਹੁਣ ਮੰਗੀਆਂ ਜਾਣ ਵਾਲੀਆਂ ਵਾਲੇ ਔਸਟੀਆਂ ਦੀ ਕੈਟਾਗਰੀ ਨਿਮਨ ਅਨੁਸਾਰ ਬਣਦੀ ਹੈ :-

1. ਪੁਰਾਣੀ ਪਾਲਿਸੀ ਤਹਿਤ ਜਿੰਨਾਂ ਔਸਟੀਆਂ ਦੀ ਪਲਾਟ ਦੀ ਅਲਾਟਮੈਂਟ ਸਾਂਝੇ ਖਾਤੇ ਅਧੀਨ ਕੀਤੀ ਜਾ ਰਹੀ ਸੀ ਅਤੇ ਹੁਣ ਨਵੀਂ ਪਾਲਿਸੀ ਤਹਿਤ ਉਨਾਂ ਦੀ ਯੋਗਤਾ ਅਨੁਸਾਰ ਸਹਿਮਤੀਆਂ ਲੈ ਕੇ ਪਲਾਟ ਦੀ ਅਲਾਟਮੈਂਟ ਵੱਖਰੀ ਵੱਖਰੀ ਕੀਤੀ ਜਾਣੀ ਹੈ।
2. ਉਹ ਬਿਨੈਕਾਰ ਜੋ ਜਮੀਨ ਐਕਵਾਇਰ ਹੋਣ ਦੀ ਮਿਤੀ ਤੋਂ 1 ਸਾਲ ਦੇ ਅੰਦਰ ਅੰਦਰ ਅਪਲਾਈ ਨਹੀਂ ਕਰ ਸਕੇ ਉਨਾਂ ਤੋਂ ਹੁਣ ਅਰਜੀਆਂ ਦੀ ਮੰਗੀ ਕੀਤੀ ਜਾਣੀ ਹੈ।
3. 102 ਏਕੜ ਦੇ ਔਸਟੀ ਜਿੰਨਾਂ ਨੇ ਹੁਣ ਤੱਕ ਮੁਆਵਜਾ ਨਹੀਂ ਲਿਆ ਸੀ ਅਤੇ ਉਨਾਂ ਦੀ ਜਮੀਨ ਪੁਰਾਣੇ ਰੇਟਾਂ ਤੇ ਐਕਵਾਇਰ ਹੋਈ ਹੈ ਉਨਾਂ ਵਲੋਂ ਵੀ ਨਵੀਆਂ ਅਰਜੀਆਂ ਦਿੱਤੀਆਂ ਜਾਣੀਆਂ ਹਨ।

4.0 ਸੈਕਟਰ 76-80 ਦੇ ਔਸਟੀਆਂ ਨੂੰ ਜੋ ਹੁਣ ਤੱਕ ਐਲ.ਓ.ਆਈ ਜਾਰੀ ਕੀਤ ਗਏ ਹਨ ਉਹ 3350/- ਰੁਪਏ ਪ੍ਰਤੀ ਵ:ਗ: (100 ਅਤੇ 200 ਵ:ਗ: ਲਈ) ਅਤੇ 3750/- ਰੁਪਏ ਪ੍ਰਤੀ ਵ:ਗ: (500 ਵ:ਗ: ਲਈ) ਦੇ ਹਿਸਾਬ ਨਾਲ ਜਾਰੀ ਕੀਤੇ ਗਏ ਹਨ। ਮੁੱਖ ਦਫਤਰ ਦੇ ਪੱਤਰ ਨੰ: 377 ਮਿਤੀ 07-05-2010 ਰਾਂਗੀ ਸਹਿਰੀ ਮਿਲਖ ਮੋਹਾਲੀ ਵਿੱਚ ਪਲਾਟਾਂ ਦੀ ਅਧਾਰ ਕੀਮਤ 12500/- ਰੁਪਏ ਪ੍ਰਤੀ ਗਜ ਕਰ ਦਿੱਤੀ ਗਈ ਸੀ ਜੋ ਮਿਤੀ 7-6-2011 ਤੋਂ ਹੇਠ ਦਰਸਾਏ ਅਨੁਸਾਰ ਹੋ ਗਈ ਹੈ:-

ਫੇਜ਼ 1 ਤੋਂ 11, ਸੈਕਟਰ 66 ਤੋਂ ਸੈਕਟਰ 71	ਸੈਕਟਰ 76 ਤੋਂ 80	ਸੈਕਟਰ 81 ਤੋਂ ਬਾਅਦ ਦੇ ਸੈਕਟਰ
35000/- ਪ੍ਰਤੀ ਵ:ਗ:	30,000/- ਰੁਪਏ ਪ੍ਰਤੀ ਵ:ਗ:	25,000/- ਰੁਪਏ ਪ੍ਰਤੀ ਵ:ਗ:

5.0 ਮੁੱਖ ਦਫਤਰ ਵੱਲੋਂ ਜਾਰੀ ਪੱਤਰ ਨੰ: 3372-76 ਮਿਤੀ 16-05-10 ਵਿੱਚ ਜਿਕਰ ਕੀਤਾ ਗਿਆ ਸੀ ਕਿ ਸੈਕਟਰ-76-80 ਦੇ ਜਿਹੜੇ ਕੇਸਾਂ ਵਿੱਚ ਐਲ.ਓ.ਆਈ ਜਾਰੀ ਹੋ ਚੁੱਕੇ ਹਨ ਉਨ੍ਹਾਂ ਤੇ ਨਵੇਂ ਰੇਟ ਲਾਗੂ ਨਹੀਂ ਹੋਣਗੇ ਅਤੇ ਔਸਟੀ ਸ਼ੇਣੀ ਦੇ ਬਿਨੈਕਾਰ ਜਿਨ੍ਹਾਂ ਦੀ ਭੌਂ ਇਕੁਆਇਰ ਕਰਨ ਸਬੰਧੀ ਅਵਾਰਡ ਮਿਤੀ 08-04-05 ਤੋਂ ਪਹਿਲਾਂ ਸੁਣਾਏ ਜਾ ਚੁੱਕੇ ਹਨ ਤੇ ਵੀ ਪਲਾਟਾਂ ਦੀ ਅਲਾਟਮੈਂਟ ਸਬੰਧੀ ਨਵੇਂ ਰੇਟ ਲਾਗੂ ਨਹੀਂ ਹੋਣਗੇ । ਇਸ ਸਬੰਧੀ ਗਮਾਡਾ ਦੀ

ਕਾਰਜਕਾਰੀ ਕਮੇਟੀ ਦੀ 12ਵੀਂ ਮੀਟਿੰਗ ਦੀ ਮੱਦ ਨੰ: 12.07 (ਅਜੰਡਾ ਅਤੇ ਕਾਰਵਾਈ ਦੀ ਕਾਪੀ ਨਿਮਨ ਰੱਖੀ ਜਾਂਦੀ ਹੈ) ਰਾਂਗੀ ਹੇਠ ਦਰਸਾਏ ਅਨੁਸਾਰ ਫੈਸਲਾ ਕੀਤਾ ਗਿਆ ਸੀ :-

ਸੈਕਟਰ 76-80 ਦੇ ਔਸਟੀ ਸ਼੍ਰੇਣੀ ਦੇ ਪਲਾਟਾਂ ਦੇ ਰੇਟ ਨਿਰਧਾਰਤ ਕਰਨ

ਸਬੰਧੀ

“ ਮੱਦ ਵਿੱਚ ਦੱਸੇ ਤੱਥਾਂ ਦੇ ਵਿਚਾਰ ਕਰਨ ਉਪਰੰਤ ਕਾਰਜਕਾਰੀ ਕਮੇਟੀ ਨੇ ਪੁਰਾਣੇ ਔਸਟੀ ਦੇ ਬਿਨੈਕਾਰਾਂ ਨੂੰ ਪੁਰਾਣੇ ਰੇਟਾਂ ਤੇ ਪਲਾਟ ਅਲਾਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ । ਜੇਕਰ ਭੋਂ ਮਾਲਕਾਂ ਨੂੰ ਵੱਧ ਮੁਆਵਜ਼ਾ ਦੇਣ ਕਰਕੇ ਭੋਂ ਦੀ ਕੀਮਤ ਵਿੱਚ ਵਾਧਾ ਹੁੰਦਾ ਹੈ ਤਾਂ ਦੂਸਰੇ ਅਲਾਟੀਆਂ ਵਾਂਗ ਇਨ੍ਹਾਂ ਤੋਂ ਵੀ ਵਧੀ ਕੀਮਤ ਵਸੂਲੀ ਜਾਵੇਗੀ। ਔਸਟੀ ਕੈਟਾਗਰੀ ਅਧੀਨ ਜਾਰੀ ਕੀਤੇ ਐਲ.ਓ.ਆਈ ਜਾਂ ਜਾਰੀ ਕੀਤੇ ਜਾਣ ਵਾਲੇ ਐਲ.ਓ.ਆਈਜ਼ ਨੂੰ ਟ੍ਰਾਂਸਸਫਰ ਕਰਨ ਸਬੰਧੀ ਔਸਟੀ ਕੌਂਟੇ ਲਈ ਗਠਿਤ ਕੀਤੀ ਗਈ ਕਮੇਟੀ ਨੂੰ ਆਪਣੀ ਸਿਫਾਰਸ਼ਾਂ ਦੇਣ ਦੀ ਵੀ ਪ੍ਰਵਾਨਗੀ ਦਿੱਤੀ ਗਈ । ”

6.0 ਔਸਟੀਆਂ ਤੋਂ ਰੇਟ ਚਾਰਜ ਕਰਨ ਸਬੰਧੀ ਸੀਨੀਅਰ ਐਡਵੋਕੇਟ ਸ੍ਰੀ ਧਰਮਵੀਰ ਸਰਮਾਂ ਤੋਂ ਰਾਏ ਮੰਗੀ ਗਈ ਸੀ ਜੋ ਕਿ ਹੇਠ ਲਿਖੇ ਅਨੁਸਾਰ ਹੈ:-

“In view of the above, I am of the considered opinion that there cannot be any discrimination in charging the rates from the

applicants out of the oustee category, which have also become eligible under the policy dated 25-5-2011.”

7.0 ਉਪਰੋਕਤ ਨੂੰ ਮੁੱਖ ਰੱਖਦੇ ਹੋਏ ਔਸਟੀਆਂ ਤੋਂ ਰੇਟ ਚਾਰਜ ਕਰਨ ਸਬੰਧੀ ਹੇਠ ਦਰਸਾਏ ਨੁਕਤਿਆਂ ਤੇ ਫੈਸਲਾ ਲੈਣਾ ਬਣਦਾ ਹੈ:-

1.(ੳ) ਕੀ ਔਸਟੀਆਂ ਤੋਂ ਜਮੀਨ ਅਕਵਾਇਰ ਹੋਣ ਸਮੇਂ ਕੀਤੀਆਂ ਅਲਾਟਮੈਂਟ ਵਾਲਾ ਰੇਟ ਜੋ ਕਿ 3350/- ਰੁਪਏ ਪ੍ਰਤੀ ਵ:ਗ:100 ਅਤੇ 200 ਵ:ਗ: ਲਈ ਅਤੇ 3750/- ਰੁਪਏ ਪ੍ਰਤੀ ਵ:ਗ: 500 ਵ:ਗ: ਲਈ ਸੀ ਚਾਰਜ ਕੀਤਾ ਜਾਣਾ ਹੈ

ਜਾਂ

(ਅ) ਉਪਰੋਕਤ ਓ ਵਾਲੇ ਰੇਟਾਂ ਉੱਤੇ 12% ਸਲਾਨਾ ਚਕਰਵਿੱਧੀ ਵਿਆਜ (compound interest) ਲੈ ਕੇ ਜਿਸ ਅਨੁਸਾਰ 3350/- ਰੁਪਏ ਵ:ਗ: ਵਾਲਾ ਰੇਟ ਜੋ ਕਿ 2001 ਤੋਂ ਹੁਣ ਤੱਕ ਲੱਗਭੱਗ 10 ਸਾਲਾਂ ਦਾ ਵਿਆਜ ਲਗਾ ਕੇ 10,405/- ਰੁਪਏ ਪ੍ਰਤੀ ਵ:ਗ: ਅਤੇ 3750/- ਵ:ਗ: ਵਾਲਾ ਰੇਟ 11,647/- (ਲੱਗਭੱਗ 11,650/-) ਰੁਪਏ ਪ੍ਰਤੀ ਵ:ਗ: ਬਣਦਾ ਹੈ, ਲੈ ਲਿਆ ਜਾਵੇ।

ਜਾਂ

(ੲ) ਨਵੀਂ ਔਸਟੀ ਪਾਲਿਸੀ ਜੋ ਕਿ ਮਿਤੀ 25-5-2011 ਨੂੰ ਹੋਂਦ ਵਿੱਚ ਆਈ ਹੈ, ਸਮੇਂ ਦੇ ਰੇਟ ਜੋ ਕਿ 12,500/-ਰੁਪਏ ਪ੍ਰਤੀ ਵ:ਗ: ਸੀ ਚਾਰਜ ਕਰ ਲਿਆ ਜਾਵੇ।

ਜਾਂ

(ਸ) ਮਿਤੀ 17-6-2011 ਤੋਂ ਸੈਕਟਰ 76-80 ਦਾ ਨਿਰਧਾਰਤ ਕੀਤਾ ਗਿਆ ਰੇਟ ਜੋ ਕਿ 30000/- ਰੁਪਏ ਪ੍ਰਤੀ ਵ:ਗ: ਹੈ ਚਾਰਜ ਕਰ ਲਿਆ ਜਾਵੇ।

8.0 ਉਕਤ ਪੈਰਾ ਨੰਬਰ 3.0 ਦੇ ਲੜੀ ਨੰਬਰ 1,2,3 ਤੇ ਦਰਸਾਏ ਕੇਸਾਂ ਵਿੱਚ ਓ,ਅ,ੲ ਅਤੇ ਸ ਤੇ ਦਰਸਾਏ ਰੇਟਾਂ ਵਿੱਚੋਂ ਕਿਹੜਾ ਰੇਟ ਚਾਰਜ ਕੀਤਾ ਜਾਣਾ ਹੈ ਸਬੰਧੀ ਫੈਸਲਾ ਲੈਣ ਲਈ ਮਾਮਲਾ ਗਮਾਡਾ ਦੀ ਕਾਰਜਕਾਰੀ ਕਮੇਟੀ ਦੇ ਸਨਮੁੱਖ ਪੇਸ਼ ਹੈ ਜੀ।

ਪੰਜਾਬ ਰਾਜ ਸਰਕਾਰ ਵਿਕਾਸ ਵਿਭਾਗ
(ਮਕਾਨ ਉਸਾਰੀ-1 ਸ਼ਾਖਾ)

ਸਮਝੋਤਾ-੬

ਸੇਵਾ ਵਿਖੇ

1. ਮੁੱਖ ਪ੍ਰਸ਼ਾਸਕ, ਪੁੱਡਾ, ਐਸ.ਏ.ਐਸ. ਨਗਰ
2. ਮੁੱਖ ਪ੍ਰਸ਼ਾਸਕ, ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ, ਐਸ.ਏ.ਐਸ. ਨਗਰ
3. ਮੁੱਖ ਪ੍ਰਸ਼ਾਸਕ, ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਿਟੀ, ਲੁਧਿਆਣਾ
4. ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਿਟੀ, ਬਠਿੰਡਾ
5. ਮੁੱਖ ਪ੍ਰਸ਼ਾਸਕ, ਪਟਿਆਲਾ ਵਿਕਾਸ ਅਥਾਰਿਟੀ, ਪਟਿਆਲਾ
6. ਮੁੱਖ ਪ੍ਰਸ਼ਾਸਕ, ਜਲੰਧਰ ਵਿਕਾਸ ਅਥਾਰਿਟੀ, ਜਲੰਧਰ
7. ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਿਟੀ, ਅੰਮ੍ਰਿਤਸਰ
8. ਡਾਇਰੈਕਟਰ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ, ਪੁੱਡਾ ਭਵਨ, ਐਸ.ਏ.ਐਸ. ਨਗਰ।

ਮੁ.ਪ
26.5/11
2.11.2 (ਮੁ.ਪ)
ਮ.ਮ
ਮੁ.ਪ
27.5

ਮੀਮੋ ਨੰ: 10/38/2010-6ਮਉ1/ 1554
ਮਿਤੀ, ਚੰਡੀਗੜ੍ਹ: 25-5-2011

ਵਿਸ਼ਾ :- ਮਾਨਯੋਗ ਹਾਈ ਕੋਰਟ ਵੱਲੋਂ ਵੱਖ ਵੱਖ ਸਿਵਲ ਰਿਟ ਪਟੀਸ਼ਨਾਂ ਵਿੱਚ ਜਾਰੀ ਕੀਤੇ ਗਏ ਹੁਕਮਾਂ ਦੇ ਸਨਮੁੱਖ ਔਸਟੀ ਪਾਲਿਸੀ ਜਾਰੀ ਕਰਨ ਬਾਰੇ।

--0--

ਉਪਰੋਕਤ ਵਿਸ਼ੇ ਦੇ ਹਵਾਲੇ ਵਿੱਚ।

2. ਮਾਨਯੋਗ ਹਾਈ ਕੋਰਟ ਵੱਲੋਂ ਵੱਖ ਵੱਖ ਸਿਵਲ ਰਿਟ ਪਟੀਸ਼ਨਾਂ ਵਿੱਚ ਜਾਰੀ ਕੀਤੇ ਗਏ ਹੁਕਮਾਂ ਦੇ ਸਨਮੁੱਖ ਔਸਟੀ ਪਾਲਿਸੀ ਵਿੱਚ ਜਾਰੀ ਕੀਤੇ ਗਏ ਹੁਕਮਾਂ ਦੇ ਸਨਮੁੱਖ ਔਸਟੀ ਪਾਲਿਸੀ ਦਾ ਖਰੜਾ ਤਿਆਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਔਸਟੀ ਪਾਲਿਸੀ ਦਾ ਖਰੜਾ ਤਿਆਰ ਕੀਤਾ ਗਿਆ ਸੀ। ਜਿਸ ਨੂੰ ਸਰਕਾਰ ਪੱਧਰ ਤੇ ਵਿਚਾਰਨ ਉਪਰੰਤ ਮਾਨਯੋਗ ਮੁੱਖ ਮੰਤਰੀ ਜੀ ਨੇ ਬੌਧਿਕ ਮਿਤੀ ਇੰਚਾਰਜ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪਾਲਿਸੀ ਨਿਮਨ ਲਿਖਤ ਅਨੁਸਾਰ ਹੈ :-

1. This policy shall be applicable in cases where land is acquired for setting up of any Residential, Institutional, Industrial, or Integrated Mixed-Land use Estate by any Development Authority constituted under the Punjab Regional & Town Planning and Development Act, 1995. It shall also apply for land acquisitions undertaken for filling up any critical gaps to facilitate the development of any Residential, Institutional, Industrial or Integrated Mixed Land Use Estate by any private developer.

2.1 A landowner whose land has been acquired for the purposes mentioned in Para 1 above, shall be eligible for being allotted a residential plot, on preferential basis as per the following table subject to such conditions as may be fixed by the Authority:-

Sr.	Quantum of land acquired	Approximate Size of plot for which eligible
a	From ½ acre to 1 acre	83 sq. meters (100 Sq.Yds.)
b	Above 1 acre and upto 2 acres	157 sq. meters(200 Sq.Yds.)

Center Diary
GMADA Mohali
No/4969 DE 27.05.11

11/5/11
11960

c	Above 2 acres and upto 3 acres	250 sq. meters(300 Sq.Yds.)
d	Above 3 acres and upto 4 acres	334 sq. meters(400 Sq.Yds.)
e	Above 4 acres	418 sq. meters(500 Sq.Yds.)

2.2 Where half an acre or more land of several joint owners has been acquired, each landowner of the land held under joint khaata shall be eligible for allotment of a separate plot or house, as the case may be, on preferential basis subject to his eligibility which shall be determined in view of his share in the land acquired. However, all the land owners or some of the land owners may jointly apply for a plot/house of bigger size subject to their eligibility, which shall be determined on the basis of their joint ownership.

Illustrations:-

- a) A, B & C are joint owners of 0.6 acre of land in equal shares. They can only apply jointly for an 83 sq. meters plot.
- b) A, B & C are joint owners of 2.1 acres of land in equal shares. They may apply separately for three 83 sq. meters plots, OR two of them may apply jointly for a 167 sq. meters plot and one may apply for an 83 sq. meters plot, OR all three may jointly apply for a 250 sq. meters plot.

2.3 Notwithstanding anything in para 2.1 above, if the acquired land of a land owner includes a "dwelling unit" having a minimum covered area of 20sq meters, wherein the land owner or his family ordinarily resides, he shall be eligible for allotment of one built-up house in a Group Housing Scheme or a plot on preferential basis as per the following table even if the land acquired is less than half an acre, provided that he or any member of his family does not own any other house in any Urban area in the State of Punjab: -

Sr:	Covered area of the dwelling unit acquired	Approximate Size/ category of plot/flat for which eligible
a)	20sq meters- 40sq meters	EWS flat in not less than 40sq meters super area
b)	Above 40sq meters- 80sq meters	LIG flat in not less than 60sq meters super area
c)	Above 80sq meters- 150sq meters	83 sq meters plot
d)	Above 150sq meters- 250sq meters	167 sq meters plot
e)	Above 250sq meters or above	250 sq meters plot

An oustee who is eligible for allotment under Para 2.1 as well as under Para 2.3, may take the benefit either under Para 2.1 or under Para 2.3, but not under both.

Explanation :

(i) "Dwelling unit" means a functional residential premises in a "Pucca structure" with a permanent domestic electricity connection taken before the date of notification u/s 4 of the Land Acquisition Act.

(ii) "Family" means husband, wife and minor children, whether living together or separately.

2.4 Where the Authority/ Developer is required to provide Group Houses for the oustees under para 2.3 above, it shall be the obligation of the Authority/ Developer to construct the houses within two years from the date of taking possession of the land. This obligation shall be irrespective of the fact that the Authority/Developer does not have a scheme to provide Group Housing to the General Public in the Estate.

3.1 Where land is acquired for setting up of any Estate by any Development Authority, Plots/Flats shall be allotted to the eligible landowners by the concerned Authority. However, in case land is acquired for filling the critical gaps of an estate being developed by a private developer, plots/ flats shall be allotted to the eligible landowners by the private developer under supervision of the Authority having jurisdiction in the area.

3.2 The concerned Authority/ Developer shall as far as possible allot the plots/flats to the oustees in the Sector/Estate for which the land has been acquired. However, if due to unavoidable circumstances, plots/flats cannot be allotted within the Sector/Estate, the Authority/ Developer shall as far as possible adjust the oustees in the nearest Sector/Estate to be developed in future in the vicinity of the land acquired.

3.3 Not more than 10% of the total residential plotted area in any Residential Estate shall be allotted to the oustees. In case the requirement of space for oustees is more than 10%, the left out oustees will be considered for allotment in the estates to be set up in the vicinity in future by the concerned Authority/Developer. However, the State Government may, for reasons to be recorded in writing, allow any Authority to allot more than 10% of the total residential plotted area in any estate to adjust the oustees of that estate or any other estate, subject to the limitation that total reservation shall not exceed 50%.

3.4 When making allotments to oustees in any sector/estate under this policy, first preference will be given to oustees whose land has been acquired for setting up that sector/estate. Thereafter, oustees of earlier land acquisitions who could not be adjusted in the sector/estate

for which their land had been acquired will be adjusted in the chronological order of acquisition.

3.5 Allotments under this policy will be made by the Estate Officer of the concerned Authority. Grievances, if any shall be settled by the Chief Administrator of the Authority. In case the grievance is still not redressed the aggrieved party can prefer an appeal before the Govt. of Punjab, in the Department Housing & Urban Development, which shall also be the final authority regarding the interpretation of this policy.

4.1 The Concerned Authority shall endeavour to issue an Oustee Certificate to every land owner whose land has been acquired for the purposes mentioned in Para 1 above, within one month of taking possession of the land.

4.2 The persons eligible to be allotted plots or houses shall apply to the concerned Authority within six months of the issue of the oustee certificate along with all other documents and application money as may be determined by the Authority. The Authority may, for reasons to be recorded in writing, extend the period for submission of applications through public notice as well as individual notices to the oustees. However, in no case shall the period of extension be more than two years.

4.3 Any eligible landowner may, if he so desires, apply for a plot/house of a lesser size than the one he is entitled to.

4.4 Notwithstanding anything in the foregoing paras, not more than one plot/flat shall be allotted to one family under this scheme.

5. The land owners whose land has been compulsorily acquired will be entitled to take benefit under this scheme according to the quantum of land compulsorily acquired even if they have taken one or more plots under the land pooling scheme. However, the land acquired/purchased under the Land Pooling Scheme will not be included for determining the eligibility for allotment of a particular category of plot under this scheme.

6. Since the allotment of the plots/houses is in addition to the monetary compensation paid to the landowner under the Land Acquisition Act, the price chargeable for allotment of plots/houses by an Authority to the eligible landowners under this scheme would be the same as for general category. However, in case the allotment of plots/houses is to be done by a private developer, the price chargeable shall be determined by the Authority in consultation with the developer.

7. The allotment of plots/flats to the oustees shall be by draw of lots wherein all the plots/flats of each category available at that time within the concerned Sector/Estate and which are to be sold through allotment as per policy of the Authority shall be included.

8. The LOI of plot/flat allotted under oustee quota shall be transferrable subject to payment of transfer fee and other charges under transfer policy of the Authority.

9. Other terms and conditions of allotment of plot/flat under this policy shall be the same as are prescribed for the applicants of General Category.

10. The Policy mentioned in the foregoing Paras shall be applicable to land acquisition awards to be announced after the date of notification of this policy.

11. As regards the oustees whose land was acquired through land acquisition awards announced on or after 7-5-2001 but before the notification of this policy, they shall continue to be governed by the policy hitherto in force. However, Para 2.2 and Para 5 of this policy shall also be applicable to such oustees.

12. In view of the changes in existing policy for Ousteers of Awards announced on or after 7.5.2001 as in para 11 above, a period of 6 months from the date of notification of this policy shall be given to them to apply afresh or to modify their applications.


ਅਧਿਕਾਰੀ ਸਕੱਤਰ

ਪਿੱਠ ਨੰ: 10/38/2010-6ਮਉ/ 1555 ਮਿਤੀ, ਚੰਡੀਗੜ੍ਹ: 25-5-2011
ਉਪਰੋਕਤ ਦਾ ਉਤਾਰਾ ਸਮੂਹ ਅਥਾਰਿਟੀਆਂ ਦੇ ਭੌਂ ਪ੍ਰਾਪਤੀ ਕੁਲੈਕਟਰ ਨੂੰ ਸੂਚਨਾ ਤੇ
ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ।


ਅਧਿਕਾਰੀ ਸਕੱਤਰ

ਅੰਦਰੂਨੀ ਵੰਡ :-
ਸੁਪਰਡੈਂਟ, ਮਕਾਨ ਉਸਾਰੀ-2 ਸ਼ਾਖਾ।

ਅਜੰਡਾ ਆਈਟਮ 1207

ਕਾਰਜਕਾਰੀ ਕਮੇਟੀ:

ਵਿਸ਼ਾ: ਸੈਕਟਰ 76-80 ਦੇ ਔਸਟੀ ਸ਼੍ਰੇਣੀ ਦੇ ਪਲਾਟਾਂ ਦੇ ਰੇਟ ਨਿਰਧਾਰਤ ਕਰਨ ਸਬੰਧੀ।

- 1) ਪੰਜਾਬ ਸਹਿਰੀ ਯੋਜਨਾਬੰਦੀ ਅਤੇ ਸਹਿਰੀ ਵਿਕਾਸ ਅਥਾਰਿਟੀ (ਪੁੱਡਾ) ਦੀ ਪਲਾਟਾਂ ਦੀ ਅਲਾਟਮੈਂਟ ਪਾਲਿਸੀ ਮਿਤੀ 26-9-1994 ਅਧੀਨ ਨਿਕਾਸੀ ਸ਼੍ਰੇਣੀ ਜੋ ਕਿ (ਅਨੁਲੱਗ ਓ) ਤੇ ਰੱਖੀ ਗਈ ਹੈ।
- 2) ਪੁੱਡਾ ਦੀ ਪਲਾਟਾਂ ਦੀ ਉਕਤ ਪਾਲਿਸੀ ਅਧੀਨ ਨਿਕਾਸੀ ਸ਼੍ਰੇਣੀ ਨਾਲ ਸਬੰਧਤ ਸਾਂਝੇ ਖਾਤੇ ਵਾਲੇ ਔਸਟੀਆਂ ਨੂੰ ਸਿਰਫ ਇੱਕ ਪਲਾਟ ਅਲਾਟ ਕਰਨ ਦੀ ਵਿਵਸਥਾ ਸੀ ਜਿਸਨੂੰ ਇਸ ਸ਼੍ਰੇਣੀ ਦੇ ਬਿਨੈਕਾਰਾਂ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵੰਗਾਰਿਆ ਗਿਆ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਿਵਲ ਰਿੱਟ ਨੰਬਰ 2575/2009 ਅਤੇ ਇਸ ਤਰ੍ਹਾਂ ਦੀਆਂ ਹੋਰ ਰਿੱਟਾਂ ਵਿਚ ਮਿਤੀ 01-10-2010 ਨੂੰ ਔਸਟੀ ਸ਼੍ਰੇਣੀ ਦੇ ਬਿਨੈਕਾਰਾਂ ਨੂੰ ਪਲਾਟਾਂ ਦੀ ਅਲਾਟਮੈਂਟ ਵਿਚ ਢੁੱਕਵੀਂ ਰਿਜ਼ਰਵੇਸ਼ਨ ਨਿਰਧਾਰਤ ਕਰਨ ਲਈ ਫੈਸਲਾ ਦਿੱਤਾ ਜੋ ਕਿ ਉਤੇ ਹੈ। ਇਸ ਸਬੰਧੀ ਸਰਕਾਰ ਵਲੋਂ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਵਲੋਂ ਨਵੀਂ ਔਸਟੀ ਨੀਤੀ ਤਹਿ ਕਰਨੀ ਹੈ।
- 3) ਸੈਕਟਰ 76-80 ਦੇ ਔਸਟੀ ਸ਼੍ਰੇਣੀ ਦੇ ਬਿਨੈਕਾਰਾਂ/ਭੌ ਮਾਲਕਾਂ ਵਲੋਂ ਮਿਤੀ 20-05-2001 ਨੂੰ ਅਖਬਾਰ ਵਿਚ ਦਿੱਤੇ ਇਸਤਿਹਾਰ (ਅਨੁਲੱਗ ਅ) ਰਾਹੀਂ 412 ਅਰਜੀਆਂ ਪ੍ਰਾਪਤ ਹੋਈਆਂ ਸਨ। ਇਸ ਵਿਚ 100 ਅਤੇ 200 ਗਜ਼ ਦੇ ਪਲਾਟਾਂ ਦਾ ਰੇਟ 3350/- ਅਤੇ 500 ਵ: ਗਜ਼ ਦੇ ਪਲਾਟਾਂ ਦਾ ਰੇਟ 3750/- ਨਿਰਧਾਰਤ ਕੀਤਾ ਗਿਆ ਸੀ। ਸੈਕਟਰ 76-80 ਦੀਆਂ ਔਸਟੀਆਂ ਦਾ ਅਵਾਰਡ 481 ਸਾਲ 2001 ਵਿਚ ਸੁਣਾਇਆ ਗਿਆ ਸੀ ਅਤੇ ਬਿਨੈਕਾਰਾਂ ਨੇ 1 ਸਾਲ ਦੇ ਅੰਦਰ ਅੰਦਰ ਅਰਜੀਆਂ ਦਿੱਤੀਆਂ ਸਨ। ਦਰਖਾਸਤਾਂ ਨਾਲ ਉਨ੍ਹਾਂ ਵਲੋਂ 10% ਪਲਾਟਾਂ ਦੀ ਕੀਮਤ ਉਸ ਸਮੇਂ ਦੇ ਉਪਰੋਕਤ ਰੇਟਾਂ ਅਨੁਸਾਰ ਜਮਾਂ ਕਰਵਾਈ ਸੀ। ਸੈਕਟਰ 76-80 ਦੇ ਜਰਨਲ ਬਿਨੈਕਾਰਾਂ ਦਾ ਡਰਾਅ ਨਿਰਧਾਰਤ ਸਮੇਂ ਦੇ ਅੰਦਰ ਕੱਢ ਕੇ ਐਲ. ਓ. ਆਈ. ਜਾਰੀ ਕਰ ਦਿੱਤੇ ਗਏ ਸਨ ਪਰ ਔਸਟੀਆਂ ਸਬੰਧੀ ਸਾਂਝੇ ਖਾਤੇਦਾਰਾਂ ਨੂੰ ਇੱਕ ਪਲਾਟ ਦੀ ਸਾਂਝੇ ਖਾਤੇ ਦੇ ਅੱਲਗ ਹਿਸੇਦਾਰਾਂ ਨੂੰ ਉਨ੍ਹਾਂ ਦੇ ਹਿਸੇਆਂ ਮੁਤਾਬਿਕ

ਅਕਵਾਇਰ ਕੀਤੇ ਰਕਬੇ ਅਨੁਸਾਰ ਵਖਰੇ-ਵਖਰੇ ਪਲਾਟ ਦੇਣ ਸਬੰਧੀ ਮੰਗ ਬਾਰੇ ਫੈਸਲਾ ਨਾ ਹੋਣ ਕਾਰਨ ਅਤੇ ਇਸ ਸਬੰਧੀ ਅਦਾਲਤਾਂ ਵਿਚ ਚੱਲ ਰਹੀ ਲਿਟਿਗੇਸ਼ਨ ਕਾਰਨ ਉਹਨਾਂ ਨੂੰ ਪਲਾਟਾਂ ਦੀ ਅਲਾਟਮੈਂਟ ਕਰਨ ਵਿਚ ਦੇਰੀ ਹੋਈ। ਜਿਸ ਕਾਰਨ ਡਰਾਅ ਲਗਭੱਗ 9 ਸਾਲਾਂ ਬਾਅਦ ਮਿਤੀ 06-11-2009 ਨੂੰ ਕੱਢਿਆ ਗਿਆ ਸੀ ਅਤੇ ਸਫਲ ਕੁਝ ਔਸਟੀ ਬਿਨੈਕਾਰਾਂ ਨੂੰ 100 ਅਤੇ 200 ਵਰਗ ਗਜ ਦੇ ਪਲਾਟ 3350/- ਅਤੇ 500 ਵਰਗ ਗਜ ਦੇ ਪਲਾਟਾਂ ਦੇ ਬਿਨੈਕਾਰਾਂ ਨੂੰ 3750/- ਨਾਲ ਐਲ. ਓ. ਆਈ. ਜਾਰੀ ਕੀਤੇ ਗਏ ਹਨ। ਮੁੱਖ ਦਫਤਰ ਦੇ ਪੱਤਰ ਨੰ: 377 ਮਿਤੀ 07-05-2010 ਰਾਹੀਂ ਸਹਿਰੀ ਮਿਲਖ ਮੋਹਾਲੀ ਵਿਚ ਪਲਾਟਾਂ ਦੇ ਰੇਟ 12500/- ਪ੍ਰਤੀ ਵਰਗ ਗਜ ਕਰ ਦਿੱਤਾ ਗਿਆ ਸੀ ਜੋ ਕਿ (ਅਨੁਲੱਗ ਏ) ਉੱਤੇ ਹੈ।

4) ਇਸ ਸਬੰਧੀ ਸੈਕਟਰ 76-80 ਔਸਟੀ ਸ੍ਰੇਣੀ ਸੰਘਰਸ਼ ਕਮੇਟੀ ਵੱਲੋਂ ਔਸਟੀ ਨੀਤੀ ਬਾਰੇ ਹੇਠ ਅਨੁਸਾਰ ਮੁੱਦੇ ਉਠਾਏ ਗਏ।

i) ਔਸਟੀ ਸ੍ਰੇਣੀ ਦੇ ਲੈਟਰ ਆਫ ਇੰਟੈਂਟ ਬਾਕੀ ਦੀਆਂ ਕੈਟਾਗਿਰੀ ਅਧੀਨ ਜਾਰੀ ਕੀਤੇ ਗਏ ਲੈਟਰ ਆਫ ਇੰਟੈਂਟ ਦੀ ਤਰ੍ਹਾਂ ਔਸਟੀ ਕੈਟਾਗਿਰੀ ਦੇ ਲੈਟਰ ਆਫ ਇੰਟੈਂਟ ਟਰਾਂਸਫਰ ਕਰਨੇ ਚਾਹੀਦੇ ਹਨ।

ii) ਕਿਉਂਕਿ ਕੁਝ ਔਸਟੀ ਕੈਟਾਗਿਰੀ ਦੇ ਬਿਨੈਕਾਰਾਂ ਨੂੰ ਪੁਰਾਣੇ ਰੇਟ ਭਾਵ 3350/- ਤੋਂ 3750/- ਰੁਪਏ ਪ੍ਰਤੀ ਵ: ਗਜ ਦੇ ਹਿਸਾਬ ਨਾਲ ਪਲਾਟਾਂ ਦੀ ਅਲਾਟਮੈਂਟ ਕੀਤੀ ਜਾ ਚੁੱਕੀ ਹੈ ਇਸ ਕਰਕੇ ਉਹਨਾਂ ਨੂੰ ਵੀ ਇੰਨਾਂ ਰੇਟਾਂ ਤੇ ਹੀ ਪਲਾਟ ਅਲਾਟ ਕੀਤੇ ਜਾਣ ਕਿਉਂਕਿ ਪਲਾਟਾਂ ਦੇ ਅਲਾਟਮੈਂਟ ਪੱਤਰ ਜਾਰੀ ਕਰਨ ਵਿਚ ਦਫਤਰ ਵੱਲੋਂ ਦੇਰੀ ਹੋਈ ਹੈ।

5. ਔਸਟੀ ਪਾਲਿਸੀ ਅਨੁਸਾਰ ਯੋਗ ਬਣਦੇ ਬਿਨੈਕਾਰਾਂ ਨੂੰ ਪਲਾਟਾਂ ਦੀ ਅਲਾਟਮੈਂਟ ਸਬੰਧੀ ਹੱਕ ਸਿਧਾਂਤਕ ਤੌਰ ਤੇ ਪਹਿਲ ਦੇ ਅਧਾਰ ਤੇ ਦਰਖਾਸਤ ਦੇਣ ਦੀ ਮਿਤੀ ਤੋਂ ਹੀ ਬਣ ਜਾਂਦਾ ਹੈ। ਇੱਥੇ ਇਹ ਦੱਸਿਆ ਜਾਂਦਾ ਹੈ ਕਿ ਮੁੱਖ ਦਫਤਰ ਵੱਲੋਂ ਜਾਰੀ ਪੱਤਰ ਮਿਤੀ 16-05-2005 ਵਿਚ ਜਿਕਰ ਕੀਤਾ ਗਿਆ ਸੀ ਕਿ ਸੈਕਟਰ 76-80 ਦੇ ਜਿਹੜੇ ਕੇਸਾਂ ਵਿਚ ਐਲ. ਓ. ਆਈ. ਪਹਿਲਾਂ ਜਾਰੀ ਹੋ ਚੁੱਕੇ ਹਨ

੪

ਉਹਨਾਂ ਤੇ ਨਵੇਂ ਰੇਟ ਲਾਗੂ ਨਹੀਂ ਹੋਣਗੇ। ਇਸ ਤਰਾਂ ਔਸਟੀ ਸ਼੍ਰੇਣੀ ਦੇ ਬਿਨੈਕਾਰ ਜਿਨ੍ਹਾਂ ਦੀ ਭੌ ਐਕਵਾਇਰ ਕਰਨ ਸਬੰਧੀ ਅਵਾਰਡ ਮਿਤੀ 08-04-2005 ਤੋਂ ਪਹਿਲਾਂ ਸੁਣਾਏ ਜਾ ਚੁੱਕੇ ਹਨ, ਤੇ ਵੀ ਪਲਾਟਾਂ ਦੀ ਅਲਾਟਮੈਂਟ ਸਬੰਧੀ ਨਵੇਂ ਰੇਟ ਲਾਗੂ ਨਹੀਂ ਹੋਣਗੇ।

6. ਭਾਵੇਂ ਮੁੱਖ ਦਫਤਰ ਵਲੋਂ ਪੱਤਰ ਨੰ: 377-82 ਮਿਤੀ 07-05-2010 (ਅਨੁਲੱਗ ਸ) ਰਾਹੀਂ ਰੇਟ ਦੁਬਾਰਾ ਨਿਰਧਾਰਤ ਕਰਕੇ ਜੋ ਹੱਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਵਿਚ ਭਾਵੇਂ ਇਹ ਤਾਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜਿਹੜੇ ਕੇਸਾਂ ਵਿਚ ਐਲ. ਓ. ਆਈ. ਜਾਰੀ ਹੋ ਚੁੱਕੇ ਹਨ ਉਨ੍ਹਾਂ ਤੇ ਨਵੇਂ ਰੇਟ ਲਾਗੂ ਨਹੀਂ ਹੋਣਗੇ ਪਰ ਇਸ ਪੱਤਰ ਰਾਹੀਂ ਜਾਰੀ ਹੋਈਆਂ ਹੱਦਾਇਤਾਂ ਵਿਚ ਪਹਿਲਾਂ ਜਾਰੀ ਹੋਈਆਂ ਹੱਦਾਇਤਾਂ ਮਿਤੀ 16-05-2005 ਅਨੁਸਾਰ ਮਿਲਖ ਦਫਤਰ ਨੂੰ ਜਾਰੀ ਕੀਤੀ ਗਈ ਅਗਵਾਈ ਵਿਚ ਔਸਟੀ ਸ਼੍ਰੇਣੀ ਸਬੰਧੀ ਕੋਈ ਜਿਕਰ ਨਹੀਂ ਕੀਤਾ ਗਿਆ। ਇਸ ਤਰਾਂ ਇਹਨਾਂ ਕੇਸਾਂ ਵਿਚ ਰੇਟ ਨਵੇਂ ਲੈਣੇ ਹਨ ਜਾਂ ਪੁਰਾਣੇ, ਬਾਰੇ ਸਪੱਸ਼ਟ ਨਹੀਂ ਹੋ ਸਕਿਆ।

7. ਸੈਕਟਰ 76-80 ਦੇ ਔਸਟੀਆਂ ਜਿਨ੍ਹਾਂ ਨੇ 1 ਸਾਲ ਦੇ ਅੰਦਰ ਇਸਤਿਹਾਰ ਅਨੁਸਾਰ ਦਰਖਾਸਤਾਂ 10% ਪੁਰਾਣੇ ਰੇਟਾਂ ਅਨੁਸਾਰ ਜਮਾਂ ਕਰਵਾ ਦਿੱਤੀ ਸੀ ਤੋਂ 12,500/- ਪ੍ਰਤੀ ਵਰਗ ਗਜ਼ ਕੀਮਤ ਲੈਣਾ ਉੱਚਿਤ ਨਹੀਂ ਹੋਵੇਗਾ ਕਿਉਂਕਿ ਔਸਟੀ ਸ਼੍ਰੇਣੀ ਦੇ ਬਿਨੈਕਾਰਾਂ ਦਾ ਹੱਕ ਜਮੀਨ ਅਕਵਾਇਰ ਕਰਨ ਦੇ ਸਮੇਂ ਤੋਂ ਹੀ ਹੱਕ ਬਣ ਜਾਂਦਾ ਹੈ। ਕਿਉਂਕਿ ਔਸਟੀ ਬਿਨੈਕਾਰਾਂ ਨੇ ਪੁੱਡਾ (ਗਮਾਡਾ) ਵਲੋਂ ਦਿੱਤੇ ਗਏ ਵਿਗਿਆਪਨ ਵਿਰੁੱਧ ਉਸ ਸਮੇਂ ਦੇ ਪ੍ਰਚਲਿਤ ਰੇਟਾਂ ਅਨੁਸਾਰ 10% ਰਕਮ ਬਿਨੈ-ਪੱਤਰ ਨਾਲ ਜਮਾਂ ਕਰਵਾਈ ਗਈ ਸੀ ਅਤੇ ਕੁਝ ਔਸਟੀ ਵਰਗ ਦੇ ਬਿਨੈਕਾਰਾਂ ਨੂੰ ਪੁਰਾਣੇ ਰੇਟਾਂ ਤੇ ਅਲਾਟਮੈਂਟ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਵਿਗਿਆਪਨ ਸਮੇਂ ਦਿੱਤੇ ਗਏ ਰੇਟਾਂ ਤੇ ਅਲਾਟਮੈਂਟ ਦੀ ਔਸਟੀ ਵਰਗ ਦੇ ਬਿਨੈਕਾਰਾਂ ਵਲੋਂ ਜੋ ਮੰਗ ਕੀਤੀ ਜਾ ਰਹੀ ਹੈ ਉਹ ਵਿਚਾਰਨ ਯੋਗ ਹੈ।

8. ਪੁੱਡਾ ਦੀ ਵਿੱਤ ਤੇ ਲੇਖਾ ਕਮੇਟੀ ਦੀ ਮਿਤੀ 8-4-2005 ਨੂੰ ਹੋਈ ਮੀਟਿੰਗ ਦੇ ਮੱਦ ਨੰ: 47.06 ਵਿਚ ਕੀਤੇ ਗਏ ਫੈਸਲੇ ਦੇ ਸਨਮੁੱਖ ਪੱਤਰ ਨੰ: 3372-3376 ਮਿਤੀ 16-5-2005 ਨਾਲ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਪੈਰਾ ਨੰ: 5 ਗਮਾਡਾ ਵਿਚ ਲਾਗੂ ਕਰਨਾ ਯੋਗ ਹੋਵੇਗਾ ਅਤੇ ਪੈਰਾ

9

ਨੰ: 5 ਹੇਠ ਲਿਖੇ ਅਨੁਸਾਰ ਹੈ:-

These rates will also not apply to allotment of plots under the 'oustee' category where the award for the acquisition of land has been announced before 8-4-2005.

9. ਔਸਟੀ ਬਿਨੈਕਾਰਾਂ ਦੀ ਦੂਸਰੀ ਮੰਗ ਜੋ ਐਲ. ਓ. ਆਈ. ਨੂੰ ਟਰਾਂਸਫਰ ਕਰਨ ਨਾਲ ਸਬੰਧਤ ਹੈ ਦੇ ਸਬੰਧ ਵਿਚ ਦੱਸਿਆ ਜਾਂਦਾ ਹੈ ਕਿ ਨਵੀਂ ਔਸਟੀ ਪਾਲਿਸੀ ਉਲੀਕਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸਦੀਆਂ ਸਿਫਾਰਸਾਂ ਤੇ ਸਰਕਾਰ ਵਲੋਂ ਔਸਟੀ ਪਾਲਿਸੀ ਜਾਰੀ ਕੀਤੀ ਜਾਣੀ ਹੈ। ਯੋਗ ਹੋਵੇਗਾ ਕਿ ਇਹ ਮਾਮਲਾ ਇਸ ਕਮੇਟੀ ਨੂੰ ਰੈਫਰ ਕਰ ਦਿੱਤਾ ਜਾਵੇ ਅਤੇ ਕਮੇਟੀ ਨੂੰ ਇਸ ਸਬੰਧੀ ਆਪਣੀਆਂ ਸਿਫਾਰਸਾਂ ਦੇਣ ਲਈ ਆਖ ਦਿੱਤਾ ਜਾਵੇ।

10. ਹੇਠ ਲਿਖੇ ਮਾਮਲੇ ਕਾਰਜਕਾਰੀ ਕਮੇਟੀ ਦੇ ਵਿਚਾਰਨ ਅਤੇ ਫੈਸਲੇ ਲਈ ਪੇਸ਼ ਹਨ:-

ੳ. ਪਹਿਲਾਂ ਕੁਝ ਔਸਟੀ ਬਿਨੈਕਾਰਾਂ ਨੂੰ ਪੁਰਾਣੇ ਰੋਟਾਂ ਤੇ ਜਾਰੀ ਕੀਤੇ ਗਏ ਅਲਾਟਮੈਂਟ ਪੱਤਰ ਨੂੰ ਧਿਆਨ ਵਿਚ ਰੱਖਦਿਆਂ ਬਾਕੀ ਦੇ ਬਚਦੇ ਔਸਟੀ ਦੇ ਬਿਨੈਕਾਰਾਂ ਨੂੰ ਵੀ ਪੁਰਾਣੇ ਵਿਗਿਆਪਨ ਵਿਚ ਦੱਸੇ ਗਏ ਰੋਟਾਂ ਤੇ ਪਲਾਟਾਂ ਦੀ ਅਲਾਟਮੈਂਟ ਜਾਰੀ ਕਰਨ ਬਾਰੇ।

ਅ. ਔਸਟੀ ਕੈਟਾਗਰੀ ਦੇ ਪਲਾਟਾਂ ਲਈ ਜਾਰੀ ਕੀਤੇ ਜਾਂ ਜਾਰੀ ਕੀਤੇ ਜਾਣ ਵਾਲੇ ਐਲ. ਓ. ਆਈ. ਨੂੰ ਟਰਾਂਸਫਰ ਕਰਨ ਸਬੰਧੀ ਔਸਟੀ ਕੋਟੇ ਲਈ ਗੱਠਤ ਕੀਤੀ ਗਈ ਕਮੇਟੀ ਨੂੰ ਇਸ ਸਬੰਧੀ ਸਿਫਾਰਸਾਂ ਦੇਣ ਬਾਰੇ ਮਾਮਲਾ ਕਮੇਟੀ ਨੂੰ ਰੈਫਰ ਕਰਨ ਦੇ ਸਬੰਧ ਵਿਚ।

मातृका - 3
10

312 - 3

ANNEXURE-I

Abstract of policy regarding disposal of residential plots in Urban Estate issued vide Memo No. PHB-ado (Hg)94/38528-40 dated 26.9.94

6. Policy for Oustees:-

Policy for allotment of plots to oustees would be as under:-

- i) The plot should be allotted to an oustee in the urban estate for his bonafide residence.
- ii) No application from the oustee will be entertained after a period of one year from the date of taking possession of his acquired land.
- iii) An oustee would only be allotted a plot on the following basis:-

<u>Land acquired</u>	<u>Size of plot</u>
a) 1/2 acre to 3 acre	100 sq. yds.
b) Between 3 to five acres	200 sq. yds.
c) Above 5 acres	500 sq. yds.

EXPLANATION:

- However, if on the land there is a dwelling unit, 100 sq. yds. plot may be allotted even though the area acquired may be less than 1/2 acres.
- iv) The price chargeable for allotment of plots to the oustees would be the same as for general category.
 - v) All oustees of any joint khata would be entitled to one plot only.

sd/
Housing Commissioner

3

For prospectus (i) At Counter : Rs.50/- (ii) by Regd. Post : Rs.80/- through Demand Draft in favour of Finance Officer, M.D. University payable at Rohtak through Internet : The form can also be downloaded from website and can be submitted with a Demand Draft of Rs.50/- alongwith fee.

Admission (Without late fee) for 1st/³ Semester : Upto 31.07.2001
 Fee of Rs.500/- : 01-08-2001 to 16-08-2001

The candidates who have already taken admission in 1st/³ Semester (Lateral Entry) of the above said Computer/IT courses and will appear in July, 2001 Exam. are also required to deposit their admission-cum-examination forms and a fee of Rs.6000/- for the 2nd/⁴ Semester which has already been commenced as per schedule given below :

Normal Admission (Without late fee) for 2nd/⁴ Semester : 15-04-2001 to 31-05-2001
 With late fee of Rs.500/- : 01-06-2001 to 15-06-2001

DIRECTOR

Three com

TRIBUNE NEWS SERVICE

FARIDABAD, MAY 19
 At least three persons committed suicide in the district in the past 24 hours. Another person trying to commit suicide was saved. Ramesh (19), a resident of Jeevan Nagar of Old Faridabad town, ended his life by consuming cephus tablets. He was

reportedly unemployed. In another incident, Iqbal, son of Bhepat Nuh, died after consuming some pesticide. He was admitted to Es Hospital where he died this morning. In third such incident, Mahesh working in a factory and a resident of Petoapur village near Palwal, reportedly committed suicide by consuming some poisonous substance.

PUDA's Exquisite Offer to Re-Establish Yourself

SCHEME FOR ALLOTMENT OF RESIDENTIAL PLOTS TO THE OUSTEES OF SOHANA & MAULI BAIDWAN (NEW SECTORS 76-80) AT SAS NAGAR (MOHALI)

PUDA has acquired land located in the Revenue Estates of Sohana and Mauli Baidwan for the development of five new sectors. The Land Acquisition Award in respect of this land has been announced and possession of the land taken over by PUDA, except where restraint orders have been passed by the Hon'ble Punjab & Haryana High Court.

Through this Public Notice, Punjab Urban Planning and Development Authority (PUDA) invites applications from the oustees of the aforesaid land for allotment of residential plots in accordance with the following scheme :

Land acquired	Eligibility for residential plot	Price (per sq. yd. in Rs.)	Application Money (Rs.)
1/2 acre to 5 acre	100 sq. yds.	3350/-	33,500/-
Between 3 to 5 acre	200 sq. yds.	3350/-	67,000/-
Above 5 acre	500 sq. yds.	3750/-	1,12,500/-

The eligible applicants may apply on the prescribed application forms which are available in the brochure that may be obtained free of cost from the Estate Office, PUDA, Phase-I, SAS Nagar (Mohali). The last date for submission of applications, alongwith relevant documents is 22nd June, 2001. The application must be accompanied by requisite application money in the shape of Demand Draft in favour of "Punjab Urban Planning & Development Authority (PUDA)" payable at Chandigarh or SAS Nagar. Name, father/husband's name and complete address should be written on the back of the Demand Draft. The application shall be required to be accompanied with a certificate from the Land Acquisition Collector, PUDA, SAS Nagar regarding the applicant being an oustee and also containing detailed particulars of total area of his land acquired.

The applicants shall be required to pay additional 15% of plot price within 60 days of the closure of the aforesaid scheme i.e. 23rd August, 2001. Thereafter a period of 30 days shall be permissible, subject to payment of interest @ 2% per month calculated on daily basis, for the period of delay beyond 60 days. It may be noted that the application once submitted shall not be allowed to be withdrawn at any stage and in no case money deposited with PUDA will be refunded on the pretext that the application is being withdrawn.

The possession of the plots shall be delivered around December, 2002 and till such time no further liability in respect of either principal or interest shall accrue. The balance 75% plot price shall be payable in six half yearly equated instalments with interest @ 15%. The first instalment shall become due after one year from the date of issue of letter of allotment.

The right to obtain custee plot shall be iradable in accordance with the same terms and conditions only after deposit of 10% application money. The power of Attorney at the initial stage shall not be entertained under any circumstances.

All eligible oustees are invited to avail of this scheme. After expiry date no application shall be entertained and right to receive plot as an oustee shall be deemed to have been permanently extinguished.

The awards in respect of small parcels falling in the Revenue Estates of Raipur and Lakhnaur are likely to be announced shortly. The last date for the oustees of these shall be 30 days after announcing the awards thereof.

CHIEF ADMINISTRATOR

PUNJAB URBAN PLANNING & DEVELOPMENT AUTHORITY
 PHASE-I, SECTOR-1, SAS NAGAR, MOHALI

CORRIGENDUM

Ref. Advt. Published 14.5.2001 in Tribune/Punjab Kesari. Item mentioned at Sr. No. 1 may be read as Maruti Model 1995 (instead of Maruti 800) Divisional Manager Unit India Insurance Co. Ltd. Abo

ADMISSION GUIDANCE UNDER NRI/MGM QUOTA

M B B S
 M D M S
 M D S
 S E N G G E

MBBS - 12 + FE

*(Only Sikh & Muslim Candidates Contact Personally with document)

NEW RESERVE CONSULTANCY OFFICER - ALL INDIA QUOTA SECTOR 1

RE-AUCTION

It is hereby notified for the general information of the public that the collection of Mango Fruits for the year 2001 in respect of Shahan, Nupur B and Mangal Ahnana Camping Ground Ropar will be re-auctioned on 22.05.2001 at 11:00 hrs in the office of the Balance Estates Office, Kendrya 2, 5th Floor, Sector 9-A, Chandigarh.

All the interested persons are requested to attend the auction on the aforesaid date and time. The terms and conditions of the auction will be the same as circulated vide office auction Notice No. DEO-2001/Defar/136 dated 11.04.2001.

DEFENCE ESTATES OFFICE, CHANDIGARH

SAT
 CRE
 Jamboree

CHANDIGARH
 SCO-89-100, 4th Floor, Sector - 17
 Singh Pastry Shop, Ph. 337969
 DELHI
 B-118 Vasant Vihar, New Delhi
 Ph. 8142467 8142741

22432

TT - 20-5-2001

2-10/10-2

ACA 12
A/c Officer
12012 7/5/10
Dairy No.
GMADA, MOHALI

**GREATER MOHALI AREA DEVELOPMENT AUTHORITY
PUDA BHAWAN, SECTOR 62, MOHALI.**

To
Estate Officer,
GMADA, Mohali.
No. GMADA-AO(F/HQ)/2010/
Dated :

gms
2/15/10

Subject : **Revision of rates of residential plots in various Urban Estates.**

The Executive Committee in its 9th meeting held on 9.4.2010 vide agenda item no. 9.05 has increased the reserve price of residential plots to Rs. 12500/- per sq. yd. from Rs. 12000/- per sq. yd. to be allotted through draw of lots in the urban estates of Mohali. The rates of the plots upto 100 sq. yds. has also been revised to Rs. 12500/- from Rs. 6000/- per sq. yds.

The new rates will not be applicable in case of residential plots where letter of intent has already been issued at the existing as well as previous rates.

These rates shall be applicable w.e.f. the date of decision i.e. 9.04.2010.

Endst. No. GMADA-AO(F/HQ)/2010/

SA
Accounts Officer (HQ)

Dated :

A copy of the above is forwarded to the Senior Special Secretary to Chairman, GMADA for the kind information of Chairman.

Endst. No. GMADA-AO(F/HQ)/2010/

SA
Accounts Officer (HQ)

Dated :

A copy of the above is forwarded to the Secretary to Vice Chairman, GMADA for the kind information of Vice Chairman.

Endst. No. GMADA-AO(F/HQ)/2010/

SA
Accounts Officer (HQ)

Dated :

A copy of the above is forwarded to the PA to Chief Administrator, GMADA for the kind information of Chief Administrator.

Endst. No. GMADA-AO(F/HQ)/2010/ 382

SA
Accounts Officer (HQ)

Dated : 7/5/10

A copy of the above is forwarded to the following for information and necessary action please:-

1. Additional Chief Administrator (Policy/HQ), GMADA, Mohali.
2. Additional Chief Administrator (M), GMADA, Mohali.
3. Chief Engineer, GMADA, Mohali.

SA
Accounts Officer (HQ)

Dated :

Endst. No. GMADA-AO(F/HQ)/2010/

A copy of the above is forwarded to the District Town Planning, GMADA, Mohali for information.

SA
Accounts Officer (HQ)

ਗਰੇਟਰ ਮੁਹਾਲੀ ਏਗੀਆ ਵਿਕਾਸ ਅਥਾਰਿਟੀ
(ਤਾਲਮੇਲ/ਮੀਟਿੰਗਜ਼ ਸ਼ਾਖਾ)

ਨੰ:ਗਮਾਡਾ(ਤਾਲਮੇਲ/ਮੀਟਿੰਗਜ਼)ਅ-2/2010/ 17324-17329 ਮਿਤੀ: 27/12/2010

ਸਵਾ ਵਿਖੇ

- 1) ਮੁੱਖ ਸਕੱਤਰ/ਮੁੱਖ ਮੰਤਰੀ ਪੰਜਾਬ
ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ।
- 2) ਮੁੱਖ ਸਕੱਤਰ, ਪੰਜਾਬ ਸਰਕਾਰ,
ਵਿੱਤ ਵਿਭਾਗ, ਪੰਜਾਬ ਸਿਵਲ ਸਕੱਤਰੇਤ,
ਚੰਡੀਗੜ੍ਹ।
- 3) ਮੁੱਖ ਸਕੱਤਰ, ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ
ਪੰਜਾਬ ਮਿਨੀ ਸਕੱਤਰੇਤ, ਚੰਡੀਗੜ੍ਹ।
- 4) ਸਕੱਤਰ, ਪੰਜਾਬ ਸਰਕਾਰ,
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ,
ਪੰਜਾਬ ਮਿਨੀ ਸਕੱਤਰੇਤ, ਚੰਡੀਗੜ੍ਹ।
- 5) ਮੁੱਖ ਨਗਰ ਯੋਜਨਾਕਾਰ, ਪੰਜਾਬ
ਚੰਡੀਗੜ੍ਹ।
- 6) ਮੁੱਖ ਪ੍ਰਸ਼ਾਸਕ
ਗਰੇਟਰ ਮੁਹਾਲੀ ਏਗੀਆ ਵਿਕਾਸ ਅਥਾਰਿਟੀ
ਐਸ.ਏ.ਐਸ. ਨਗਰ (ਮੁਹਾਲੀ)।

ਵਿਸ਼ਾ: - ਗਰੇਟਰ ਮੁਹਾਲੀ ਏਗੀਆ ਵਿਕਾਸ ਅਥਾਰਿਟੀ (ਗਮਾਡਾ) ਦੀ ਕਾਰਜਕਾਰੀ ਕਮੇਟੀ ਦੀ 12ਵੀਂ ਮੀਟਿੰਗ ਦੀ ਕਾਰਵਾਈ ਬਾਰੇ।

ਗਰੇਟਰ ਮੁਹਾਲੀ ਏਗੀਆ ਵਿਕਾਸ ਅਥਾਰਿਟੀ (ਗਮਾਡਾ) ਦੀ ਕਾਰਜਕਾਰੀ ਕਮੇਟੀ ਦੀ 12ਵੀਂ ਮੀਟਿੰਗ ਜੋ ਮਿਤੀ 15-12-2010 ਨੂੰ ਸਵੇਰੇ 10:30 ਵਜੇ ਮਾਨਯੋਗ ਮੁੱਖ ਸਕੱਤਰ, ਪੰਜਾਬ ਸਰਕਾਰ- ਕਮ-ਚੇਅਰਮੈਨ, ਜੀ ਦੀ ਪ੍ਰਧਾਨਗੀ ਹੇਠ ਹੋਈ ਸੀ ਦੀ ਕਾਰਵਾਈ ਦੀ ਕਾਪੀ ਆਪ ਜੀ ਨੂੰ ਸੂਚਨਾ ਹਿਤ ਭੇਜੀ ਜਾਂਦੀ ਹੈ। ਨੱਥੀ/ਉਪਰੋਕਤ ਅਨੁਸਾਰ।

ਮੁਸੱਦਾ
ਅਮਲਾ ਅਫਸਰ,
ਵਾ: ਵਧੀਕ ਮੁੱਖ ਪ੍ਰਸ਼ਾਸਕ (ਮੁ:ਦ:)
ਏਸ

ਪਿੰਨ: ਅੰਕਣ ਨੰ:ਗਮਾਡਾ(ਤਾਲਮੇਲ/ਮੀਟਿੰਗਜ਼)ਅ-2/2010/ 17330 ਮਿਤੀ: 27/12/2010
ਉਪਰੋਕਤ ਦਾ ਉਤਾਰਾ ਸਮੇਤ ਕਾਰਜਕਾਰੀ ਕਮੇਟੀ ਦੀ 12ਵੀਂ ਮੀਟਿੰਗ ਦੀ ਕਾਰਵਾਈ ਦੀ ਕਾਪੀ ਸਕੱਤਰ/ਮੁੱਖ ਸਕੱਤਰ, ਪੰਜਾਬ ਸਰਕਾਰ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ, ਨੂੰ ਮਾਨਯੋਗ ਮੁੱਖ ਸਕੱਤਰ, ਪੰਜਾਬ ਜੀ ਦੀ ਸੂਚਨਾ ਹਿਤ ਜੀ।

ਮੁਸੱਦਾ
ਅਮਲਾ ਅਫਸਰ,
ਵਾ: ਵਧੀਕ ਮੁੱਖ ਪ੍ਰਸ਼ਾਸਕ (ਮੁ:ਦ:)
ਏਸ

14


ਮੌਕਾ ਦੇਣ ਉਪਰੰਤ ਕਾਰਜਕਾਰੀ ਕਮੇਟੀ ਦੀ ਅਗਲੀ ਮੀਟਿੰਗ ਵਿਚ ਠੋਸ ਤਜਵੀਜ਼ ਲਿਆਉਣ ਲਈ ਆਖਿਆ।

ਅਜੰਡਾ ਆਈਟਮ ਨੰ:12.07

ਸੈਕਟਰ 76-80 ਦੇ ਔਸਟੀ ਸ਼੍ਰੇਣੀ ਦੇ ਪਲਾਟਾਂ ਦੇ ਰੇਟ ਨਿਰਧਾਰਿਤ ਕਰਨ ਸਬੰਧੀ।

ਮੱਦ ਵਿਚ ਦੱਸੇ ਤੱਥਾਂ ਤੇ ਵਿਚਾਰ ਕਰਨ ਉਪਰੰਤ ਕਾਰਜਕਾਰੀ ਕਮੇਟੀ ਨੇ ਪੁਰਾਣੇ ਔਸਟੀ ਦੇ ਬਿਨੈਕਾਰਾਂ ਨੂੰ ਪੁਰਾਣੇ ਰੇਟਾਂ ਤੇ ਪਲਾਟ ਅਲਾਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਜੇਕਰ ਭੌ ਮਾਲਕਾਂ ਨੂੰ ਵੱਧ ਮੁਆਵਜਾ ਦੇਣ ਕਰਕੇ ਭੌ ਦੀ ਕੀਮਤ ਵਿੱਚ ਵਾਧਾ ਹੁੰਦਾ ਹੈ ਤਾਂ ਦੂਸਰੇ ਅਲਾਟੀਆਂ ਵਾਂਗ ਇਨ੍ਹਾਂ ਤੋਂ ਵੀ ਵੱਧੀ ਕੀਮਤ ਵਸੂਲੀ ਜਾਵੇਗੀ। ਔਸਟੀ ਕੈਟੇਗਰੀ ਅਧੀਨ ਜਾਰੀ ਕੀਤੇ ਐਲ.ਓ.ਆਈ. ਜਾਂ ਜਾਰੀ ਕੀਤੇ ਜਾਣ ਵਾਲੇ ਐਲ.ਓ.ਆਈ.ਜ ਨੂੰ ਟਰਾਂਸਫਰ ਕਰਨ ਸਬੰਧੀ ਔਸਟੀ ਕੋਟੇ ਲਈ ਗੱਠਤ ਕੀਤੀ ਗਈ ਕਮੇਟੀ ਨੂੰ ਆਪਣੀਆਂ ਸਿਫਾਰਿਸ਼ਾਂ ਦੇਣ ਦੀ ਵੀ ਪ੍ਰਵਾਨਗੀ ਦਿੱਤੀ ਗਈ।

ਮੀਟਿੰਗ ਮਾਨਯੋਗ ਚੇਅਰਮੈਨ ਜੀ ਦੇ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਈ।


ਮੁੱਖ ਸਕੱਤਰ, ਪੰਜਾਬ।



ਅਜੰਡਾ ਆਈਟਮ ਨੰ:15.05
(ਪਾਲਿਸੀ ਸ਼ਾਖਾ)

ਵਿਸ਼ਾ:- ਕਲਚਰਲ ਅਤੇ ਲਿਟਰੇਰੀ ਐਕਟੀਵਿਟੀਜ਼ ਲਈ ਇੰਸਟੀਚਿਊਸ਼ਨਲ ਸਾਈਟਾਂ ਦੀ ਅਲਾਟਮੈਂਟ ਲਈ ਰੇਟ ਨਿਰਧਾਰਤ ਕਰਨ ਬਾਰੇ।

1. ਸਕਰੂਟਨੀ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਮਿਤੀ 13.06.2011 ਨੂੰ ਕਾਰਜਕਾਰੀ ਕਮੇਟੀ ਦੀ 14ਵੀਂ ਮੀਟਿੰਗ ਵਿਚ ਕਲਚਰਲ ਅਤੇ ਲਿਟਰੇਰੀ ਐਕਟੀਵਿਟੀਜ਼ ਲਈ ਇੰਸਟੀਚਿਊਸ਼ਨਲ ਸਾਈਟਾਂ ਜਿਸ ਦਾ ਰਕਬਾ 4000 ਵ:ਗ: ਤੱਕ ਹੋਵੇ, ਦੀ ਅਲਾਟਮੈਂਟ ਲੀਜ ਹੋਲਡ ਬੇਸਿਸ ਤੇ ਕਰਨ ਦਾ ਫੈਸਲਾ ਲਿਆ ਗਿਆ ਸੀ।

2. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਮੰਤਵ ਲਈ ਸਾਈਟਾਂ ਲੀਜ ਤੇ ਦਿੱਤੀਆਂ ਜਾਂਦੀਆਂ ਹਨ। ਚੰਡੀਗੜ੍ਹ ਕਲੱਬ ਨੂੰ ਜੋ ਸਾਈਟ ਦਿੱਤੀ ਹੈ ਉਸ ਦੀ ਲੀਜ 30/- ਰੁਪਏ ਪ੍ਰਤੀ ਵਰਗ ਗਜ ਪ੍ਰਤੀ ਸਾਲ, ਸਾਲ 2005 ਵਿਚ ਨਿਸ਼ਚਿਤ ਕੀਤੀ ਗਈ ਸੀ। ਇਸ ਲੀਜ ਤੇ ਹਰ ਪੰਜ ਸਾਲ ਬਾਅਦ 5% ਵਾਧਾ ਕਰਨ ਦਾ ਉਪਬੰਧ ਕੀਤਾ ਹੋਇਆ ਹੈ।

3. ਸਾਲ 2006 ਵਿਚ ਪੁੱਛਾ ਵੱਲੋਂ ਇੰਸਟੀਚਿਊਸ਼ਨਲ ਸਾਈਟਾਂ ਦੇ ਰੇਟ ਨਿਰਧਾਰਤ ਕੀਤੇ ਗਏ ਸਨ। ਉਸ ਸਮੇਂ ਲੀਜ ਤੇ ਅਲਾਟ ਕੀਤੀਆਂ ਜਾਣ ਵਾਲੀਆਂ ਸਾਈਟਾਂ ਲਈ 200/-ਰੁ:ਪ੍ਰਤੀ ਵਰਗ ਗਜ ਨਾਨ ਰਿਫੰਡੇਬਲ ਸਕਿਊਰਟੀ ਰੱਖੀ ਗਈ ਸੀ। ਮੋਹਾਲੀ ਵਿਚ ਜਮੀਨ ਦੀ ਕੀਮਤ ਬਹੁਤ ਜ਼ਿਆਦਾ ਹੈ ਇਸ ਕਰਕੇ ਨਾ ਮੋੜਨਯੋਗ ਰਕਮ 1000/-ਰੁ: ਪ੍ਰਤੀ ਵ:ਗ: ਵਸੂਲਣ ਦੀ

ਤਜਵੀਜ਼ ਹੈ। ਨਾ ਮੋੜਨਯੋਗ ਰਕਮ ਦਾ 10% ਸਲਾਨਾ ਲੀਜ ਵਸੂਲਣ ਦੀ ਵੀ ਤਜਵੀਜ਼ ਹੈ।

4. ਜੇਕਰ ਉਪਰੋਕਤ ਅਨੁਪਾਤ ਅਨੁਸਾਰ 4000 ਵ:ਗ: ਭੌਂ ਅਲਾਟ ਕੀਤੀ ਜਾਂਦੀ ਹੈ ਤਾਂ ਅਲਾਟੀ ਤੋਂ ਨਾ ਮੋੜਨਯੋਗ ਰਕਮ 40.00 ਲੱਖ ਰੁਪਏ ਇੱਕ ਵਾਰ ਅਤੇ 4.00 ਲੱਖ ਰੁਪ੍ਰਤੀ ਸਲਾਨਾ ਲੀਜ ਵਸੂਲਣੀ ਬਣਦੀ ਹੈ। ਲੀਜ ਵਿਚ ਹਰ ਸਾਲ 7% ਚੱਕਰਵਰਤੀ ਵਾਧਾ ਕਰਨ ਦੀ ਵੀ ਤਜਵੀਜ਼ ਹੈ। ਅਲਾਟ ਕੀਤੀ ਜਾਣ ਵਾਲੀ ਭੌਂ ਦਾ 5% ਗਰਾਊਂਡ ਫਲੌਰ ਅਤੇ 5% ਫਸਟ ਫਲੌਰ ਕੁੱਲ 10% ਫਲੌਰ ਏਰੀਆ ਕਿਰਾਏ ਤੇ ਦੇਣ ਦੇ ਅਖਤਿਆਰ ਦੇਣ ਦੀ ਤਜਵੀਜ਼ ਹੈ ਕਿਉਂਕਿ ਕਲਚਰਲ ਐਕਟੀਵਿਟੀ ਤੋਂ ਜਿਆਦਾ ਮੁਨਾਫਾ ਹੋਣ ਦੀ ਆਸ ਨਹੀਂ ਹੈ। 10% ਫਲੌਰ ਏਰੀਆ ਕਿਰਾਏ ਤੇ ਦੇਣ ਨਾਲ ਅਲਾਟੀ ਦਫਤਰ ਨੂੰ ਦੇਣ ਵਾਲੀ ਰਕਮ ਅਤੇ ਹੋਰ ਦੂਸਰੇ ਓਵਰ ਹੈਡ ਖਰਚਿਆਂ ਦੀ ਪੂਰਤੀ ਕਰ ਸਕੇਗਾ। ਭੌਂ ਦੀ ਅਲਾਟਮੈਂਟ 30 ਸਾਲ ਲਈ ਲੀਜ ਤੇ ਅਲਾਟ ਕਰਨ ਦੀ ਤਜਵੀਜ਼ ਹੈ। ਅਲਾਟਮੈਂਟ ਦੀਆਂ ਸਰਤਾਂ ਦੀ ਉਲੰਘਨਾ ਕਰਨ ਤੇ ਸਾਈਟ ਰਜਿਊਮ ਕਰਨ ਦਾ ਉਪਬੰਧ ਵੀ ਯੋਗ ਹੋਵੇਗਾ।

ਮਾਮਲਾ ਕਾਰਜਕਾਰੀ ਕਮੇਟੀ ਅੱਗੇ ਵਿਚਾਰਨ ਅਤੇ ਫੈਸਲੇ ਹਿੱਤ ਪੇਸ਼ ਹੈ ਜੀ।

ਅਜੰਡਾ ਆਈਟਮ ਨੰ:15.06

(ਪਾਲਿਸੀ ਸ਼ਾਖਾ)

ਵਿਸ਼ਾ:- ਰੈਡ ਕਰਾਸ ਸੋਸਾਇਟੀ ਨੂੰ ਰੈਡ ਕਰਾਸ ਭਵਨ ਦੀ ਉਸਾਰੀ ਲਈ ਭੌ ਅਲਾਟ ਕਰਨ ਬਾਰੇ ।

1. ਰਿਜਨਲ ਪਲੈਨਿੰਗ ਐਂਡ ਡਿਜਾਇਨ ਕਮੇਟੀ ਦੀ ਮਿਤੀ 8-7-2011 ਨੂੰ ਹੋਈ 34ਵੀਂ ਮੀਟਿੰਗ ਵਿਚ ਪਿੰਡ ਮੋਹਾਲੀ (ਰੈਨਬੈਕਸੀ ਦੇ ਕੋਲ) ਵਿਖੇ ਖਾਲੀ ਪਈ 2.20 ਏਕੜ ਜਗ੍ਹਾਂ ਵਿਚ ਰੈਡ ਕਰਾਸ ਭਵਨ ਸਥਾਪਤ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ, ਵਧੀਕ ਮੁੱਖ ਪ੍ਰਸ਼ਾਸਕ (ਪਾਲਿਸੀ) ਅਤੇ ਜਿਲ੍ਹਾ ਪਲੈਨਿੰਗ ਕਮੇਟੀ ਦੇ ਚੇਅਰਮੈਨ ਵਲੋਂ ਸਾਈਟ ਦਾ ਨਿਰੀਖਣ ਕਰਨ ਉਪਰੰਤ ਇਸ ਦੀ ਸਹਿਮਤੀ ਪ੍ਰਗਟਾਈ ਹੈ। ਇਸ ਭੌ ਵਿੱਚੋਂ ਲੱਗਭੱਗ 1 ਏਕੜ ਭੌ ਰੈਡ ਕਰਾਸ ਭਵਨ ਲਈ ਅਲਾਟ ਕਰਨ ਦੀ ਤਜਵੀਜ਼ ਹੈ ।

2. ਕੇਸ ਦੇ ਪਿਛੋਕੜ ਲਈ ਦੱਸਿਆ ਜਾਂਦਾ ਹੈ ਕਿ ਰੈਡ ਕਰਾਸ ਭਵਨ ਦੀ ਉਸਾਰੀ ਕਰਨ ਲਈ ਪਹਿਲਾਂ ਇਹ ਮਾਮਲਾ ਗਮਾਡਾ ਦੀ ਕਾਰਜਕਾਰੀ ਕਮੇਟੀ ਦੀ ਮਿਤੀ 10.1.2007 ਨੂੰ ਹੋਈ ਪਹਿਲੀ ਮੀਟਿੰਗ ਵਿਚ ਮੱਦ ਨੰ:1.10 ਨਾਲ ਵਿਚਾਰਿਆ ਗਿਆ ਸੀ ਅਤੇ ਰੈਡ ਕਰਾਸ ਭਵਨ ਦੀ ਉਸਾਰੀ ਲਈ ਸੈਕਟਰ 71 ਵਿਚ 0.81 ਏਕੜ ਭੌ 1/- ਰੁ: ਪਤੀ ਸਾਲ ਲੀਜ ਤੇ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇੱਥੇ ਇਹ ਵੀ ਦੱਸਣਾ ਯੋਗ ਹੈ ਕਿ ਮੱਦ ਨੰ: 51.18 ਨਾਲ ਇੰਸਟੀਚਿਊਸ਼ਨਲ ਸਾਈਟਾਂ ਅਲਾਟ ਕਰਨ ਸਬੰਧੀ ਤਿਆਰ ਕੀਤੀ ਗਈ ਪਾਲਿਸੀ ਅਧੀਨ ਰੈਡ ਕਰਾਸ ਨੂੰ ਭਵਨ ਦੀ ਉਸਾਰੀ ਲਈ ਭੌ ਅਲਾਟ ਕਰਨ ਦਾ ਮਾਮਲਾ

ਕਵਰ ਨਹੀਂ ਹੁੰਦਾ ਹੈ । ਇਸ ਕਰਕੇ ਕਲਚਰਲ ਅਤੇ ਲਿਟਰੇਰੀ ਐਕਟੀਵਿਟੀ ਅਧੀਨ ਭੌਂ ਅਲਾਟ ਕਰਨ ਲਈ ਤਜਵੀਜ਼ ਦਿੱਤੀ ਗਈ ਸੀ।


3. ਇਸ ਉਪਰੰਤ ਮਿਤੀ 11.01.08 ਨੂੰ ਮੱਦ ਨੰ:4.13 ਨਾਲ ਸੈਕਟਰ 68 ਵਿਖੇ ਵਰਕਿੰਗ ਵੁਮੈਨ ਹੋਸਟਲ ਅਤੇ ਸੀਨੀਅਰ ਸਿਟੀਜਨ ਹੋਮ ਦੀ ਉਸਾਰੀ ਲਈ ਪ੍ਰਵਾਨਗੀ ਦਿੰਦੇ ਹੋਏ ਫੈਸਲਾ ਕੀਤਾ ਗਿਆ ਸੀ ਕਿ ਰੈਂਡ ਕਰਾਸ ਦਾ ਦਫਤਰ ਵੀ ਇਸੇ ਬਿਲਡਿੰਗ ਵਿਚ ਹੀ ਸਥਾਪਿਤ ਕੀਤਾ ਜਾਵੇ। ਇਸ ਕਰਕੇ ਸੈਕਟਰ 71 ਵਿਖੇ ਅਲਾਟ ਕੀਤੀ ਗਈ ਜਮੀਨ ਸਬੰਧੀ ਫੈਸਲਾ ਰੱਦ ਕਰ ਦਿੱਤਾ ਗਿਆ ਸੀ। ਸੈਕਟਰ 68 ਵਿਖੇ ਵਰਕਿੰਗ ਵੁਮੈਨ ਹੋਸਟਲ ਅਤੇ ਸੀਨੀਅਰ ਸਿਟੀਜਨ ਹੋਮ ਦੀ ਉਸਾਰੀ ਸਬੰਧੀ ਅਜੇ ਤੱਕ ਕੋਈ ਪ੍ਰਗਤੀ ਨਹੀਂ ਹੋਈ ਹੈ।

4. ਮਿਤੀ 16.11.2010 ਨੂੰ ਅਥਾਰਟੀ ਦੀ ਹੋਈ ਮੀਟਿੰਗ ਵਿਚ ਮੱਦ ਨੰ:8.16 ਨਾਲ ਪੀ.ਪੀ.ਪੀ.ਮੋਡ ਵਿਚ 100 ਵਿਅਕਤੀਆਂ ਲਈ ਲੱਗਭਗ 2.00 ਏਕੜ ਭੌਂ ਤੇ ਬਿਧ ਆਸ਼ਰਮ ਦੀ ਉਸਾਰੀ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਸਬੰਧੀ ਲੋੜੀਂਦੀ ਕਾਰਵਾਈ ਪੀ.ਆਈ.ਡੀ.ਬੀ. ਵੱਲੋਂ ਕੀਤੀ ਜਾ ਰਹੀ ਹੈ।

ਹੇਠ ਲਿਖੇ ਮੁੱਦਿਆਂ ਤੇ ਵਿਚਾਰ ਕਰਨ ਅਤੇ ਯੋਗ ਫੈਸਲੇ ਲਈ ਮਾਮਲਾ ਅਥਾਰਟੀ/ਕਾਰਜਕਾਰੀ ਕਮੇਟੀ ਅੱਗੇ ਪੇਸ਼ ਹੈ :-

1. ਪਿੰਡ ਮੋਹਾਲੀ (ਰਨਬੈਕਸੀ) ਦੇ ਕੋਲ ਖਾਲੀ ਪਈ 1 ਏਕੜ ਭੌਂ ਰੈਂਡ ਕਰਾਸ ਭਵਨ ਦੀ ਸਥਾਪਨਾ ਕਰਨ ਲਈ ਰੈਂਡ ਕਰਾਸ ਸੋਸਾਇਟੀ ਨੂੰ ਅਲਾਟ ਕਰਨ ਬਾਰੇ।
2. ਇਸ ਅਲਾਟ ਕੀਤੇ ਜਾਣ ਵਾਲੀ ਭੌਂ ਦਾ ਰੇਟ ਨਿਰਧਾਰਤ ਕਰਨ ਸਬੰਧੀ।

3. ਸੈਕਟਰ 68 ਵਿਖੇ ਕਾਰਜਕਾਰੀ ਕਮੇਟੀ ਦੀ ਮੱਦ ਨੰ: 4.13 ਨਾਲ ਲਏ ਫੈਸਲੇ ਅਨੁਸਾਰ ਵਰਕਿੰਗ ਵੁਮੈਨ ਹੋਸਟਲ ਅਤੇ ਸੀਨੀਅਰ ਸਿਟੀਜਨ ਹੋਮ ਦੀ ਉਸਾਰੀ ਕਰਨ ਬਾਰੇ ਫੈਸਲੇ ਨੂੰ ਲੰਬਿਤ ਕਰਨ ਬਾਰੇ ।



ਅਜੰਡਾ ਆਈਟਮ ਨੰ:15.07

(ਪਾਲਿਸੀ ਸ਼ਾਖਾ)

ਵਿਸ਼ਾ:- ਧਾਰਮਿਕ ਸਾਈਟਾਂ ਦੀ ਅਲਾਟਮੈਂਟ ਕਰਨ ਸਬੰਧੀ।

ਮਿਤੀ 25.04.2011 ਤੋਂ ਮਿਤੀ 10.06.2011 ਤੱਕ ਹੇਠ ਲਿਖੀਆਂ 1000 ਵ:ਗ: ਦੀਆਂ ਧਾਰਮਿਕ ਸਾਈਟਾਂ ਅਲਾਟ ਕਰਨ ਲਈ ਬਿਨੈ ਪੱਤਰ ਮੰਗੇ ਗਏ ਸਨ:-

ਸੈਕਟਰ	ਸਾਈਟਾਂ	ਮੰਤਵ
66	1	ਮੰਦਰ
67	1	ਮੰਦਰ
67	1	ਗੁਰਦਵਾਰਾ
68	1	ਮੰਦਰ
78	1	ਚਰਚ
78	1	ਮਸਜਿਦ

ਇਸ ਵਿਗਿਆਪਨ ਦੇ ਸਬੰਧ ਵਿਚ 23 ਬਿਨੈ ਪੱਤਰ ਪ੍ਰਾਪਤ ਹੋਏ ਸਨ। ਪ੍ਰਾਪਤ ਬਿਨੈ ਪੱਤਰਾਂ ਨੂੰ ਵਿਚਾਰਨ ਲਈ ਮਿਤੀ 19.07.2011 ਨੂੰ ਸਕਰੂਟਨੀ ਕਮੇਟੀ ਦੀ ਮੀਟਿੰਗ ਹੋਈ ਸੀ। ਸਕਰੂਟਨੀ ਕਮੇਟੀ ਵੱਲੋਂ ਦਿੱਤੀਆਂ ਸਿਫਾਰਿਸਾਂ ਅਨੁਲੱਗ ਓ ਤੇ ਨੱਥੀ ਹਨ।

ਸਕਰੂਟਨੀ ਕਮੇਟੀ ਦੀਆਂ ਸਿਫਾਰਿਸਾਂ ਕਾਰਜਕਾਰੀ ਕਮੇਟੀ ਅੱਗੇ ਵਿਚਾਰਨ ਅਤੇ ਫੈਸਲੇ ਹਿੱਤ ਪੇਸ਼ ਹਨ।

11

ਮੋਹਾਲੀ ਵਿਖੇ ਮਿਤੀ 19.07.2011 ਨੂੰ ਧਾਰਮਿਕ ਸਾਈਟਾਂ ਦੀ ਅਲਾਟਮੈਂਟ ਸਬੰਧੀ ਸਕਰੂਟਨੀ ਕਮੇਟੀ ਦੀ ਮੁੱਖ ਪ੍ਰਸ਼ਾਸਕ, ਗੁਮਾਡਾ ਜੀ ਦੀ ਪ੍ਰਧਾਨਗੀ ਹੇਠ ਹੁੰਦੀ ਮੀਟਿੰਗ ਦੀ ਕਾਰਵਾਈ।

ਮੀਟਿੰਗ ਵਿਚ ਹੇਠ ਲਿਖ ਅਧਿਕਾਰੀਆਂ ਨੇ ਭਾਗ ਲਿਆ:-

1. ਵਧੀਕ ਮੁੱਖ ਪ੍ਰਸ਼ਾਸਕ(ਮੁੱ:ਦ/ਪਾਲਿਸੀ), ਗੁਮਾਡਾ।
2. ਵਧੀਕ ਮੁੱਖ ਪ੍ਰਸ਼ਾਸਕ (ਵਿੱ ਤੇ ਲੇ), ਗੁਮਾਡਾ।
3. ਜਿਲਾ ਨਗਰ ਯੋਜਨਾਕਾਰ, ਗੁਮਾਡਾ।

ਕਮੇਟੀ ਨੂੰ ਸੂਚਿਤ ਕੀਤਾ ਗਿਆ ਕਿ ਮੋਹਾਲੀ ਵਿਖੇ ਹੇਠ ਲਿਖੀਆਂ ਧਾਰਮਿਕ ਸਾਈਟਾਂ ਅਲਾਟ ਕਰਨ ਵਾਸਤੇ ਵਿਗਿਆਪਨ ਰਾਹੀਂ ਬਿਨੈਪੱਤਰ ਮੰਗੇ ਗਏ ਸਨ ਜਿਸ ਦੀ ਆਖਰੀ ਮਿਤੀ 10.06.2011 ਸੀ ਜਿਸ ਦੇ ਸਬੰਧ ਵਿਚ ਕੁੱਲ 23 ਬਿਨੈ ਪੱਤਰ ਪ੍ਰਾਪਤ ਹੋਏ ਹਨ :-

1. ਸੈਕਟਰ-78, ਚਰਚ,
2. ਸੈਕਟਰ-78 ਮਸਜਿਦ
3. ਸੈਕਟਰ-67, ਗੁਰਦਵਾਰਾ
4. ਸੈਕਟਰ-66, ਮੰਦਿਰ
5. ਸੈਕਟਰ-67, ਮੰਦਿਰ
6. ਸੈਕਟਰ-68, ਮੰਦਿਰ

ਪ੍ਰਾਪਤ ਬਿਨੈਪੱਤਰਾਂ ਦੇ ਸਬੰਧ ਵਿਚ ਸਬੰਧਤ ਸੋਸਾਇਟੀਆਂ/ਅਦਾਰਿਆਂ ਦੇ ਨੁਮਾਇੰਦਿਆਂ ਨੂੰ ਸੁਣਿਆ ਗਿਆ ਜਿਸ ਦਾ ਵੇਰਵਾ ਕ੍ਰਮਵਾਰ ਹੇਠ ਅਨੁਸਾਰ ਹੈ:-

ਚਰਚ ਸੈਕਟਰ-78, ਮੋਹਾਲੀ

1. ਉਰਥੋਡੋਕਸ ਸਾਈਰਿਅਨ ਚਰਚ ਸੋਸਾਇਟੀ, ਸੇਂਟ ਮੈਰੀਸ ਸਕੂਲ, ਸੈਕਟਰ 46- ਚੀ, ਚੰਡੀਗੜ੍ਹ।

ਇਸ ਸੰਸਥਾ ਵੱਲੋਂ ਸ੍ਰੀ ਐਮ.ਐਸ.ਸਕਾਰਿਆਬ ਅਤੇ ਸ੍ਰੀ ਐਨ.ਪੀ.ਫਿਲਿਪ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਉਸਾਰੀ ਤੇ 61.05 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜਦ ਕਿ ਸੰਸਥਾ ਕੋਲ 8,41,094/- ਰੁਪਏ ਉਪਲੱਬਧ ਹਨ। ਉਸਾਰੀ ਦੀ ਲਾਗਤ ਡੋਨੇਸ਼ਨ ਅਤੇ ਸਾਊਥ ਇੰਡੀਅਨ ਫੂਡ ਫੈਸਟੀਵਲ ਲਗਾਉਂਦੇ ਹੋਏ ਇੱਕਤਰ ਕੀਤੀ ਜਾਵੇਗੀ। ਸੰਸਥਾ ਦੇ ਹੈੱਡ ਆਫਿਸ ਵੱਲੋਂ ਵੀ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ। ਇਸ ਸੰਸਥਾ ਦੇ ਵਰਲਡ ਵਿਚ 1200 ਚਰਚ ਹਨ ਅਤੇ 600 ਤੋਂ ਜ਼ਿਆਦਾ ਦੇਸ਼ ਵਿਚ ਸਕੂਲ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪ੍ਰੋਫੈਸ਼ਨਲ ਕਾਲਜ ਅਤੇ ਤਕਨੀਕੀ ਇੰਸਟੀਚਿਊਸ਼ਨ ਵੀ ਚਲਾਏ ਜਾ ਰਹੇ ਹਨ। ਇਸ ਸੰਸਥਾ ਵੱਲੋਂ ਸੈਕਟਰ 46, ਚੰਡੀਗੜ੍ਹ ਵਿਖੇ ਚਰਚ ਚਲਾਈ ਜਾ ਰਹੀ ਹੈ। ਸੰਸਥਾ ਅਨੁਸਾਰ ਮੋਹਾਲੀ ਵਿਖੇ ਇਸ ਨਾਲ ਸਬੰਧਤ 60 ਪਰਿਵਾਰ ਰਹਿੰਦੇ ਦੱਸੇ ਗਏ ਹਨ।

2. ਐਰੋਨ ਫੈਲੋਸ਼ਿਪ ਚਰਚ, ਕੋਠੀ ਨੰ:36, ਫੇਸ-4, ਮੋਹਾਲੀ।

ਇਸ ਸੰਸਥਾ ਵੱਲੋਂ ਸ੍ਰੀ ਰਾਕੇਸ਼ ਕੁਮਾਰ ਅਤੇ ਸ੍ਰੀ ਮੈਥਿਊ ਸੈਮੁਅਲ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਇਸ ਸੰਸਥਾ ਵੱਲੋਂ ਇਸ ਵੇਲੇ ਚਰਚ ਕੋਠੀ ਨੰ:34, ਫੇਸ-4 ਵਿਖੇ ਪਿਛਲੇ 20 ਸਾਲਾਂ ਤੋਂ ਚਲਾਈ ਜਾ ਰਹੀ ਹੈ। ਪ੍ਰੋਜੈਕਟ ਰਿਪੋਰਟ ਅਨੁਸਾਰ ਉਸਾਰੀ ਤੇ 51.50 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜੋ ਖਰਚਾ ਡੋਨੇਸ਼ਨ ਰਾਹੀਂ ਜਾਂ ਕੋਠੀ ਨੰ:34, ਫੇਸ-4 ਨੂੰ ਵੇਚਣ ਤੇ ਪ੍ਰਾਪਤ ਹੋਣ ਵਾਲੀ ਰਕਮ ਨਾਲ ਕੀਤਾ ਜਾਵੇਗਾ। ਬੈਂਕ ਬੈਲੈਂਸ ਕੇਵਲ 4811/-ਰੁਪਏ ਹੈ। ਇਸ ਸੰਸਥਾ ਦੇ 400 ਸ਼ਰਧਾਲੂ ਦੱਸੇ ਗਏ ਹਨ। ਸੰਸਥਾ ਅਨੁਸਾਰ ਮੋਹਾਲੀ ਵਿਖੇ ਇਸ ਨਾਲ ਸਬੰਧਤ 65 ਪਰਿਵਾਰ ਰਹਿੰਦੇ ਦੱਸੇ ਗਏ ਹਨ।

Handwritten signature/initials

27

3. ਇੰਡੀਅਨ ਪੈਂਟਰਕੋਸਟਲ ਅਸੋਸੀਏਸ਼ਨ, ਰੋਵ ਪ੍ਰਕਾਸ਼ਪਥੀ, 2846/1, 47-ਸੀ, ਚੰਡੀਗੜ੍ਹ।

ਇਸ ਸੰਸਥਾ ਵੱਲੋਂ ਸ੍ਰੀ ਪੀਟਰ ਪੀ. ਅਤੇ ਸ੍ਰੀ ਪ੍ਰਕਾਸ਼ ਪੀ. ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਇਹ 35 ਸਾਲ ਪੁਰਾਣੀ ਸੰਸਥਾ ਹੈ ਅਤੇ ਇਸ ਵੱਲੋਂ ਸਾਰੇ ਵੇਸ਼ ਵਿਚ 700 ਚਰਚ ਅਤੇ 50 ਸਮਾਜਿਕ ਇੰਸਟੀਚਿਊਸ਼ਨ ਚਲਾਏ ਜਾ ਰਹੇ ਹਨ। ਇੱਕ ਚਰਚ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਵੀ ਚਲਾਈ ਜਾ ਰਹੀ ਹੈ। ਸੰਸਥਾ ਅਨੁਸਾਰ ਮੋਹਾਲੀ ਵਿਖੇ ਲੱਗਭਗ 70 ਪਰਿਵਾਰ ਇਸ ਨਾਲ ਜੁੜੇ ਹੋਏ ਹਨ ਜੋ ਰਿਹਾਇਸ਼ੀ ਮਕਾਨ ਵਿਚ ਇੱਕਠੇ ਹੋ ਕੇ ਪ੍ਰਾਰਥਨਾ ਕਰਦੇ ਹਨ। ਇਸ ਸੰਸਥਾ ਨੇ 1000 ਵ:ਗ: ਦੀ ਥਾਂ ਤੇ 2000 ਵ:ਗ: ਭੌ ਅਲਾਟ ਕਰਨ ਦੀ ਬੇਨਤੀ ਕੀਤੀ ਹੈ। ਨੁਮਾਇੰਦਿਆਂ ਨੇ ਸੂਚਿਤ ਕੀਤਾ ਕਿ ਇਸ ਤੇ 1,28,40,400/- ਰੁਪਏ ਖਰਚ ਕੀਤੇ ਜਾਣੇ ਹਨ ਜਦ ਕਿ ਸੰਸਥਾ ਕੋਲ 5,56,235/- ਰੁਪਏ ਉਪਲੱਬਧ ਹਨ। ਬਾਕੀ ਦੀ ਰਕਮ ਡੋਨੇਸ਼ਨ ਰਾਹੀਂ ਇਕੱਠੀ ਕੀਤੀ ਜਾਣੀ ਹੈ।

4. ਐਗਜ਼ੈਕਟਿਵ ਬੋਰਡ ਆਫ ਦਾ ਮੈਬੋਡਿਸਟ ਚਰਚ ਇੰਨ ਇੰਡੀਆ, ਡੀ.ਆਰ.ਸੀ., ਕ੍ਰਾਈਸਟ ਮੈਬੋਡਿਸਟ ਚਰਚ-1, ਬਟਲਰ ਹੋਡ, ਦਿੱਲੀ 54

ਇਸ ਸੰਸਥਾ ਵੱਲੋਂ ਸ੍ਰੀ ਅਸ਼ਵਨੀ ਫਿਆਦੀ ਅਤੇ ਸ੍ਰੀ ਵਿਕਰਮ ਮੋਕਸ਼ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਇਸ ਸੰਸਥਾ ਵੱਲੋਂ ਚੰਡੀਗੜ੍ਹ ਅਤੇ ਆਸ ਪਾਸ ਵਿਚ 500 ਕ੍ਰਿਸਚਨ ਪਰਿਵਾਰ ਦੱਸੇ ਹਨ। ਇਸ ਚਰਚ ਦੀ ਉਸਾਰੀ ਤੇ 60.25 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜਦ ਕਿ ਸੰਸਥਾ ਕੋਲ 1,53,74,909/- ਰੁਪਏ ਉਪਲੱਬਧ ਹਨ। ਇਸ ਸੰਸਥਾ ਵੱਲੋਂ ਭਾਰਤ ਵਿਚ 400 ਚਰਚ ਚਲਾਏ ਜਾ ਰਹੇ ਹਨ ਜਿਨ੍ਹਾਂ ਵਿਚੋਂ 64 ਚਰਚ ਨਾਰਦਰਨ ਇੰਡੀਆ ਵਿਚ ਦੱਸੇ ਗਏ ਹਨ। ਚੰਡੀਗੜ੍ਹ ਟਰਾਈਸਿਟੀ ਵਿਚ ਇਸ ਸੰਸਥਾ ਦੀ ਕੋਈ ਚਰਚ ਨਹੀਂ ਹੈ।

5. ਸਾਹਾਯਕ ਫੈਲੋਸ਼ਿਪ ਚਰਚ, 11-ਐਚ/8, ਪੀ.ਜੀ.ਆਈ.ਕੈਂਪਸ, ਸੈਕਟਰ-12, ਚੰਡੀਗੜ੍ਹ।

ਇਸ ਸੰਸਥਾ ਵੱਲੋਂ ਡਾ: ਸਵਰਾਜ ਮਾਸ਼ ਅਤੇ ਸ੍ਰੀਮਤੀ ਆਸ਼ਾ ਸਿੱਧੂ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਇਸ ਸੰਸਥਾ ਵੱਲੋਂ ਮੁਫਤ ਮੈਡੀਕਲ ਸਹਾਇਤਾ ਅਤੇ ਕੈਂਪ ਆਦਿ ਲਗਾਉਣ ਦੀ ਤਜਵੀਜ਼ ਹੈ। ਐਜੂਕੇਸ਼ਨ ਖੇਤਰ ਵਿਚ ਅਡਲਟ ਐਜੂਕੇਸ਼ਨ, ਕੰਪਿਊਟਰ ਅਤੇ ਸਟਿਚਿੰਗ ਆਦਿ ਦੀ ਸਿਖਲਾਈ ਦੀਆਂ ਸਹੂਲਤਾਂ ਦੇਣਾ ਚਾਹੁੰਦੀ ਹੈ। ਸੋਸ਼ਲ ਖੇਤਰ ਵਿਚ ਗਰੀਬ ਵਰਗ ਦੀਆਂ ਕੁੜੀਆਂ ਦੀਆਂ ਸ਼ਾਦੀਆਂ, ਚਾਈਲਡ ਲੇਬਰ ਦੀ ਪ੍ਰਥਾ ਨੂੰ ਰੋਕਣ ਅਤੇ ਲੜਕੀਆਂ ਦੀ ਡਰੂਣ ਹੱਤਿਆ ਨੂੰ ਰੋਕਣ ਲਈ ਕੰਮ ਕਰੇਗੀ। ਸੋਸਾਇਟੀ ਵੱਲੋਂ ਓਲਡ ਏਜ ਹੋਮ ਅਤੇ ਆਰਫਨ ਹੋਮ ਸਥਾਪਿਤ ਕਰਨ ਦੀ ਵੀ ਤਜਵੀਜ਼ ਹੈ। ਸੋਸਾਇਟੀ ਦੇ ਨੁਮਾਇੰਦਿਆਂ ਨੇ ਸੂਚਿਤ ਕੀਤਾ ਕਿ ਉਸਾਰੀ ਤੇ 50.00 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜਦ ਕਿ ਸੰਸਥਾ ਕੋਲ 15,573/- ਰੁਪਏ ਉਪਲੱਬਧ ਹਨ। ਆਉਣ ਵਾਲੇ ਖਰਚੇ ਲਈ ਰਕਮ ਡੋਨੇਸ਼ਨ ਰਾਹੀਂ ਇਕੱਠੀ ਕੀਤੀ ਜਾਵੇਗੀ। ਸੰਸਥਾ ਵੱਲੋਂ ਸੈਕਟਰ 11 ਚੰਡੀਗੜ੍ਹ ਵਿਚ 1 ਚਰਚ ਚਲਾਈ ਜਾ ਰਹੀ ਹੈ। ਸੰਸਥਾ ਅਨੁਸਾਰ ਮੋਹਾਲੀ ਵਿਖੇ 50 ਪਰਿਵਾਰ ਇਸ ਨਾਲ ਜੁੜੇ ਹੋਏ ਹਨ।

6. ਸੀ ਐਫ ਆਈ ਮਨਿਸਟ੍ਰੀਸ, ਹਾਊਸ ਨੰ:61/17, ਨਿਊ ਦਰਸ਼ਨੀ ਬਾਗ, ਮਨੀਮਾਜਰਾ, ਚੰਡੀਗੜ੍ਹ।

ਇਸ ਸੰਸਥਾ ਵੱਲੋਂ ਸ੍ਰੀ ਬੋਮਸ ਮੈਥਿਊ ਅਤੇ ਸ੍ਰੀ ਚਾਰਲਸ ਜੈਕਬ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਸੰਸਥਾ ਵੱਲੋਂ ਪ੍ਰਾਰਥਨਾ ਲਈ ਚਰਚ ਦੀ ਉਸਾਰੀ ਦੇ ਨਾਲ-2 ਬਾਈਬਲ ਨਾਲ ਸਬੰਧਤ ਕਲਾਸਾਂ, ਸੈਮੀਨਾਰ, ਲੈਕਚਰ ਆਦਿ ਦੇਣ ਲਈ ਚਰਚ ਦੀ ਉਸਾਰੀ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਮੁਫਤ ਸਿਹਤ ਸੇਵਾਵਾਂ ਦਿੱਤੀਆਂ ਜਾਣੀਆਂ ਹਨ ਅਤੇ ਗਰੀਬਾਂ ਨੂੰ ਟਰੇਨਿੰਗ ਅਤੇ ਪੜ੍ਹਾਈ ਲਈ ਸਹੂਲਤਾਂ ਦਿੱਤੀਆਂ ਜਾਣਗੀਆਂ। ਗਰੀਬ ਕੁੜੀਆਂ ਅਤੇ ਵਿਧਵਾਵਾਂ ਨੂੰ ਸਿਲਾਈ, ਫਾਰਮਿੰਗ ਅਤੇ ਖੇਤੀਬਾੜੀ ਦੀ ਸਿਖਲਾਈ ਦਿੱਤੀ ਜਾਵੇਗੀ। ਸੰਸਥਾ ਦੇ ਨੁਮਾਇੰਦਿਆਂ ਨੇ ਸੂਚਿਤ ਕੀਤਾ ਕਿ ਉਸਾਰੀ ਤੇ 20.82 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜਦਕਿ ਸੰਸਥਾ ਕੋਲ ਲੱਗਭਗ 99.66 ਲੱਖ ਰੁਪਏ ਬੈਂਕ ਵਿਚ ਉਪਲੱਬਧ ਹਨ। ਇਸ ਸੰਸਥਾ ਦੀਆਂ ਭਾਰਤ ਵਿਚ 1000 ਚਰਚ ਚਲਾਈਆਂ ਜਾ ਰਹੀਆਂ ਹਨ। ਮੋਹਾਲੀ ਵਿਚ ਚਰਚ ਰਿਹਾਇਸ਼ੀ ਬਿਲਡਿੰਗ ਵਿਚ ਚਲਾਈ ਜਾ ਰਹੀ ਹੈ। ਚੰਡੀਗੜ੍ਹ ਟਰਾਈਸਿਟੀ ਵਿਚ ਮਨੀਮਾਜਰਾ, ਨਵਾਂ ਗਾਊਂ ਅਤੇ ਸੈਕਟਰ 7, ਚੰਡੀਗੜ੍ਹ ਵਿਖੇ ਇਸ ਸੰਸਥਾ

Handwritten signature/initials.

3

ਵੱਲੋਂ ਚਰਚਾ ਚਲਾਈਆਂ ਦੱਸੀਆਂ ਗਈਆਂ ਹਨ। ਇਸ ਸੰਸਥਾ ਨਾਲ ਸਬੰਧਤ 200 ਪਰਿਵਾਰ ਟਰਾਈਬਿਟੀ ਵਿਚ ਰਹਿੰਦੇ ਦੱਸੇ ਗਏ ਹਨ।

7. ਸੁਕਯੋ ਮਹੀਕਰੀ ਇੰਡੀਆ ਪਬਲਿਕ ਟਰੱਸਟ 3248, ਸੈਕਟਰ 50-ਡੀ, ਸਰਗੋਧਾ ਸੰਸਾਇਟੀ, ਚੰਡੀਗੜ੍ਹ।

ਇਸ ਸੰਸਥਾ ਵੱਲੋਂ ਕੈਪਟਨ ਐਮ.ਐਮ.ਅਧਿਕਾਰੀ ਅਤੇ ਸ੍ਰੀ ਬਲਵੰਤ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਲੋਕਾਂ ਨੂੰ ਔਰਗੈਨਿਕ ਅਤੇ ਯੋਕੋ ਫਾਰਮਿੰਗ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ। ਇਸ ਵੇਲੇ ਸੰਸਥਾ ਦਾ ਸੈਕਟਰ 49, ਚੰਡੀਗੜ੍ਹ ਵਿਖੇ ਸੈਂਟਰ ਚਲ ਰਿਹਾ ਹੈ। ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਦੀ ਉਸਾਰੀ ਤੇ 20.00 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜਦ ਕਿ ਸੰਸਥਾ ਕੋਲ 51,26,142/- ਰੁਪਏ ਉਪਲੱਬਧ ਹਨ। ਸੰਸਥਾ ਵੱਲੋਂ ਮੈਂਬਰਾਂ ਤੋਂ ਡੋਨੇਸ਼ਨ ਰਾਹੀਂ ਪੈਸੇ ਇਕੱਠੇ ਕੀਤੇ ਜਾਣੇ ਹਨ। ਮੋਹਾਲੀ ਵਿਖੇ 8-10 ਪਰਿਵਾਰ ਸੰਸਥਾ ਨਾਲ ਜੁੜੇ ਦੱਸੇ ਗਏ ਹਨ। ਟਰਾਈਬਿਟੀ ਵਿਚ ਸੰਸਥਾ ਦੀ ਕੋਈ ਚਰਚ ਨਹੀਂ ਹੈ।

8. ਕ੍ਰਾਈਸਟ ਦਾ ਕਿੰਗ ਚਰਚ, ਪਿੰਡ ਨਵਾਂ ਗਾਉਂ, ਦਸਮੇਸ਼ ਨਗਰ, ਜਿਲ੍ਹਾ ਐਸ.ਏ ਐਸ. ਨਗਰ

ਇਸ ਸੰਸਥਾ ਵੱਲੋਂ ਸ੍ਰੀ ਲਾਰੈਂਸ ਮਲਿਕ ਅਤੇ ਸ੍ਰੀ ਯੂਨਸ ਪੀਟਰ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਸੰਸਥਾ ਵੱਲੋਂ ਇਸ ਤੇ 52.50 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜਿਸ ਦੀ ਪੂਰਤੀ ਡੋਨੇਸ਼ਨ ਅਤੇ ਕਰਜ਼ਾ ਆਦਿ ਲੈਣ ਨਾਲ ਕੀਤੀ ਜਾਵੇਗੀ। ਸੰਸਥਾ ਕੋਲ ਇਸ ਵੇਲੇ ਬੈਂਕ ਵਿਚ ਸੇਵਿੰਗ ਵਜੋਂ 47,000/- ਰੁਪਏ ਹਨ। ਸੰਸਥਾ ਵੱਲੋਂ ਨਵਾਂ ਗਾਉਂ ਵਿਖੇ ਕੇਵਲ 1 ਚਰਚ ਚਲਾਈ ਜਾ ਰਹੀ ਹੈ ਅਤੇ ਮੋਹਾਲੀ ਵਿਖੇ ਸੰਸਥਾ ਨਾਲ 30-35 ਪਰਿਵਾਰ ਜੁੜੇ ਦੱਸੇ ਗਏ ਹਨ।

9. ਦਾ ਸਾਲਵੇਸ਼ਨ ਆਰਮੀ, 103, ਅਖੀਰਵਾਦ ਕੰਪਲੈਕਸ, ਗਰੀਨ ਪਾਰਕ, ਨਿਉ ਦਿੱਲੀ 16

ਇਸ ਸੰਸਥਾ ਵੱਲੋਂ ਮਿਜਰ ਪ੍ਰਕਾਸ਼ ਮਸੀਹ ਅਤੇ ਸ੍ਰੀ ਮੇਜਰ ਰੋਬਿਨ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਚਰਚ ਦੀ ਉਸਾਰੀ ਤੇ 35.00 ਲੱਖ ਰੁਪਏ ਖਰਚਾ ਦੱਸਿਆ ਹੈ ਅਤੇ ਸੰਸਥਾ ਕੋਲ ਲੱਗਭਗ 10,86,664/- ਰੁਪਏ ਉਪਲੱਬਧ ਹਨ। ਭਾਰਤ ਵਿਚ ਸੰਸਥਾ ਵੱਲੋਂ 164 ਚਰਚਾਂ ਚਲਾਈਆਂ ਜਾ ਰਹੀਆਂ ਹਨ ਜਦ ਕਿ ਮੋਹਾਲੀ ਵਿਖੇ 1 ਚਰਚ ਮਕਾਨ ਨੰ:1119, ਸੈਕਟਰ 67 ਵਿਖੇ ਦੱਸੀ ਗਈ ਹੈ। ਇਸ ਸੰਸਥਾ ਨਾਲ ਮੋਹਾਲੀ ਵਿਖੇ 70 ਪਰਿਵਾਰ ਜੁੜੇ ਦੱਸੇ ਗਏ ਹਨ।

ਮਸਜਿਦ ਸੈਕਟਰ-78, ਮੋਹਾਲੀ।

10. ਅੰਜੁਮਨ ਫਲਾਹ-ਏ-ਦਾਰੀਆਂ, ਜਾਮਾ ਮਸਜਿਦ, ਸੈਕਟਰ 65, ਮੋਹਾਲੀ।

ਇਸ ਸੰਸਥਾ ਵੱਲੋਂ ਸ੍ਰੀ ਕਮਰੂਦੀਨ ਖਾਨ ਅਤੇ ਡਾ: ਮੁਹੰਮਦ ਜਮੀਲ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਸੰਸਥਾ ਵੱਲੋਂ ਇਸ ਤੋਂ ਨੂੰ ਵੱਖ-2 ਸਮਾਜਿਕ ਅਤੇ ਕਲਚਰਲ ਐਕਟੀਵਿਟੀਜ਼ ਲਈ ਵਰਤਿਆ ਜਾਣਾ ਹੈ। ਇਸ ਤੋਂ ਇਲਾਵਾ ਐਜੂਕੇਸ਼ਨ ਅਤੇ ਲਾਇਬ੍ਰੇਰੀ ਆਦਿ ਦੀਆਂ ਸੁਵਿਧਾਵਾਂ ਵੀ ਦਿੱਤੀਆਂ ਜਾਣੀਆਂ ਹਨ। ਸੰਸਥਾ ਕੋਲ ਪਹਿਲਾਂ ਫੇਸ-11 ਵਿਖੇ ਮਸਜਿਦ ਹੈ। ਇਸ ਦੀ ਉਸਾਰੀ ਤੇ 28.35 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਅਤੇ ਸੰਸਥਾ ਕੋਲ ਇਸ ਵੇਲੇ 2,54,000/- ਰੁਪਏ ਹਨ। ਬਾਕੀ ਦੇ ਖਰਚਿਆਂ ਦੀ ਪੂਰਤੀ ਡੋਨੇਸ਼ਨ ਰਾਹੀਂ ਅਤੇ ਕਰਜ਼ਾ ਲੈ ਕੇ ਕੀਤੀ ਜਾਵੇਗੀ। ਇਹ ਸੰਸਥਾ ਸੂਨੀ ਵਰਗ ਨਾਲ ਸਬੰਧਤ ਹੈ ਅਤੇ ਮੋਹਾਲੀ ਵਿਖੇ 300 ਲੋਕ ਇਸ ਸੰਸਥਾ ਨਾਲ ਜੁੜੇ ਦੱਸੇ ਹਨ।

11. ਹੁਸੈਨੀ ਐਸੋਸੀਏਸ਼ਨ, ਕੋਠੀ ਨੰ:610, ਫੇਸ-4, ਮੋਹਾਲੀ।

ਇਸ ਸੰਸਥਾ ਵੱਲੋਂ ਸ੍ਰੀ ਅਲੀ ਹੈਦਰ ਅਤੇ ਸ੍ਰੀ ਸ਼ਾਹਿਦ ਹੁਸੈਨ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਸੰਸਥਾ ਵੱਲੋਂ ਇਸ ਦੀ ਉਸਾਰੀ ਤੇ 30.00 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਇਹ ਰਕਮ ਡੋਨੇਸ਼ਨ ਰਾਹੀਂ

Handwritten signature



ਪ੍ਰਾਪਤ ਕੀਤੀ ਜਾਣੀ ਹੈ। ਸੰਸਥਾ ਕੋਲ ਇਸ ਵੇਲੇ ਲੱਗਭਗ 2.00 ਲੱਖ ਰੁਪਏ ਦੱਸੇ ਹਨ। ਇਹ ਸੰਸਥਾ ਸ਼ਿਆ ਸੈਕਟ ਨਾਲ ਸਬੰਧਤ ਹੈ ਅਤੇ ਮੋਹਾਲੀ ਵਿਖੇ ਇਸ ਸੰਸਥਾ ਨਾਲ 7000-8000 ਲੋਕ ਜੁੜੇ ਦੱਸੇ ਗਏ ਹਨ।

ਗੁਰਦਵਾਰਾ ਸੈਕਟਰ-67, ਮੋਹਾਲੀ

12. ਗੁਰਦਵਾਰਾ ਸ੍ਰੀ ਕਲਰੀਧਰ ਸਭਾ, ਕੋਠੀ ਨੰ:1012, ਸੈਕਟਰ-67, ਮੋਹਾਲੀ।

ਇਸ ਸੰਸਥਾ ਵੱਲੋਂ ਹਰਦੀਪ ਸਿੰਘ ਅਤੇ ਸ੍ਰੀ ਗੁਰਮੇਲ ਸਿੰਘ ਹਾਜ਼ਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਇਸ ਸੰਸਥਾ ਵੱਲੋਂ ਗੁਰਦਵਾਰਾ ਸਾਹਿਬ ਦੀ ਉਸਾਰੀ ਲਈ 65.75 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜੋ ਡੋਨੇਸ਼ਨ ਅਤੇ ਕਰਜੇ ਰਾਹੀਂ ਪ੍ਰਾਪਤ ਕੀਤੇ ਜਾਣੇ ਹਨ। ਬੈਂਕ ਸਰਟੀਫਿਕੇਟ ਅਨੁਸਾਰ ਸੰਸਥਾ ਕੋਲ ਲੱਗਭਗ 5.00 ਲੱਖ ਰੁਪਏ ਉਪਲੱਬਧ ਹਨ। ਇਹ ਸੰਸਥਾ ਮਈ-2011 ਵਿਚ ਰਜਿਸਟਰਡ ਹੋਈ ਹੈ। ਇਸ ਸੰਸਥਾ ਨੂੰ ਸੈਕਟਰ 67 ਦੇ ਵਾਸੀਆਂ ਦੀ ਹਮਾਇਤ ਪ੍ਰਾਪਤ ਹੈ ਅਤੇ ਇਸ ਵੇਲੇ ਇਸ ਸੰਸਥਾ ਵੱਲੋਂ ਪਾਰਕਾਂ ਵਿਚ ਧਾਰਮਿਕ ਪ੍ਰੋਗਰਾਮ ਕੀਤੇ ਜਾਂਦੇ ਹਨ।

ਮੰਦਿਰ ਸੈਕਟਰ-66, ਮੋਹਾਲੀ।

13. ਆਲ ਇੰਡੀਆ ਮੋਘ ਸਭਾ, ਮਕਾਨ ਨੰ:1634, ਫੇਸ-5, ਮੋਹਾਲੀ।

ਇਸ ਸੰਸਥਾ ਵੱਲੋਂ ਸ੍ਰੀ ਇੰਦਰਜੀਤ ਮੋਘ ਅਤੇ ਸ੍ਰੀ ਸਾਧ ਸਿੰਘ ਹਾਜ਼ਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਸਭਾ ਵੱਲੋਂ ਕਬੀਰ ਮੰਦਿਰ ਦੀ ਉਸਾਰੀ ਕੀਤੀ ਜਾਣੀ ਹੈ। ਬਿਲਡਿੰਗ ਦੀ ਉਸਾਰੀ ਤੇ 1,10,57,940/- ਰੁਪਏ ਖਰਚ ਕੀਤੇ ਜਾਣੇ ਹਨ। ਇਹ ਰਕਮ ਡੋਨੇਸ਼ਨ ਰਾਹੀਂ ਪ੍ਰਾਪਤ ਕੀਤੀ ਜਾਣੀ ਹੈ। ਸਭਾ ਕੋਲ ਇਸ ਵੇਲੇ ਬੈਂਕ ਵਿਚ 1,83,000/-ਰੁਪਏ ਬੱਚਤ ਖਾਤੇ ਵਿਚ ਅਤੇ ਲੱਗਭਗ 9,30,000/-ਰੁਪਏ ਫਿਕਸ ਡਿਪੋਜਿਟ ਦੇ ਤੌਰ ਤੇ ਹਨ। ਸੈਕਟਰ 66 ਦੇ ਹੁਭ ਨਿਵਾਸੀਆਂ ਦੀ ਸਹਿਮਤੀ ਪ੍ਰਾਪਤ ਹੈ। ਸੰਸਥਾ ਅਨੁਸਾਰ ਮੋਹਾਲੀ ਵਿਖੇ ਇਸ ਸੰਸਥਾ ਦੇ ਨਾਲ 40 ਪਰਿਵਾਰ ਜੁੜੇ ਦੱਸੇ ਗਏ ਹਨ। ਸੰਸਥਾ ਕੋਲ ਪਹਿਲਾਂ ਮੰਦਿਰ ਦੇ ਲਈ ਕੋਈ ਵੀ ਥਾਂ ਨਹੀਂ ਹੈ।

14. ਡਿਵਾਈਨ ਹਾਰਟਸ ਕਲਿਆਨ ਸੰਸਥਾ, 38.ਏ, ਈਸਟ ਪੰਜਾਬੀ ਬਾਗ, ਨਿਊ ਦਿੱਲੀ।

ਇਸ ਸੰਸਥਾ ਵੱਲੋਂ ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਗੌਰਵ ਹਾਜ਼ਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਇਨ੍ਹਾਂ ਨੇ 2000 ਵ.ਗ: ਤੋਂ ਤੇ ਮੰਦਿਰ ਦੀ ਉਸਾਰੀ ਲਈ ਨਕਸ਼ਾ ਅਤੇ ਤਖੀਨਾ ਭੇਜਿਆ ਹੈ ਜਿਸ ਤੇ 50.00 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਸੰਸਥਾ ਕੋਲ ਮਿਤੀ 30.03.2010 ਨੂੰ 18,26,999/-ਰੁਪਏ ਦੀ ਰਾਸ਼ੀ ਉਪਲੱਬਧ ਸੀ। ਸੰਸਥਾ ਵੱਲੋਂ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਸੋਸਾਇਟੀ ਭਗਵਤ ਗੀਤਾ ਮੰਦਿਰ ਦੀ ਉਸਾਰੀ ਕਰਨਾ ਚਾਹੁੰਦੀ ਹੈ। ਸੰਸਥਾ ਅਨੁਸਾਰ ਮੋਹਾਲੀ ਵਿਖੇ ਲੱਗਭਗ 40 ਪਰਿਵਾਰ ਇਸ ਨਾਲ ਜੁੜੇ ਹੋਏ ਹਨ।

15. ਸ਼ਿਵ ਸ਼ਕਤੀ ਮੰਦਿਰ ਕਮੇਟੀ, ਮਕਾਨ ਨੰ:2033 (ਗਰਾਊਂਡ ਫਲੌਰ), ਸੈਕਟਰ-66, ਮੋਹਾਲੀ।

ਇਸ ਸੰਸਥਾ ਵੱਲੋਂ ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਕੁਸ਼ਲ ਦੇਵ ਭਾਰਦਵਾਜ ਹਾਜ਼ਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਕਮੇਟੀ ਵੱਲੋਂ ਲੱਗਭਗ 60.00 ਲੱਖ ਰੁਪਏ ਦੀ ਲਾਗਤ ਨਾਲ ਸ਼ਿਵ ਮੰਦਿਰ ਦੀ ਉਸਾਰੀ ਕੀਤੀ ਜਾਣੀ ਹੈ। ਸੰਸਥਾ ਵੱਲੋਂ ਇਸ ਏਰੀਏ ਵਿਚ ਪਿਛਲੇ 5 ਸਾਲਾਂ ਤੋਂ ਵੱਖ-2 ਮੌਕਿਆਂ ਤੇ ਸੈਕਟਰ ਵਿਚ ਪੈਂਦੇ ਪਾਰਕਾਂ ਵਿਚ ਧਾਰਮਿਕ ਪ੍ਰੋਗਰਾਮ ਕੀਤੇ ਜਾਂਦੇ ਹਨ। ਮੰਦਿਰ ਦੀ ਉਸਾਰੀ ਡੋਨੇਸ਼ਨ ਰਾਹੀਂ ਪ੍ਰਾਪਤ ਰਕਮ ਨਾਲ ਕੀਤੀ ਜਾਣੀ ਹੈ। ਸੰਸਥਾ ਕੋਲ ਇਸ ਵੇਲੇ 7.79 ਲੱਖ ਰੁਪਏ ਉਪਲੱਬਧ ਹਨ। ਸੰਸਥਾ ਅਨੁਸਾਰ ਲੱਗਭਗ 60 ਪਰਿਵਾਰ ਇਸ ਨਾਲ ਜੁੜੇ ਹੋਏ ਹਨ।

Handwritten signature and initials.

5

16. ਪ੍ਰੀਤਮ ਦੇਵੀ ਚੈਰੀਟੇਬਲ ਟਰੱਸਟ, ਪਲਾਟ ਨੰ:29, ਟਿੱਬਰ ਮਾਰਕੀਟ, ਸੈਕਟਰ 26, ਚੰਡੀਗੜ੍ਹ।

ਇਸ ਸੰਸਥਾ ਵੱਲੋਂ ਸ੍ਰੀ ਟੀ.ਐਲ.ਵਰਮਾ ਅਤੇ ਸ੍ਰੀ ਸਤਪਾਲ ਵਰਮਾ ਹਾਜ਼ਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਸੰਸਥਾ ਵੱਲੋਂ ਮਾਤਾ ਦੇ ਮੰਦਿਰ ਦੀ ਉਸਾਰੀ ਤੇ 1,18,75,000/- ਰੁਪਏ ਖਰਚ ਕੀਤੇ ਜਾਣੇ ਹਨ। ਇਹ ਸੰਸਥਾ ਜੂਨ, 2011 ਵਿਚ ਰਜਿਸਟਰਡ ਹੋਈ ਹੈ।

17. ਡੇਰਾ ਸੱਚਾ ਸੌਦਾ ਸਿਰਸਾ, ਐਚ.ਈ.67-ਏ, ਫੇਸ-9, ਮੋਹਾਲੀ।

ਸੰਸਥਾ ਦਾ ਕੋਈ ਵੀ ਨੁਮਾਇੰਦਾ ਇੰਟਰਵਿਊ ਸਮੇਂ ਹਾਜ਼ਰ ਨਹੀਂ ਹੋਇਆ।

ਮੰਦਿਰ ਸੈਕਟਰ-67, ਮੋਹਾਲੀ।

18. ਮਾਂ ਜਗਦੰਬਾ ਸੇਵਾ ਮੰਡਲ, ਮਕਾਨ ਨੰ:2642, ਸੈਕਟਰ 67, ਮੋਹਾਲੀ।

ਇਸ ਸੰਸਥਾ ਵੱਲੋਂ ਸ੍ਰੀ ਸ਼ਾਮ ਸੁੰਦਰ ਅਤੇ ਸ੍ਰੀ ਗੋਪਾਲ ਕੇ.ਗੁਪਤਾ ਹਾਜ਼ਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਮੰਡਲ ਵੱਲੋਂ ਦੁਰਗਾ ਮਾਤਾ ਦੇ ਮੰਦਿਰ ਦੀ ਉਸਾਰੀ ਲਈ 65.73 ਲੱਖ ਰੁਪਏ ਖਰਚ ਕਰਨ ਦੀ ਤਜਵੀਜ਼ ਹੈ। ਇਹ ਰਕਮ ਡੋਨੇਸ਼ਨ ਅਤੇ ਕਰਜ਼ੇ ਰਾਹੀਂ ਪ੍ਰਾਪਤ ਕੀਤੀ ਜਾਣੀ ਹੈ। ਸੰਸਥਾ ਕੋਲ ਇਸ ਵੇਲੇ ਬੈਂਕਾਂ ਵਿਚ 6,54,997/- ਰੁਪਏ ਉਪਲੱਬਧ ਹਨ। ਸੰਸਥਾ ਵੱਲੋਂ ਧਾਰਮਿਕ ਕੰਮਾਂ ਦੇ ਨਾਲ-2 ਸਮਾਜਿਕ ਕੰਮ ਜਿਵੇਂ ਕਿ ਯੋਗਾ ਕੈਂਪ ਆਦਿ ਲਗਾਏ ਜਾਂਦੇ ਹਨ।

ਮੰਦਿਰ ਸੈਕਟਰ-68, ਮੋਹਾਲੀ।

19. ਸ੍ਰੀ ਬ੍ਰਾਹਮਣ ਸਭਾ, 1468, ਫੇਸ 3ਈ-2, ਮੋਹਾਲੀ।

ਇਸ ਸੰਸਥਾ ਵੱਲੋਂ ਸ੍ਰੀ ਵੀ.ਕੇ.ਵੈਦ ਅਤੇ ਸ੍ਰੀ ਸੰਜੀਵ ਵਸ਼ਿਸ਼ਟ ਹਾਜ਼ਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਸਭਾ ਵੱਲੋਂ ਮੰਦਿਰ ਅਤੇ ਧਰਮਸ਼ਾਲਾ ਦੀ ਉਸਾਰੀ ਕੀਤੀ ਜਾਣੀ ਹੈ। ਇੰਟਰਵਿਊ ਸਮੇਂ ਨੁਮਾਇੰਦਿਆਂ ਨੇ ਨਕਸ਼ੇ, ਬੈਲੰਸ ਸੀਟ ਅਤੇ ਸੋਸਾਇਟੀ ਦੇ ਕੰਸਟੀਟਿਊਸ਼ਨ ਦੀ ਕਾਪੀ ਦਿੱਤੀ ਹੈ। ਸੰਸਥਾ ਕੋਲ 1,06,581/-ਰੁਪਏ ਉਪਲੱਬਧ ਹਨ।

20. ਮਾਂ ਦੁਰਗਾ ਮੰਦਿਰ ਸਭਾ, 4191, ਸੈਕਟਰ 68, ਮੋਹਾਲੀ।

ਇਸ ਸੰਸਥਾ ਵੱਲੋਂ ਸ੍ਰੀ ਮਨੋਜ ਕੁਮਾਰ ਅਤੇ ਸ੍ਰੀ ਸੁਮੇਸ਼ ਹਾਜ਼ਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਮਾਤਾ ਦੁਰਗਾ ਦੇ ਮੰਦਿਰ ਦੀ ਉਸਾਰੀ ਤੇ 71.41 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜੋ ਡੋਨੇਸ਼ਨ ਅਤੇ ਕਰਜ਼ੇ ਰਾਹੀਂ ਪ੍ਰਾਪਤ ਕੀਤੇ ਜਾਣੇ ਹਨ। ਮੰਦਿਰ ਦੀ ਉਸਾਰੀ ਇਕ ਸਾਲ ਦੇ ਅੰਦਰ ਪੂਰੀ ਕਰਨ ਬਾਰੇ ਸੂਚਿਤ ਕੀਤਾ ਹੈ। ਸਭਾ ਕੋਲ ਇਸ ਵੇਲੇ 23,97,983/- ਰੁਪਏ ਉਪਲੱਬਧ ਹਨ। ਸਭਾ ਵੱਲੋਂ ਧਰਮਸ਼ਾਲਾ ਬਣਾਉਣ ਦੀ ਵੀ ਤਜਵੀਜ਼ ਹੈ। ਸੋਸਾਇਟੀ ਨੂੰ ਸੈਕਟਰ ਦੇ ਲੋਕਾਂ ਦੀ ਹਮਾਇਤ ਪ੍ਰਾਪਤ ਹੈ।

21. ਗੌਰੀ ਸ਼ੰਕਰ ਸੇਵਾ ਫਲ, ਪਲਾਟ ਨੰ:112, ਇੰਡਸਟ੍ਰੀਅਲ ਏਰੀਆ, ਫੇਸ-2, ਚੰਡੀਗੜ੍ਹ।

ਇਸ ਸੰਸਥਾ ਵੱਲੋਂ ਸ੍ਰੀ ਸੁਨੀਲ ਕੁਮਾਰ ਅਤੇ ਸ੍ਰੀ ਸੰਜੇ ਹਾਜ਼ਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਇਸ ਸੰਸਥਾ ਵੱਲੋਂ ਸਿਵ ਮੰਦਿਰ ਦੀ ਉਸਾਰੀ ਲਈ 1,88,14,000/- ਰੁਪਏ ਖਰਚੇ ਜਾਣੇ ਹਨ। ਸੰਸਥਾ ਕੋਲ ਇਸ ਸਮੇਂ 3,50,842/- ਰੁਪਏ ਉਪਲੱਬਧ ਹਨ। ਸੰਸਥਾ ਵੱਲੋਂ ਧਾਰਮਿਕ ਦੇ ਨਾਲ -2 ਸਮਾਜਿਕ ਗਤੀਵਿਧੀਆਂ ਵੀ ਕੀਤੀਆਂ ਜਾਂਦੀਆਂ ਹਨ। ਇਹ ਸੰਸਥਾ 2010 ਵਿਚ ਰਜਿਸਟਰਡ ਹੋਈ ਹੈ।

Handwritten signature

6

22. ਵਯਕਤੀ ਵਿਕਾਸ ਕੇਂਦਰ ਇੰਡੀਆ ਮਾਰਵਤ ਉਮੇਸ਼ ਘਈ, ਐਸ.ਸੀ.ਓ.ਨੰ:151-152, ਫਸਟ ਫਲੋਰ, ਸੈਕਟਰ 8-ਸੀ, ਚੰਡੀਗੜ੍ਹ।

ਇਸ ਸੰਸਥਾ ਵੱਲੋਂ ਸ੍ਰੀ ਉਮੇਸ਼ ਘਈ ਅਤੇ ਸ੍ਰੀ ਅਜੋਕ ਖੰਨਾ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਇਸ ਸੰਸਥਾ ਦਾ ਮੁੱਖ ਦਫਤਰ ਬੰਗਲੌਰ ਵਿਖੇ ਹੈ ਅਤੇ ਮੋਹਾਲੀ ਵਿਖੇ ਇਸ ਸੋਸਾਇਟੀ ਦਾ ਕੋਈ ਮੰਦਿਰ/ਸੈਂਟਰ ਨਹੀਂ ਹੈ। ਸੋਸਾਇਟੀ ਦੇ ਨੁਮਾਇੰਦਿਆਂ ਨੇ ਸੂਚਿਤ ਕੀਤਾ ਕਿ ਉਹ ਦਾ ਆਰਟ ਆਫ ਲਿਵਿੰਗ ਸੋਸਾਇਟੀ ਨਾਲ ਜੁੜੇ ਹੋਏ ਹਨ ਅਤੇ ਉਹ ਇੱਥੇ ਸਮਾਜਿਕ ਡਲਾਈ ਦੇ ਕੰਮ ਦੇ ਨਾਲ-2 ਆਰਟ ਆਫ ਲਿਵਿੰਗ ਦੇ ਕੋਰਸ ਕਰਵਾਉਣਾ ਚਾਹੁੰਦੇ ਹਨ। ਇੱਥੇ ਸਿਵ ਮੰਦਿਰ ਦੀ ਸਥਾਪਨਾ ਵੀ ਕੀਤੀ ਜਾਵੇਗੀ। ਪ੍ਰੋਜੈਕਟ ਤੇ 2.34 ਕਰੋੜ ਰੁਪਏ ਦਾ ਖਰਚਾ ਕੀਤਾ ਜਾਣਾ ਹੈ ਅਤੇ ਇੰਟਰਵਿਊ ਸਮੇਂ ਸੋਸਾਇਟੀ ਦਾ ਬੈਂਕ ਬੈਲੰਸ 3,13,068/- ਰੁਪਏ ਦੱਸਿਆ ਹੈ।

23. ਵਿਸੇਸ਼ ਐਜੂਕੇਸ਼ਨਲ ਸੋਸਾਇਟੀ, ਸੈਕਟਰ 26-ਡੀ, ਚੰਡੀਗੜ੍ਹ।


ਇਸ ਸੰਸਥਾ ਵੱਲੋਂ ਐਚ.ਐਚ.ਬਖਸ਼ੀ ਚੇਤੰਨਿਆ ਸਵਾਮੀ ਅਤੇ ਸ੍ਰੀ ਐਚ.ਐਸ.ਚੀਮਾ ਹਾਜਰ ਹੋਏ। ਉਨ੍ਹਾਂ ਨੇ ਸੂਚਿਤ ਕੀਤਾ ਕਿ ਸੰਸਥਾ ਵੱਲੋਂ ਕ੍ਰਿਸਨਾ ਮੰਦਿਰ ਦੀ ਉਸਾਰੀ ਤੇ 57.30 ਲੱਖ ਰੁਪਏ ਖਰਚ ਕਰਨ ਦੀ ਤਜਵੀਜ਼ ਹੈ। ਸੰਸਥਾ ਕੋਲ 8.6 11 ਨੂੰ ਐਕਸਿਜ ਬੈਂਕ ਵਿਚ 55,202/-ਰੁਪਏ ਉਪਲੱਬਧ ਸਨ। ਸੋਸਾਇਟੀ ਧਾਰਮਿਕ ਪ੍ਰਚਾਰਕਾਂ ਦੀ ਸਿਖਲਾਈ ਲਈ ਕੋਰਸ ਵੀ ਚਲਾਉਣਾ ਚਾਹੁੰਦੀ ਹੈ।

ਕਮੇਟੀ ਵੱਲੋਂ ਵੱਖ-2 ਸੋਸਾਇਟੀਆਂ ਦੇ ਨੁਮਾਇੰਦਿਆਂ ਵੱਲੋਂ ਦੱਸੇ ਤੱਥਾਂ ਤੇ ਵਿਚਾਰ ਕਰਨ ਉਪਰੰਤ ਹੇਠ ਲਿਖੀਆਂ ਸੰਸਥਾਵਾਂ ਨੂੰ ਭੌ ਅਲਾਟ ਕਰ ਦੀ ਸਿਫਾਰਿਸ਼ ਕੀਤੀ ਜਾਂਦੀ ਹੈ:-


ਲੜੀ ਨੰ:	ਭੌ ਦਾ ਵੇਰਵਾ	ਸੰਸਥਾ/ਸੋਸਾਇਟੀ ਦਾ ਨਾਂ
1.	ਸੈਕਟਰ-78, ਚਰਚ,	ਸੈਰੇਨ ਫੈਲਿਸ਼ਿਪ ਚਰਚ, , ਕੋਠੀ ਨੰ:36, ਫੇਸ-4, ਮੋਹਾਲੀ।
2.	ਸੈਕਟਰ-78 ਮਸਜਿਦ	ਹੁਸੈਨੀ ਐਸੋਸੀਏਸ਼ਨ, ਕੋਠੀ ਨੰ:610, ਫੇਸ-4, ਮੋਹਾਲੀ
3.	ਸੈਕਟਰ-67, ਗੁਰਦਵਾਰਾ	ਗੁਰਦਵਾਰਾ ਸ੍ਰੀ ਕਲਗੀਧਰ ਸਭਾ, ਕੋਠੀ ਨੰ:1012, ਸੈਕਟਰ-67, ਮੋਹਾਲੀ।
4.	ਸੈਕਟਰ-66, ਮੰਦਿਰ	ਸ਼ਿਵ ਸ਼ਕਤੀ ਮੰਦਿਰ ਕਮੇਟੀ, ਮਕਾਨ ਨੰ:2033 (ਗਰਾਊਂਡ ਫਲੋਰ), ਸੈਕਟਰ-66, ਮੋਹਾਲੀ
5.	ਸੈਕਟਰ-67, ਮੰਦਿਰ	ਮਾਂ ਜਗਦੇਬਾ ਸੇਵਾ ਮੰਡਲ, ਮਕਾਨ ਨੰ:2642, ਸੈਕਟਰ 67, ਮੋਹਾਲੀ।
6.	ਸੈਕਟਰ-68, ਮੰਦਿਰ	ਵਯਕਤੀ ਵਿਕਾਸ ਕੇਂਦਰ ਇੰਡੀਆ ਮਾਰਵਤ ਉਮੇਸ਼ ਘਈ, ਐਸ.ਸੀ.ਓ.ਨੰ:151-152, ਫਸਟ ਫਲੋਰ, ਸੈਕਟਰ 8-ਸੀ, ਚੰਡੀਗੜ੍ਹ।




ਜਿਤੰਦੁ ਨਗਰ ਯੋਜਨਾਕਾਰ



ਵ:ਮੁੱ:ਪ੍ਰ:(ਵਿ ਤੇ ਲ)



ਵ:ਮੁੱ:ਪ੍ਰ:(ਮੱ:ਦ/ਪਾਲਿਸੀ)



ਮੁੱ: ਪ੍ਰਸਾਸਕ

